

ਸਾਲ ਚੰਦਵਾਂ, ਮਹੀਨਾ ਜਨਵਰੀ, 2009

ਫਾਉਂਡਰ ਚੇਅਰਮੈਨ

ਸ੍ਰੀ ਮਾਨ ਸੰਤ ਵਰਿਆਮ ਸਿੰਘ ਜੀ ਮਹਾਰਾਜ਼
ਚੇਅਰਪਰਸਨ
ਬੀਬੀ ਰਣਜੀਤ ਕੌਰ ਜੀ ਰਤਵਾੜਾ ਸਾਹਿਬ

SUBSCRIPTION FOREIGN (ਵਿਦੇਸ਼)

	Annual	Life
U.S.A.	50 US\$	500 US\$
U.K.	30 £	300 £
Aus.	80 \$	800 \$
Europ	50 Euro	500 Euro

Postal Address for 'ATAM MARG' Enquiry,
Money Order, Cheque, Draft &
correspondence

V.G.R.M Charitable Trust 'Atam Marg'
Gurdwara Ishar Parkash, Ratwara Sahib
(Near Chandigarh) P.O. Mullanpur Garibdas,
Teh. Kharar, Distt. S.A.S. Nagar (Mohali)
140901 Pb.India.

Office 'Atam Marg' Ph. No. - 0160-2255002,
Fax.-2255009, , Mobile - 9417214391,79

FOREIGN (ਵਿਦੇਸ਼) CONTACT NO.

U.S.A. - Baba Satnam Singh ji Atwal
Phone and Fax : 408-263-1844

Bhai Kuldeep Singh Sher Gill
Phone : 408-230-8319

Bibi Sukhvinder Kaur Bains
Phone : 403-270-3387

Canada - Bhai Sarmukh Singh Pannu
Phone - 604-433-0408

England - Bibi Gurbax Kaur /Jagtar Singh Jagi
Phone : 0121-200-2818

Fax : 0121-200-2879, Raj Mobile : 07968734058

Australia - Bhai Jiwan Singh ji
Phone : 03-943-65865, Fax : 03-943-65867

For more information please visit us on internet at:-

Email : atammarg@glide.net.in

<http://www.ratwarasahib.org>, <http://www.ratwarasahibmedia.org>

ਪ੍ਰਕਾਸ਼ਕ ਦੇ ਸਭ ਹੱਕ ਰਾਖਵੇਂ ਹਨ।

ਪ੍ਰਿੰਟਰ, ਪਬਲਿਸ਼ਰ ਤੇ ਐਡੀਟਰ ਬਾਬਾ ਹਰਪਾਲ ਸਿੰਘ ਰਤਵਾੜਾ
ਸਾਹਿਬ ਨੇ 'ਆਤਮ ਮਾਰਗ' ਜੈ ਆਫਸੈਟ ਪ੍ਰਿੰਟਰਜ਼, 905
ਇੰਡਸਟਰੀਅਲ ਏਰੀਆ, ਫੇਜ਼-2, ਚੰਡੀਗੜ੍ਹ ਤੋਂ ਛਪਵਾ ਕੇ
ਮੁੱਖ ਦਫਤਰ 'ਆਤਮ ਮਾਰਗ', ਰਤਵਾੜਾ ਸਾਹਿਬ, ਫਾਕਖਾਨਾ
ਮੁਲਾਂਪੁਰ ਗਰੀਬਦਾਸ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ
ਨਗਰ (ਮੋਹਾਲੀ) ਪੰਜਾਬ ਤੋਂ ਪ੍ਰਕਾਸ਼ਿਤ ਕੀਤਾ।

ਤਤਕਰਾ

1. ਸੰਪਾਦਕੀ	2
2. ਚਰਣ ਧੂੜ ਮੁੱਖ ਲਾਈ	4
3. ਚਉਥੇ ਪਹਿਰ ਸਬਾਹ ਕੇ	17
4. ਸੁਗੰਧਤ ਜੀਵਨ	22
5. ਤਥ ਹਮ ਜਨਮ ਕਲੁ ਮਹਿ ਲੀਆ	33
6. ਸਿਹਤ ਵਿਗਿਆਨ	51
7. ਨਾਮ ਤੇ ਨਾਮ ਦਾ ਦਾਤਾ ਸਤਿਗੁਰੂ	52
8. ਪਿਆਰ ਪਰਵਾਨੇ	55
9. ਮਾਨਵਤਾ ਦੇ ਨਾਂ	57
10. ਮੋਹਿਨਾ ਸੋਹਿਨਾ	60

SUBSCRIPTION - ਚੰਦਾ - (ਦੇਸ਼)

ਸਾਲਾਨਾ	ਜੀਵਨ ਕਾਲ	ਫੀ ਕਾਪੀ
200/-	2000/-	20/-
280/-	2080/-	(For outstation cheques)

ਸੰਪਰਕ ਨੰ. ਰਤਵਾੜਾ ਸਾਹਿਬ

ਗੁ. ਰਤਵਾੜਾ ਸਾਹਿਬ ਵਿਖੇ ਅਖੰਡਪਾਠ ਬੁਕਿੰਗ ਸਬੰਧੀ - 9417214386

ਪਰਮ ਸਤਿਕਾਰ ਯੋਗ ਬੀਜੀ - 9417214381

ਬਾਬਾ ਰਾਜਿੰਦਰ ਸਿੰਘ ਸ੍ਰੀ ਮਾਨ ਲੰਗਰ 9417214380

ਆਡੀਓ ਵੀਡੀਓ ਲਾਈਬ੍ਰੇਗੀ 9872814385, 9417214385

ਜਰਨਲ - 9417214384

ਰਤਵਾੜਾ ਸਾਹਿਬ 0160-2255001

ਵਿਦਿਆਰਥ ਅਦਾਨੇ

ਬੀ ਐਡ ਕਾਲਜ - 9417214382

ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ ਰਤਵਾੜਾ ਸਾਹਿਬ 0160-2255003

ਸੰਤ ਵਰਿਆਮ ਸਿੰਘ ਮੈਮਰੈਅਲ ਪਬਲਿਕ ਸਕੂਲ 0160-2255004

ਅੰਮ੍ਰਿਤ ਬਾਣੀ ਸਕਾਈ ਟੀ.ਵੀ. ਸੈਟੋਲਾਈਟ ਚੈਨਲ 0176
ਤੇ ਸੰਤ ਮਹਾਰਾਜ਼ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ
ਸਾਹਿਬ ਵਾਲਿਆਂ ਦਾ ਕੀਰਤਨ ਨਿਮਨ ਅਨੁਸਾਰ ਹੈ -

ਐਤਵਾਰ ਸਵੇਰੇ 10.00 ਵਜੇ ਤੋਂ 11.00 ਵਜੇ ਤੱਕ
ਸੌਮਵਾਰ ਸ਼ਾਮ 7.00 ਵਜੇ ਤੋਂ ਸ਼ਾਮ 8.00 ਵਜੇ ਤੱਕ
ਯੂ.ਕੇ. ਸਮੇਂ ਅਨੁਸਾਰ ਸੁਣਿਆ ਜਾ ਸਕਦਾ ਹੈ।

ਬਾਬਾ ਜੀ ਦੇ ਕੀਰਤਨ ਨੂੰ ਪੂਰੇ ਵਿਸ਼ਵ ਵਿਚ www.amritbani.com ਤੋਂ ਸੁਣਿਆ ਜਾ
ਸਕਦਾ ਹੈ। ਆਪਣਾ ਸਾਂ ਯੂ.ਕੇ. ਸਮੇਂ ਅਨੁਸਾਰ ਨਿਰਧਾਰਤ ਕਰੋ।

ਜਾਗੀ ਕਰਤਾ - ਆਤਮ ਮਾਰਗ ਸਪਿਰਚੂਅਲ ਸਾਇਟਿਵ
ਐਚੁਕੋਸ਼ਨਲ ਚੈਰੀਟੇਬਲ ਟਰਸਟ, ਯੂ.ਕੇ.

ਸੰਪਾਦਕੀ

ਸਮੂਹ ਪਾਠਕਾਂ ਨੂੰ ਨਵਾਂ ਸਾਲ ਮੁਬਾਰਕ। ‘ਆਤਮ ਮਾਰਗ’ ਦਾ ਪਹਿਲਾ ਅੰਕ ਅਪੈਲ 1995 ਦੀ ਵਿਸਾਖੀ ਨੂੰ ਪ੍ਰਕਾਸ਼ਿਤ ਹੋਇਆ, ਮਾਰਚ 2009 ਵਿਚ ਇਸ ਦੀ ਆਯੁ 15 ਵਰ੍ਹੇ ਹੋ ਜਾਵੇਗੀ। ਉਮਰ ਪੱਖਿਆਂ ਭਾਵੇਂ ਇਹ ਬਾਲ ਆਯੁ ਵਿਚ ਹੈ ਪਰ ਪਾਸਾਰ ਪੱਖਿਆਂ ਇਸ ਨੇ ਬਾਬਿਆਂ ਵਾਲੇ ਕਾਰਨਾਮੇ ਕਰ ਵਿਖਾਏ ਹਨ। ਪੰਜਾਬੀ ਦਾ ਕੋਈ ਵੀ ਰੁਹਾਨੀ ਮੈਗਜ਼ੀਨ ਐਨੀ ਗਿਣਤੀ ਵਿਚ ਨਹੀਂ ਛਪਦਾ, ਨਾ ਹੋ ਐਨੇ ਪਿਆਰ ਅਤੇ ਸਤਿਕਾਰ ਨਾਲ ਪੜ੍ਹਿਆ ਜਾਂਦਾ ਹੈ। ਇਸ ਸਮੇਂ ਆਤਮ ਮਾਰਗ ਹਜ਼ਾਰਾਂ ਪਰਿਵਾਰਾਂ ਵਿਚ ਪੜ੍ਹਿਆ ਤੇ ਮਾਣਿਆ ਜਾਂਦਾ ਹੈ, ਇਸ ਨੇ ਹਜ਼ਾਰਾਂ ਬਲਕਿ ਲੱਖਾਂ ਲੋਕਾਂ ਦੇ ਜੀਵਨ ਵਿਚ ਪਰਿਵਰਤਨ ਲਿਆਂਦਾ ਹੈ, ਅਣਗਿਣਤ ਲੋਕਾਂ ਨੂੰ ਨਵੀਂ ਜ਼ਿੰਦਗੀ ਪਰਦਾਨ ਕੀਤੀ ਹੈ, ਸਭਨਾਂ ਘਰਾਂ ਵਿਚ ਸੁੱਖ ਸਹਿਜ, ਅਨੰਦ ਦਾ ਵਾਤਾਰਵਣ ਬਣਿਆ ਹੈ; ਨਿਰਮੂਲ ਝਗੜੇ, ਨਿਰਮੂਲ ਈਰਖਾ, “ਵੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਬਿਕਾਰ, ਮਹਾਂ ਲੋਭ ਯੌਹ” ਤੋਂ ਛੁਟਕਾਰਾ ਮਿਲਿਆ ਹੈ, ਭਾਵੇਂ ਪੂਰੀ ਤਰ੍ਹਾਂ ਮੁਕਤ ਨਾ ਵੀ ਹੋਈਏ, ਤਾਂ ਵੀ ਸੋਝੀ ਮਿਲੀ ਹੈ ਕਿ ਇਨ੍ਹਾਂ ਤੋਂ ਮੁਕਤ ਹੋਣਾ ਹੈ; ਗੁਰੂ ਕਿਰਪਾ ਸਦਕਾ, ਗੁਰੂ ਮਿਹਰ ਸਦਕਾ, ਨਾਮ ਬਾਣੀ ਦੇ ਪਿਆਰ ਸਦਕਾ, ਨਾਮ ਬਾਣੀ ਦੇ ਅਭਿਆਸ ਸਦਕਾ। ਆਤਮ ਮਾਰਗ ਨੇ ਇਹ ਅਰਥ ਬੋਧ ਬਖਸ਼ਿਆ ਹੈ - ‘ਨਾਮ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ’ ਅਤੇ ‘ਸੋਈ ਪਿਆਰੇ ਮੇਲ, ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ।’ ਆਪ ਜੀ ਕਿੰਨੇ ਵਡਭਾਗੀ ਹੋਂ ਕਿ ਆਪ ਜੀ ਨੂੰ ਨਾਮ-ਅਭਿਆਸੀ ਮਹਾਂਪੁਰਖਾਂ ਦੀ ਸੰਗਤਿ ਪ੍ਰਾਪਤ ਹੈ, ਜਿਨ੍ਹਾਂ ਦੇ ਦਰਸ਼ਨ ਦੀਦਾਰਾਂ ਨਾਲ ਦੁਰਮਤਿ ਦੂਰ ਹੁੰਦੀ ਹੈ, ਨਾਮ ਚੇਤੇ ਆਉਂਦਾ ਹੈ, ਇਹੋ ਸਾਡੇ ਅਸਲ ਮਿਤਰ ਹਨ ਮਹਾਂਪੁਰਸ਼ਾਂ ਦੇ ਦੀਵਾਨਾਂ ਵਿਚ ਨਾਮ ਬਾਣੀ ਅਭਿਆਸ ਹੁੰਦਾ ਹੈ, ਲਿਖਤ ਰਾਹੀਂ ਆਪ ਸਭ ਪਾਠਕਾਂ ਪਾਸ ਉਨ੍ਹਾਂ ਦੇ ਅੰਮ੍ਰਿਤਮਈ ਬਚਨ ਪੁਜਦੇ ਹਨ, ਜੋ ਇਕ ਦਮ ਨਾਮ ਬਾਣੀ ਨਾਲ ਜੋੜਦੇ ਹਨ; ਗੁਰੂ ਪਿਆਰ, ਗੁਰੂ ਸ਼ਰਧਾ ਉਤਪੰਨ ਹੁੰਦੀ ਹੈ, ਗੁਰਬਾਣੀ ਦੇ ਗੁਹਜ ਭਾਵ ਸਪਸ਼ਟ ਹੁੰਦੇ ਹਨ। ਨਾਮ ਸਿਮਰਨ ਦੇ ਲਾਭ ਤੇ ਮਹਿਮਾ ਤਾਂ ਬਹੁਤ ਵਿਖਿਆਨਾਂ ਵਿਚ ਅਤੇ ਪੁਸਤਕਾਂ ਵਿਚ ਮਿਲ ਜਾਂਦੀ ਹੈ ਪਰ ਸਿਮਰਨ ਕਿਵੇਂ ਕਰੀਏ? ਰਸਨਾ ਰਾਹੀਂ, ਸ਼ਾਸਾਂ ਰਾਹੀਂ, ਕੰਠ ਰਾਹੀਂ, ਹਿਰਦੇ ਰਾਹੀਂ ਇਸ ਦੀ ਸੋਝੀ ‘ਆਤਮ ਮਾਰਗ’ ਵਿਚ ਸਮੇਂ ਸਮੇਂ ਮਹਾਂਪੁਰਖ ਬਖਸ਼ਦੇ ਰਹੇ ਹਨ, ਏਸੇ ਲਈ ਆਪ ਸਭ ਨੇ ਭਰਪੂਰ ਹੁੰਗਾਰਾ ਦਿਤਾ ਹੈ। ਫੇਰ ਨਾਮ ਦਾ ਸੰਜਮ, ਗੁਰਮਤਿ ਰਹਿਤ ਅਨੇਕ ਪਰਮਾਣਾਂ ਰਾਹੀਂ, ਅਨੇਕ ਪ੍ਰਸੰਗਾਂ ਰਾਹੀਂ, ਕਥਾ ਕਹਾਣੀਆਂ ਰਾਹੀਂ ਸਮਝਾਈ ਗਈ ਹੈ ਤਾਂ ਕਿ ਹਰੇਕ ਜਗਿਆਸੂ ਦੀ ਭਰਪੂਰ ਤ੍ਰਿਪਤੀ ਹੋ ਜਾਵੇ, ਕੋਈ ਭੁਲੇਖਾ ਨਾ ਰਹੇ। ਗੁਰੂ ਨਾਨਕ ਦੇ ਘਰ ਵਿਚ ਕੇਵਲ ‘ਨਾਮ’ ਹੈ, ਸਾਰੀ ਗੁਰਬਾਣੀ ‘ਨਾਮ’ ਦੀ ਹੀ ਮਹਿਮਾ ਗਾਇਨ ਕਰਦੀ ਹੈ, ਨਾਮ ਅਭਿਆਸ ਲਈ ਹੀ ਪ੍ਰੇਰਤ ਕਰਦੀ ਹੈ, ਪਰ ਗੁਰੂ ਰੰਗ ਸਾਹਿਬ ਜੀ ਨੂੰ ਗੁਰੂ ਰੂਪ ਮੰਨਣ ਵਾਲੇ ਗੁਰਸਿੱਖ ਵੀ ਨਾਮ ਤੋਂ ਟੁੱਟ ਗਏ ਹਨ। ਇਸ ਤਰ੍ਹਾਂ ‘ਆਤਮ ਮਾਰਗ’ ਨੇ ਗੁਰਮਤਿ ਨਾਮ

ਮਾਰਗ ਨੂੰ ਸੁਰਜੀਤ ਕਰਕੇ ਬਹੁਤ ਵੱਡੀ ਸੇਵਾ ਕੀਤੀ ਹੈ ਕਰ ਰਿਹਾ ਹੈ, ਆਪ ਜੀ ਸਭਨਾਂ ਅੰਦਰ ਨਾਮ ਦੀ ਕਣੀ ਮੌਜੂਦ ਹੈ, ਸਭਨਾਂ ਘਟਾਂ ਵਿਚ ਨਾਮ ਅੰਮ੍ਰਿਤ ਦਾ ਕੰਡ ਹੈ ਪਰ ਕੋਈ ਵਿਰਲਾ ਗੁਰਮੁਖਿ ਹੀ ਉਸ ਨੂੰ ਖੋਜਣ ਦੀ ਵਿਧੀ ਜਾਣਦਾ ਹੈ, ਆਤਮ ਮਾਰਗ ਇਸ ਅੰਮ੍ਰਿਤਮਈ ਸਰੋਵਰ ਵਿਚ ਇਸ਼ਨਾਨ ਕਰਨ ਦੀ ਵਿਧੀ ਵਿਧਾਨ ਦਸਦਾ ਆ ਰਿਹਾ ਹੈ। ਗੁਰੂ ਮਹਾਰਾਜ ਵਲੋਂ ਦਸਿਆ ਨਾਮ ਮਾਰਗ ਸੌਖਾ ਤੇ ਸਿੱਧਾ ਮਾਰਗ ਹੈ। ਸਾਰੇ ਨਾਮ ਅੰਮ੍ਰਿਤਮਈ ਸੱਚੇ ਨਾਮ ਹਨ, ਗੁਰੂ ਉਨ੍ਹਾਂ ਸਭਨਾਂ ਤੋਂ ਬਲਿਹਾਰ ਜਾਂਦੇ ਹਨ। ਗੁਰਸਿੱਖਾਂ ਲਈ ‘ਵਾਹਿਗੁਰੂ’ ਗੁਰਮੰਤਰ ਹੈ। ਪੰਜ ਪਿਆਰੇ ਗੁਰੂ ਰੂਪ ਹੋ ਕੇ ਅੰਮ੍ਰਿਤ ਬਖਸ਼ਦੇ ਹਨ, ਨਾਲ ਅੰਮ੍ਰਿਤਮਈ ਨਾਮ ‘ਵਾਹਿਗੁਰੂ’ ਗੁਰਮੰਤਰ ਦਾ ਜਾਪ ਬਖਸ਼ਦੇ ਹਨ। ਇਸ ਦਾ ਜਾਪ ਕਰਨ ਦੀ ਪ੍ਰੇਰਨਾ ਦਿੰਦੇ ਹਨ। ਹੁਣ ਜਗਿਆਸੂ ਨੇ ਕਿਸੇ ਨਾਮ ਅਭਿਆਸੀ ਦੀ ਸੰਗਤ ਕਰਕੇ ਇਸ ਨਾਮ ਮਾਰਗ ਤੇ ਚਲਣਾ ਹੈ। ਉਹ ਆਪਣੀ ਮਿਹਨਤ ਕਰਕੇ ਗੁਰਬਾਣੀ ਤੋਂ ਸੇਧ ਲੈ ਸਕਦਾ ਹੈ ਅਤੇ ਗੁਰਬਾਣੀ ਵਿਚ ਬਾਰ-ਬਾਰ ਕੀਤੀ ਪ੍ਰੇਰਨਾ ਅਨੁਸਾਰ ਕਿਸੇ ਨਾਮ ਅਭਿਆਸੀ, ਸੁਹਾਗਣ ਤੋਂ, ਗੁਰਮੁਖਿ ਤੋਂ ਇਸ ਮਾਰਗ ਦਾ ਗਿਆਨ ਲੈ ਕੇ ਭੁਲੇਖਿਆਂ ਤੋਂ ਮੁਕਤ ਹੋ ਸਕਦਾ ਹੈ। ਐਸੀ ਸੰਗਤ ਨਾਲ, ਨਾਮ ਅਭਿਆਸੀ ਮਹਾਂਪੁਰਸ਼ਾਂ ਦੇ ਪ੍ਰਵਰਤਨਾਂ ਨਾਲ ਪੈਂਡਾ ਸੌਖਾ ਹੋ ਜਾਂਦਾ ਹੈ, ਖੱਡਾਂ ਵਿਚ ਗਿਰਨ ਤੋਂ ਬਚ ਜਾਈਦਾ ਹੈ, ਹਉਮੈ ਬਿਰਤੀ ਵਿਚ ਉਸਾਰੀਆਂ ਮਹਿਲ ਮਾੜੀਆਂ ਦੀ ਸ਼ਾਹੀ ਕੈਦ ਤੋਂ ਮੁਕਤ ਹੋ ਜਾਈਦਾ ਹੈ, ਮਾਤਾ ਪਿਤਾ, ਇਸਤ੍ਰੀ ਧੀਆਂ, ਪੁਤਰ, ਸਾਕ ਸਬੰਧੀਆਂ ਦੇ ਵਾ-ਵਰੋਲਿਆਂ ਤੋਂ ਨਿਰਲੇਪ ਹੋਣ ਦੀ ਵਿਧੀ ਦਾ ਪਤਾ ਲਗਦਾ ਹੈ, ‘ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨ ਸਹਾਈ।’ ਜਿਵੇਂ ਮਹਾਂਪੁਰਸ਼ ਘਰ ਬਾਰ ਵਿਚ ਰਹਿੰਦੇ - ‘ਜੈਸੇ ਜਲਿ ਮਹਿ ਕਮਲ ਨਿਰਾਲਮ’ ਦੀ ਬਿਰਤੀ ਰਖਦੇ ਹਨ, ਤੈਸੇ ਹੀ ਉਹ ‘ਆਤਮ ਮਾਰਗ’ ਰਾਹੀਂ ਸਾਨੂੰ ਸਭ ਆਤਮ ਮਾਰਗ ਅਭਿਆਸੀਆਂ ਦਾ ਮਾਰਗ ਦਰਸ਼ਨ ਕਰਦੇ ਹਨ।

ਗੁਰੂ ਨਾਨਕ ਦੇਵ ਜੀ ਦਾ ਰੁਹਾਨੀ ਸੰਦੇਸ਼ ਸਭਨਾਂ ਜੀਆਂ ਲਈ ਹੈ, ‘ਸਭਨਾ ਜੀਆ ਕਾ ਇੱਕ ਦਾਤਾ’ ਦੀ ਭਾਵਨਾ ਅਧੀਨ ਹੀ ਹਿੰਦੀ ਵਿਚ ਆਤਮ ਮਾਰਗ ਪਾਰੰਤ ਹੋਇਆ। ਹਿੰਦੀ ਜਾਣਨ ਵਾਲੇ ਵੀਰਾਂ, ਭੈਣਾਂ ਨੇ ਇਸ ਨੂੰ ਬਹੁਤ ਸਲਾਹਿਆ ਹੈ। ‘ਸੂਰਜ ਦੀ ਨਿੱਘ’ ਸਭ ਲਈ ਹੈ, ਸਾਰੇ ਭਾਰਤੀਆਂ ਲਈ ਹੈ, ਸਾਰੀ ਮਨੁੱਖਤਾ ਲਈ, ਪੂਰਬ ਅਤੇ ਪੱਛਮ ਵਿਚ ਵਸਦੇ ਹਰ ਮਨੁੱਖ ਲਈ। ਗੁਰੂ ਨਾਨਕ ਦੇਵ ਜੀ ਹਰੇਕ ਮਨੁੱਖ ਨੂੰ ਪ੍ਰਭੂ ਦੀ ਅੰਸ ਮੰਨ ਕੇ ਪਿਆਰਦੇ ਹਨ, ਉਨ੍ਹਾਂ ਅੰਦਰ ‘ਨਾ ਕੋ ਹਿੰਦੂ, ਨਾ ਮੁਸਲਮਾਨ’ ਦੀ ਭਾਵਨਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੀ ਪ੍ਰਧਾਨ ਸੁਰ ਹੈ -

ਦੇਹੁਰਾ ਮਸੀਤ ਸੋਈ ਪੂਜਾ ਅੰਨਿਵਾਜ ਓਈ।
ਮਾਨਸ ਸਬੈ ਏਕ ਪੈ ਅਨੇਕ ਕੋ ਪ੍ਰਭਾਵ ਹੈ।
ਅਕਾਲ ਉਸਤਤਿ

ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਗੁਰੂ, ਗੁਰੂ ਅਰਜਨ

ਦੇਵ ਜੀ ਬੜੇ ਸਪਸ਼ਟ ਸਥਦਾਂ ਵਿਚ ਮਾਨਵ-ਵਾਦੀ ਭਾਵਨਾਵਾਂ
ਪ੍ਰਗਟ ਕਰਦੇ ਸਾਨੂੰ ਸਭ ਨੂੰ ਸੇਧ ਬਖਸ਼ਦੇ ਕਹਿੰਦੇ ਹਨ -

ਕੋਈ ਬੌਲੈ ਰਾਮ ਰਾਮ ਕੋਈ ਖੁਦਾਇ ॥

ਕੋਈ ਸੇਵੈ ਗੁਸਈਆ ਕੋਈ ਅਲਾਹਿ ॥

ਪੰਨਾ - 885

ਇਸੇ ਭਾਵਨਾ ਨੂੰ ਮੁੱਖ ਰੱਖ ਕੇ ‘ਆਤਮ ਮਾਰਗ’ ਦਾ
ਆਦਰਸ਼ ਨਿਸ਼ਚਿਤ ਕੀਤਾ ਗਿਆ -

ਬ੍ਰਹਮੁ ਦੀਸੈ ਬ੍ਰਹਮੁ ਸੁਣੀਐ

ਏਕੁ ਏਕੁ ਵਖਾਣੀਐ ॥

ਆਤਮ ਪਸਾਰਾ ਕਰਣਹਾਰਾ

ਪ੍ਰਭ ਬਿਨਾ ਨਹੀ ਜਾਣੀਐ ॥ ਪੰਨਾ - 846

ਦਸੰਬਰ 2008 ਦੇ ਅੰਕ ਵਿਚ ਆਪ ਜੀ ਨੇ
ਮਹਾਂਪੁਰਸ਼ਾਂ ਦਾ ਲੇਖ ‘ਛੋਟੇ ਸਾਹਿਜਾਦਿਆਂ ਦੀ ਸ਼ਹੀਦੀ’ ਪੜਿਆ
ਹੈ। ਗੁਰੂ ਗੋਬਿੰਦ ਸਿੰਘ ਜੀ ਸਾਰੀ ਮਨੁੱਖਤਾ ਦੇ ਗੁਰੂ ਸਨ,
ਉਨ੍ਹਾਂ ਦਾ ਸੰਘਰਸ਼, ਸੱਚ, ਧਰਮ ਨਿਆਂ ਲਈ ਸੀ, ਸੱਚ ਦੇ
ਹਾਮੀ ਪੀਰ ਬੁੱਧ ਸ਼ਾਹ ਵਰਗੇ ਬਹੁਤ ਸਾਰੇ ਮੁਸਲਮਾਨ ਉਨ੍ਹਾਂ
ਨੂੰ ਆਪਣਾ ਪੀਰ ਮੰਨਦੇ ਸਨ। ਸਾਹਿਬਜ਼ਾਦਿਆਂ ਦੀ
ਪਰਵਰਿਸ਼ ਵੀ ਐਸੀ ਭਾਵਨਾ ਵਿਚ ਹੋਈ। ਉਨ੍ਹਾਂ ਨੇ ਵੀ
‘ਕੂੜ’ ਵਿਰੁੱਧ ਲੜੇ ਜਾ ਰਹੇ ਯੁੱਧ ਵਿਚ ਪੂਰਾ ਯੋਗਦਾਨ
ਪਾਇਆ। ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਦੇ ਪ੍ਰਸ਼ਨਾਂ ਦਾ
ਉਤਰ ਬੜੀ ਦਲੇਰੀ ਨਾਲ ਬੇਬਾਕ ਹੋ ਕੇ ਦਿੰਦੇ ਹਨ ਅਤੇ
ਹਸ ਹਸ ਕੇ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦੇ ਹਨ।
ਸੂਬਾ ਸਰਹੰਦ ਦੀ ਕਚਹਿਗੀ ਵਿਚ ਉਨ੍ਹਾਂ ਨੂੰ ਕੀਤੇ ਗਏ
ਪ੍ਰਸ਼ਨਾਂ ਦੇ ਜਵਾਬ ਉਨ੍ਹਾਂ ਦੇ ਹਿਰਦਿਆਂ ਵਿਚ ਵਸਦੇ ਸੱਚ
ਦਾ ਨਿਰੂਪਣ ਕਰਦੇ ਹਨ। ਮਹਾਂਪੁਰਸ਼ਾਂ ਦੀ ਇਹ ਲਿਖਤ ਹੋਰੇਕ
ਮਨੁੱਖ ਦੇ ਹਿਰਦੇ ਵਿਚ ਸੱਚ ਲਈ ਅਤੇ ‘ਨਿੱਕੀਆਂ ਜਿੰਦਾਂ’
ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਦੀ ਭਾਵਨਾ ਉਜਾਗਰ
ਕਰਦੀ ਹੈ। ਪੜ੍ਹ ਕੇ ਦਿਲ ਸਕਤਾ ਵਿਚ ਆ ਜਾਂਦਾ ਹੈ ਅਤੇ
ਅੱਖਾਂ ਸੇਜਲ ਹੋ ਜਾਂਦੀਆਂ ਹਨ। ਤੁਸੀਂ ਅਵੱਸ਼ ਐਸਾ ਮਹਿਸੂਸ
ਕੀਤਾ ਹੋਵੇਗਾ। ਏਸੇ ਉਚੀ ਤੇ ਸੁੱਚੀ ਭਾਵਨਾ ਵਿਚ
ਲਿਖਿਆ ਲੇਖ ‘ਤਬ ਹਮ ਜਨਮ ਕਲੂ ਮਹਿ ਲੀਆ’ ਇਸ
ਮਹੀਨੇ ਜਨਵਰੀ 2009 ਅੰਕ ਵਿਚ ਛਾਪਿਆ ਜਾ ਰਿਹਾ ਹੈ।
ਇਹ ਆਤਮਕ ਅਨੁਭਵ ਤੋਂ ਲਿਖੇ ਲੇਖ ਹਨ। ਇਤਿਹਾਸ ਦੇ
ਪੰਨਿਆਂ ਵਿਚ ਨਾਵਾਂ, ਥਾਵਾਂ ਅਤੇ ਤਰੀਕਾਂ ਦਾ ਵੇਰਵਾ
ਹੁੰਦਾ ਹੈ, ਘਟਨਾਵਾਂ ਦਾ ਕੇਵਲ ਇਤਿਹਾਸਕ ਬਿਆਨ ਹੁੰਦਾ
ਹੈ, ਪਰ ਜੋ ਅਸਲ ਤੱਤ ਦੀ ਗੱਲ ਹੁੰਦੀ ਹੈ, ਉਹ ਲੇਖਕ
ਪ੍ਰਗਟ ਕਰਨ ਦੇ ਸਮਰੱਥ ਨਹੀਂ ਹੁੰਦਾ। ਅਨੁਭਵੀ ਮਹਾਂਪੁਰਸ਼ਾਂ
ਨੇ ਇਹ ਤੱਤ ਆਪ ਜੀ ਸਭ ਲਈ ‘ਆਤਮ ਮਾਰਗ’ ਰਾਹੀਂ
ਰੂਪਮਾਨ ਕੀਤਾ ਹੈ।

ਇਹ ਕੁਝ ਕਾਰਨ ਹਨ ਜੋ ਆਪ ਸਭ ਦੀ ‘ਆਤਮ
ਮਾਰਗ’ ਨਾਲ ਸਾਂਝ ਦੀ ਗੰਢ ਦਿਨ ਪ੍ਰਤੀ ਦਿਨ ਪੀਡੀ ਹੋ
ਰਹੀ ਹੈ, ਆਪ ਜੀ ਵਲੋਂ ਚਿੱਠੀਆਂ ਰਾਹੀਂ, ਟੈਲੀਫੋਨ ਅਤੇ
ਫੈਕਸ ਰਾਹੀਂ ਅਨੇਕਾਂ ਪ੍ਰਸੰਸਾ ਪੱਤਰ ਅਤੇ ਪ੍ਰਸ਼ਨ ਤੇ ਪੁੱਛਾਂ
ਆਉਂਦੀਆਂ ਹਨ। ਸਭ ਆਪਣਾ ਪਿਆਰ ਪ੍ਰਗਟ ਕਰਦੇ

ਦਸਦੇ ਹਨ ਕਿ ਉਨ੍ਹਾਂ ਨੂੰ ਆਤਮ ਮਾਰਗ ਨੇ ਨਵਾਂ ਜੀਵਨ,
ਨਵੀਂ ਰੋਸ਼ਨੀ ਪ੍ਰਦਾਨ ਕੀਤੀ ਹੈ, ਸੱਚ ਨਾਲ ਜੋੜਿਆ ਹੈ,
ਕੱਚ ਨਾਲੋਂ ਤੋੜਿਆ ਹੈ। ਵਿਦੇਸ਼ਾਂ ਵਿਚ ਵਿਚਰਦੇ ਕੁਝ ਵੀਰ
ਇੰਟਰਨੈੱਟ ਰਾਹੀਂ ਆਤਮ ਮਾਰਗ ਦਾ ਅਨੰਦ ਮਾਣਦੇ ਹਨ
ਅਤੇ ਪੁੱਛਾਂ ਪੁਛਦੇ ਹਨ। ਉਨ੍ਹਾਂ ਅੰਦਰ ਗੁਰਮਤਿ ਸਬੰਧੀ ਕਈ
ਭਲੇਖੇ ਹਨ, ਉਨ੍ਹਾਂ ਦਾ ਸਮਾਧਾਨ ਚਾਹੁੰਦੇ ਹਨ, ਬੜੀ
ਨਿਮਰਤਾ ਨਾਲ ਚਿੱਠੀਆਂ/ ਫੈਕਸ/ ਈ.ਮੈਲ ਰਾਹੀਂ ਸੰਦੇਸ਼
ਬੇਜਦੇ ਹਨ, ਅਸੀਂ ਸਭ ਦਾ ਸਤਿਕਾਰ ਕਰਦੇ ਹਾਂ, ਮਹਾਂਪੁਰਸ਼ਾਂ
ਦਾ ਪਿਆਰ ਸਭਨਾਂ ਲਈ ਹੈ, ਆਤਮ ਮਾਰਗ ਪਾਂਧੀ ਇਕ
ਪਰਿਵਾਰ ਵਿਚ ਜੁੜ ਗਏ ਹਨ, ਸਾਰੇ ਹਮ ਸਫਰ ਇਕ ਦੂਜੇ
ਦੇ ਦੁਖ ਸੁਖ ਦੇ ਭਾਈਵਾਲ ਹਨ, ਇਕ ਦੂਜੇ ਲਈ ਆਤਮ
ਸਾਖਿਆਤਕਾਰ ਲਈ ਪ੍ਰਾਰਥਨਾ ਵਿਚ ਜੁੜੇ ਹਨ, ਸੱਚੇ ਦਿਲੋਂ
‘ਤੇਰੇ ਭਾਣੇ ਸਰਬੱਤ ਕਾ ਭਲਾ’ ਮੰਗਦੇ ਹਨ। ਇਸ ਤਰ੍ਹਾਂ ਸੱਚੇ
ਮਾਰਗ, ਨਾਮ ਮਾਰਗ, ਆਤਮ ਮਾਰਗ ਦੇ ਸਮੂਹ ਪਾਂਧੀ ਸਾਡੀ
ਹਾਰਦਿਕ ਪ੍ਰਸੰਨਤਾ, ਪਿਆਰ ਅਤੇ ਸਤਿਕਾਰ ਦੇ ਪਾਤਰ ਹਨ।

ਆਪ ਜੀ ਦੇ ਪਿਆਰ ਸਦਕਾ ਅਸੀਂ ਹਜਾਰਾਂ ਪਰਿਵਾਰ
ਆਤਮ ਮਾਰਗ ਨਾਲ ਜੁੜੇ ਹਾਂ। ਆਤਮ ਮਾਰਗ ਦੀ ਪੈਣੇ
15 ਸਾਲ ਦੀ ਆਯੂ ਅਨੁਸਾਰ ਇਹ ਗਿਣਤੀ ਬੜੀ
ਸੰਤੋਸ਼ਜਨਕ ਹੈ ਪਰ ਜੋ ਗੁਰੂ ਦਾ ਸੱਚ ਦਾ, ਨਾਮ ਦਾ ਸੰਦੇਸ਼
ਲੈ ਕੇ ਅਸੀਂ ਤੁਰੇ ਹਾਂ, ਇਹ ਗਿਣਤੀ ਲੱਖਾਂ ਨਹੀਂ, ਕ੍ਰੋੜਾਂ
ਜੀਆਂ ਤਕ ਲੈ ਜਾਣ ਦਾ ਸਾਡਾ ਟੀਚਾ ਹੋਣਾ ਚਾਹੀਦਾ ਹੈ।
2009 ਦੀ ਵਿਸਾਖੀ ਤਕ ਜੇ ਅਸੀਂ ਸਾਰੇ ਦੋ ਦੋ ਮੈਂਬਰ ਵੀ
ਹੋਰ ਬਣਾ ਲਈਏ ਤਾਂ ਅਸੀਂ ਮੈਂਬਰਾਂ ਦੀ ਗਿਣਤੀ ਲੱਖਾਂ ਵਿਚ
ਗਿਣਨ ਯੋਗ ਹੋ ਜਾਵਾਂਗੇ। ਦੋ ਮੈਂਬਰ ਬਣਾਉਣੇ ਕਿੰਨਾ
ਸਹਿਲ ਕੰਮ ਹੈ, ਸਫਲਤਾ ਤਾਂ ਮਹਾਂਪੁਰਸ਼ਾਂ ਦੀ ਅਸੀਸ ਨਾਲ
ਹੋ ਜਾਣੀ ਹੈ, ਅਸੀਂ ਤਾਂ ਕੇਵਲ ਮਨ ਬਣਾਉਣਾ ਹੈ। ਤੁਸੀਂ
ਇਸ ਨੂੰ ਪ੍ਰਤੱਖ ਕਰਕੇ ਦੇਖ ਸਕਦੇ ਹੋ।

ਦੂਜੀ ਬੇਨਤੀ ਇਹ ਕਰਨੀ ਹੈ ਕਿ ਅਸੀਂ ਸਾਰੇ ਸੱਚੇ
ਦਿਲੋਂ ਆਤਮ ਮਾਰਗ ਨਾਲ ਜੁੜੇ ਪ੍ਰੇਮੀ ਸਾਧਾਰਨ ਮੈਂਬਰਸ਼ਿਪ
ਤੋਂ ਲਾਈਫ ਮੈਂਬਰਸ਼ਿਪ ਪ੍ਰਾਪਤ ਕਰ ਲਈਏ। ਇਕ ਵਾਰੀ ਅੱਖੇ
ਸੌਖੇ 2000 ਰੁਪਿਆ ਦੇਣਾ ਹੈ, ਇਹ ਦੋ ਕਿਸ਼ਤਾਂ ਵਿਚ ਵੀ
ਹੋ ਸਕਦਾ ਹੈ, ਵੇਰ ਸਾਰੀ ਉਮਰ ਲਈ ਨਿਸਚਿੰਤ। ਹਰ ਸਾਲ
ਰਿਨੂਅਲ ਤੋਂ ਵੀ ਮੁਕਤ, ਇਥੇ ਆਤਮ ਮਾਰਗ ਦਫਤਰ ਦਾ
ਕੰਮ ਵੀ ਕੁਝ ਘਟੇਗਾ। ਆਤਮ ਮਾਰਗ ਟਰੱਸਟ ਦੀ ਬੁਨਿਆਦ
ਵੀ ਆਰਥਕ ਪੱਖਾਂ ਪੱਕੀ ਹੋ ਜਾਵੇਗੀ। ਆਸ ਹੈ ਦੋਵੇਂ
ਬੇਨਤੀਆਂ ਪਰਵਾਨ ਕਰਦੇ ਗੁਰੂ ਦੀਆਂ ਖੁਸ਼ੀਆਂ ਅਤੇ
ਮਹਾਂਪੁਰਸ਼ਾਂ ਦੀਆਂ ਅਸੀਸਾਂ ਨਾਲ ਝੋਲੀਆਂ ਭਰਦੇ ਸਾਨੂੰ ਵੀ
ਕਿਰਤਾਰਥ ਕਰੋਂਗੇ। ਨਵੇਂ ਸਾਲ ਦੀਆਂ ਆਪ ਸਭ ਨੂੰ ਸ਼ੁਭ
ਇਛਾਵਾਂ, ਪਰਮ ਸਤਿਕਾਰਯੋਗ ਬੀਜੀ ਵੱਲੋਂ ਪਿਆਰ ਅਸੀਸਾਂ,
ਮਹਾਂਪੁਰਸ਼ਾਂ ਦਾ ਪਿਆਰ, ਅਸੀਸ ਅਤੇ ਸਾਡੇ ਲਈ ਸੁਗਾਤ
ਆਤਮ ਮਾਰਗ ਦੀ ਨਵੀਂ ਮੈਂਬਰਸ਼ਿਪ ਅਤੇ ਲਾਈਫ ਮੈਂਬਰਸ਼ਿਪ।
ਸਰਬੱਤ ਦਾ ਭਲਾ।

(-----)

ਚਰਣ ਧੂੜ ਮੁੱਖ ਲਾਈ

(ਮਾਘ ਦੇ ਮਹੀਨੇ ਸੰਗਰਾਂਦ ਪ੍ਰਬਾਇ ਅਨੁਭਵੀ ਬਚਨ)

ਸੰਤ ਵਰਿਆਮ ਸਿੰਘ ਜੀ,
ਬਾਨੀ ਵਿ. ਗੁ. ਰੂਹਾਨੀ. ਮਿਸ਼ਨ

ਸਤਿਨਾਮ ਸ੍ਰੀ ਵਾਹਿਗੁਰੂ

ਪੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜਾ।
ਮਾਘ ਮਜ਼ਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥
ਗਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੇ ਕਰਿ ਦਾਨੁ ॥
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
ਕਾਸਿ ਕਰੋਧਿ ਨ ਮੌਹਿਐ ਬਿਨਸੈ ਲੋਭੁ ਸੁਆਨੁ ॥
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
ਅਥਸਠਿ ਤੀਰਥ ਸਗਲ ਪੁੰਨ ਜੀਆ ਦਇਆ ਪਰਵਾਨੁ ॥
ਜਿਸ ਨੇ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
ਮਾਘ ਸੁਚੇ ਸੇ ਕਾਂਢੀਅਹਿ ਜਿਨ ਪੁਰਾ ਗੁਰੂ ਮਿਹਰਵਾਨੁ ॥

ਅੰਗ - ੧੩੯

ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ॥
ਡੋਲਨ ਤੇ ਰਾਖਹੁ ਪ੍ਰਭੁ ਨਾਨਕ ਦੇ ਕਰਿ ਹਥ ॥

ਅੰਗ - ੨੫੯

ਫਿਰਤ ਫਿਰਤ ਪ੍ਰਭ ਆਇਆ
ਪਰਿਆ ਤਉ ਸਰਨਾਇ ॥
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥

ਅੰਗ - ੨੮੯

ਧਾਰਨਾ - ਵਾਹਿਗੁਰੂ ਭਾਗਠੜੇ ਹਰਿ ਸੰਤ ਤੁਮਾਰੇ
ਪਿਆਰੇ ਜਿਨ ਘਰਿ ਧਨ ਹਰਿ ਨਾਮਾ।
ਭਾਗਠੜੇ ਹਰਿ ਸੰਤ ਤੁਮਾਰੇ
ਜਿਨੁ ਘਰਿ ਧਨੁ ਹਰਿ ਨਾਮਾ॥
ਪਰਵਾਣੁ ਗਣੀ ਸੇਈ ਇਹ ਆਏ
ਸਫਲ ਤਿਨਾ ਕੇ ਕਾਮਾ ॥੧॥
ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥
ਕੇਸਾਂ ਕਾ ਕਰਿ ਚਵਰੁ ਛੁਲਾਵਾ
ਚਰਣ ਧੂੜਿ ਮੁੱਖ ਲਾਈ ॥੧॥ ਰਹਾਉ ॥
ਜਨਮ ਮਰਣ ਦੁਹੂ ਮਹਿ ਨਾਹੀ
ਜਨ ਪਰਉਪਕਾਰੀ ਆਏ ॥
ਜੀਆ ਦਾਨੁ ਦੇ ਭਗਤੀ ਲਾਇਨਿ
ਹਰਿ ਸਿਉ ਲੈਨਿ ਮਿਲਾਏ ॥੨॥
ਸਚਾ ਅਮਰੁ ਸਾਚੀ ਪਾਤਸਾਹੀ ਸਚੇ ਸੇਤੀ ਰਾਤੇ ॥
ਸਚਾ ਸੁਖ ਸਚੀ ਵਡਿਆਈ
ਜਿਸ ਕੇ ਸੇ ਤਿਨਿ ਜਾਤੇ ॥੩॥
ਪਖਾ ਫੇਰੀ ਪਾਣੀ ਛੋਵਾ

ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥

ਨਾਨਕ ਕੀ ਪ੍ਰਭ ਪਾਸਿ ਬੇਨਤੀ

ਤੇਰੇ ਜਨ ਦੇਖਣੁ ਪਾਵਾ ॥ ਅੰਗ - ੨੪੯

ਸਾਧਸੰਗਤ ਜੀ, ਗੱਜ ਕੇ ਬੋਲਣਾ, ਸਤਿਨਾਮ ਸ੍ਰੀ ਵਾਹਿਗੁਰੂ।
ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ 'ਚ ਆਏ ਓਂ। ਬਾਜੁਂ
ਮਹੀਨਿਆਂ ਦੇ ਵਿਚੋਂ ਆਰੀਅਨ ਸੰਸਕ੍ਰਿਤੀ ਦੇ ਮੁਤਾਬਿਕ ਮਾਘ
ਦੇ ਮਹੀਨੇ ਨੂੰ ਹਰ ਪੱਖ ਤੋਂ ਹੀ ਮਹੱਤਤਾ ਦਿਤੀ ਜਾਂਦੀ ਹੈ।
ਅਸੀਂ ਇਕ ਦਮ ਕਹਿ ਦਿੰਦੇ ਹਾਂ ਬਿਨਾਂ ਗੱਲ ਵਿਚਾਰਨ ਤੋਂ,
ਕੋਈ ਵੀ ਗੱਲ ਹੋਵੇ, ਕਿ ਇਹ ਤਾਂ ਇਸਲਾਮ ਮੱਤ ਦਾ ਨਿਸ਼ਚਾ
ਹੈ, ਇਹ ਤਾਂ ਜੀ ਹਿੰਦੀ ਮੱਤ ਦਾ ਨਿਸ਼ਚਾ ਹੈ। ਇਹ
ਈਸਾਈਅਤ ਦਾ ਨਿਸ਼ਚਾ ਹੈ, ਐਸੇ ਮੈਂ ਦੇਖਦਾ ਹਾਂ, ਪੈਂਫਲਿਟ
ਤੁਰੇ ਫਿਰਦੇ, ਮੈਗਜ਼ੀਨ ਤੁਰੇ ਫਿਰਦੇ, ਉਹ ਬਿਲਕੁਲ ਹੀ ਕੱਟਣਾ
ਚਾਹੁੰਦੇ ਨੇ ਕਿ ਪੁਰਾਣੀ ਕੋਈ ਗੱਲ ਕਰੋ ਹੀ ਨਾ। ਨਵੀਂ ਗੱਲ
ਤੋਂਹੋ। ਨਵੀਂ ਕਿਥੋਂ ਸ਼ੁਰੂ ਕਰ ਲਵਾਂਗੇ। ਇਹਦਾ ਪਿਛੋਕੜ,
ਕਲਚਰ, ਸੁਭਾਅ, ਖਾਨਦਾਨੀ ਸੁਭਾਅ ਹੁੰਦੇ ਨੇ, ਕਲਚਰ ਹੁੰਦੀ ਹੈ,
ਆਪਣੇ ਰਹਿਣ ਸਹਿਣ ਦਾ ਤਰੀਕਾ ਹੁੰਦਾ ਹੈ, ਕਿਸ ਤਰ੍ਹਾਂ ਤੌਰ
ਲਵਾਂਗੇ, ਹਰ ਗੱਲ ਕਿਤੋਂ ਨਾ ਕਿਤੋਂ ਆਏਗੀ। ਹਰ ਗੱਲ ਦਾ
ਪਿਛੋਕੜ ਹੁੰਦਾ ਹੈ। ਜੇ ਪਤੀਵਰਤਾ ਇਸਤ੍ਰੀ ਦਾ ਸੰਕਲਪ ਕੀਤਾ
ਜਾਂਦਾ ਹੈ, ਤਾਂ ਇਹ ਪਿਛੋਕੜ ਹੁੰਦਾ ਹੈ ਰਾਜਪੂਤਾਂ 'ਚੋਂ। ਐਸੀ
ਵੀ ਉਨ੍ਹਾਂ ਦੀ ਗੱਲਬਾਤ ਆਉਂਦੀ ਹੈ ਕਿ ਉਹ ਆਪਣੇ ਸਤਿ ਨੂੰ
ਕਾਇਮ ਰੱਖਣ ਵਾਸਤੇ ਰਸਮਾਂ ਰਿਵਾਜ ਕਰਕੇ ਸਾਰੀਆਂ ਅੱਗ 'ਚ
ਜੀਉਂਦੀਆਂ ਜਲ ਜਾਇਆ ਕਰਦੀਆ ਸੀ। ਜੇ ਅੱਧ-ਕਪੜੇ, ਅੱਧੇ
ਕੁ ਪਾ ਲਏ, ਅੱਧੇ ਕੁ ਨਾ ਪਾਏ, ਸ਼ਕਲ ਸੁਰਤ ਹੋਰ ਤਰ੍ਹਾਂ ਦੀ
ਬਣਾ ਲਈ, ਕੋਸ ਅੱਧੇ ਕੱਟ ਲਏ, ਇਹ ਕਲਚਰ west ਦੇ
ਵਿਚੋਂ ਆਉਂਦਾ ਹੈ। ਕਿਤੋਂ ਨਾ ਕਿਤੋਂ ਚੀਜ਼ ਰਲਾਈ ਹੁੰਦੀ ਹੈ,
ਨਵਾਂ ਆਦਮੀ ਇਕ ਦਮ ਨਹੀਂ ਤੁਰਿਆ ਕਰਦਾ ਕਿ ਅੱਜ ਤੋਂ
ਹੀ ਤੁਰੇ। ਉਹਦੀਆਂ ਪ੍ਰਸਥਿਤੀਆਂ ਹੁੰਦੀਆਂ ਨੇ, ਉਹਦੇ ਖੂਨ ਦੇ
ਵਿਚ ਸਭਾਅ ਰਲੇ ਹੁੰਦੇ ਨੇ। ਲੀਨ ਹੁੰਦਾ ਹੈ, ਫੇਰ ਚੰਗੀਆ ਚੀਜ਼ਾਂ
ਜਿਹੜੀਆ ਵੀ ਹੁੰਦੀਆ ਨੇ past ਵਿਚ ਲੰਘ ਗਈਆਂ। ਉਨ੍ਹਾਂ
ਦਾ ਦੇਖਣਾ ਹੀ ਪੈਂਦਾ ਹੈ, ਜਿਹੜੀਆ ਮਾੜੀਆਂ ਚੀਜ਼ਾਂ ਲੰਘ
ਗਈਆ ਉਹ ਵੀ ਦੇਖਣੀਆਂ ਪੈਂਦੀਆ ਨੇ। ਜਿਥੇ ਪ੍ਰਹਿਲਾਦ ਨੂੰ
ਅਸੀਂ ਦੇਖਾਂਗੇ ਕਿ ਕਿੰਨਾ ਸਤਿਵਾਦੀ ਸੀ, ਕਿੰਨਾ ਨਿਸ਼ਚਾ ਸੀ,
ਇਕ ਰਾਜ ਦੇ ਨਾਲ ਟੱਕਰ ਲੈ ਕੇ ਸੱਚ ਦਾ ਢੰਡੋਰਾ ਦਿੰਦਾ ਸੀ,
ਉਥੇ ਅਸੀਂ ਹਰਨਾਖਸ ਨੂੰ ਵੀ ਦੇਖਾਂਗੇ ਕਿ ਉਹਦਾ ਕਿੰਨਾ ਮਾੜਾ
ਚਰਿੱਤਰ ਸੀ। ਕਿੰਨਾ ਸਾਧੂਆਂ ਦੇ ਖਿਲਾਫ ਸੀ, ਕਿੰਨਾ ਅਗਿਆਨੀ
ਸੀ। ਦੋਹਾਂ ਦੇ ਵਿਚੋਂ ਅਸੀਂ ਇਕ ਨੂੰ ਛੱਡਾਂਗੇ, ਇਕ ਨੂੰ

ਅਪਨਾਵਾਂਗੇ। ਸੋ ਇਹ ਜਿਹੜੇ ਖਿਆਲ ਹੁੰਦੇ ਨੇ, ਹਾਂ ਜੀ, ਫਲਾਣੇ ਇਹਨੂੰ ਐਉਂ ਮੰਨਦੇ ਸੀ, ਅਸੀਂ ਨਹੀਂ ਮੰਨਦੇ। ਇਹ ਨਵਾਂ ਹੀ ਕੰਮ ਬਗੈਰ ਸੋਚ ਸਮਝ ਕੇ ਕਰਦੇ ਹਾਂ। ਸਕੂਲ ਵੀ ਐਸੇ ਨੇ, ਮਿਸ਼ਨਰੀਆਂ ਦੇ ਸਕੂਲ ਨੇ। ਬਾਅਦ ਦਾ ਵਿਚਾਰ ਨਹੀਂ ਕਰਦੇ। ਸਾਇੰਟੋਡਿਕ ਪੱਖ ਨਹੀਂ ਲੈਂਦੇ। ਇਕੋ ਗੱਲ ਕਹਿੰਦੇ ਨੇ ਕਿ ਜੀ ਇਹ ਤਾਂ ਹਿੰਦੂ ਐਉਂ ਕਰਦੇ ਹੁੰਦੇ, ਓ ਹਿੰਦੂ ਸਾਡੇ ਬਾਪ ਦਾਦੇ ਸੀਗੇ ਕੋਈ ਹੋਰ ਤਾਂ ਨਹੀਂ ਸੀਗੇ। ਕੋਈ ਅਸਮਾਨਾਂ ਤੋਂ ਨਹੀਂ ਤਾਂ ਨਹੀਂ ਆਏ ਅਸੀਂ, ਬਈ ਸਪੈਸਲ ਸਾਡਾ ਖੂਨ ਹੋ ਗਿਆ, ਸਪੈਸਲ ਸਾਡੀ ਗੱਲਬਾਤ ਹੋ ਗਈ। ਅਸੀਂ ਉਨ੍ਹਾਂ ਸਾਰਿਆਂ ਦੇ ਵਿਚੋਂ ਜਿਵੇਂ ਰਿੜਕ ਕੇ ਕੱਢ ਲਈਦਾ ਹੈ ਜਾਂ ਫਿਲਟਰ ਕਰਕੇ ਕੱਢ ਲਈਦਾ ਹੈ, ਜਿਵੇਂ ਮੱਖੀਆਂ ਸਾਹਿਦ ਲੈ ਆਉਂਦੀਆਂ ਨੇ ਹੈ ਤਾਂ ਫੁੱਲ ਰੰਗਾਂ-ਰੰਗਾਂ ਦੇ ਉਨ੍ਹਾਂ ਤੋਂ ਨਿਚੋੜ ਲਿਆਉਂਦੀਆਂ ਨੇ। ਅਸੀਂ ਵੀ ਸਾਰੇ ਲੰਘ ਚੁਕੇ ਵਾਕਿਆਤ ਦੇ ਵਿਚੋਂ, ਧਰੂੰ ਦਾ ਵੀ ਅਸੀਂ ਚਰਿੱਤਰ ਲੈਣਾ ਹੈ, ਪ੍ਰਹਿਲਾਦ ਦਾ ਵੀ ਲੈਣਾ ਹੈ, ਗਣਕਾ ਦਾ ਵੀ ਦੇਖਣਾ ਹੈ, ਅਜਾਮਲ ਦਾ ਵੀ ਧਿਆਨ ਕਰਨਾ ਹੈ। ਬੇਣੀ ਭਗਤ ਦਾ ਵੀ, ਨਾਮਦੇਵ ਦਾ ਵੀ, ਕਬੀਰ ਸਾਹਿਬ ਦਾ ਵੀ, ਸਧਨੇ ਦਾ ਵੀ, ਧੰਨੇ ਦਾ; ਜੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਤਾਂ ਬਾਕੀ ਸਾਡੇ ਕੋਲ ਕੁਛ ਵੀ ਨਹੀਂ ਰਹਿੰਦਾ। ਇਕ ਜੜ੍ਹਪੁਣਾ ਆ ਜਾਏਗਾ, ਨਾ ਭਗਤੀ ਨੂੰ ਜੀਅ ਕਰੇਗਾ, ਨਾ ਕੋਈ ਰਸ ਆਏਗਾ। ਸੋ ਇਹ ਗੱਲਾਂ ਆਮ ਤੌਰ ਤੇ ਹੋਇਆ ਕਰਦੀਆਂ ਨੇ। ਸੋ ਇਹ ਜੋ ਮਹੀਨਾ ਮਾਘ ਹੈ ਏਸ ਦਾ ਜਿਹੜਾ ਸਾਡੀ ਸਿਹਤ 'ਤੇ ਅਸਰ ਪੈਂਦਾ ਹੈ, ਸਾਡੇ ਖਿਆਲਾਂ 'ਤੇ ਪੈਂਦਾ ਹੈ। ਮਾਘ ਤੇ ਫੱਗਣ ਦੋ ਮਹੀਨੇ ਬੰਦੇ ਦੇ ਸਰੀਰ ਨੂੰ setup ਕਰਨ ਵਾਸਤੇ ਬਹੁਤ ਹੀ ਵਧੀਆ ਮਹੀਨਾ ਹੈ। ਇਹਦੇ 'ਚ ਖੁਸ਼ੀ ਆਪਣੇ ਆਪ ਆਉਂਦੀ ਹੈ। ਕਿਉਂ ਆਉਂਦੀ ਹੈ ਕਿਉਂਕਿ ਸਾਰੇ ਵਾਤਾਵਰਣ ਦੇ ਵਿਚ ਨਵਾਂ ਰਸ ਸ਼ੁਰੂ ਹੋ ਜਾਂਦਾ ਹੈ। ਕਿਉਂ ਫੁੱਲ ਨਿਕਲ ਰਹੇ ਨੇ ਸਰ੍ਹੋਂ ਦੇ, ਕਿਉਂ ਕੋਪਲਾਂ ਨਿਕਲ ਰਹੀਆਂ ਨੇ ਦਰਖਤਾਂ ਦੀਆਂ, ਰੰਗ ਬਦਲ ਰਹੇ ਨੇ। ਦਰਖਤ ਸੋਹਣੇ ਲਗ ਰਹੇ ਨੇ, ਹਰਿਆਵਲ ਆ ਰਹੀ ਹੈ, ਰਸ ਭਰਿਆ ਧਿਆ ਹੈ ਉਨ੍ਹਾਂ ਦੇ ਅੰਦਰ, ਉਨ੍ਹਾਂ ਦਾ ਜਿਹੜਾ ਆਲਾ-ਦੁਆਲਾ ਹੈ ਨਾ ਉਹ ਵੀ ਦੂਸ਼ਿਤ ਨਹੀਂ ਹੈ, ਉਹ ਵੀ ਖੁਸ਼ੀਆਂ ਦੇਣ ਵਾਲਾ ਹੈ, ਸਹਿਜ ਦੀਆਂ ਖੁਸ਼ੀਆਂ। ਪਸੂ ਪੰਛੀਆਂ ਦੇ ਵਿਚ ਪਰਿਵਰਤਨ ਆਉਂਦਾ ਹੈ। ਸਭ ਦੇ ਵਿਚ ਆਉਂਦਾ ਹੈ। ਮਹਾਰਾਜ ਕਹਿੰਦੇ ਬਸੰਤ ਰੁੱਤ ਆਉਂਦੀ ਹੈ, ਹਰ ਬੰਦੇ ਦੇ ਖਿਆਲਾਂ ਦੇ ਵਿਚ, ਖੂਨ ਦੇ ਵਿਚ ਕੁਝ ਨਵੀਂ ਚੀਜ਼ ਦਾਖਲ ਹੁੰਦੀ ਹੈ। ਨਵੇਂ ਖਿਆਲ ਆਉਂਦੇ ਨੇ, ਨਵੇਂ ਵਲਵਲੇ ਉਠਦੇ ਨੇ, ਨਵੇਂ ਇਕਾਦੇ ਬਣਦੇ ਨੇ, ਜੀਅ ਕਰਦਾ ਹੈ ਕਿ ਹੁਣ ਭਜਨ ਕਰੀਏ। ਕੁਦਰਤੀ ਮਨ ਵਿਚ ਆਉਂਦਾ ਹੈ ਕਿ ਉਠ ਕੇ ਇਸ਼ਨਾਨ ਕਰੀਏ ਤੇ ਭਜਨ ਕਰਨ ਦਾ ਬਾਨ੍ਹੂ ਬੰਨੀਏ, ਮਾਘ ਦਾ ਮਹੀਨਾ ਆ ਗਿਆ। ਗੁਰੂ ਮਹਾਰਾਜ ਨੇ ਜੋ ਉਪਦੇਸ਼ ਦਿਤਾ ਹੈ ਸਾਨੂੰ, ਉਹਦੀ ਜਿਹੜੀ ਮੁਖ ਲਾਈਨ ਹੈ ਉਹ ਹੈ ਕਿ ਪਿਆਰਿਓ ਪੋਰ ਦੇ ਵਿਚ ਜੀਵਨ Freeze ਹੋ ਗਿਆ ਸੀ, ਹਰ ਪਾਸਿਓ। ਦਰਖਤਾਂ ਦੇ ਪੱਤੇ ਝੜਨੇ ਸੂਰੂ ਹੋ ਗਏ, ਪਾਣੀ ਜੰਮਣ ਲਗ ਗਿਆ, ਬਹੁਤ ਜ਼ਿਆਦਾ ਤੁਖਾਰ, ਕੋਈ

ਵੀ ਪੈਂਦਾ ਸੀ, ਬਰਫ ਵੀ ਗਿਰਦੀ ਸੀ, ਠੰਡੀਆਂ ਹਵਾਵਾਂ ਵੀ ਆਉਂਦੀਆਂ ਸੀ, ਉਹ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਸੀ, ਠਾਰਦੀਆਂ ਸੀ, ਮਾਘ ਦੀ ਜਿਹੜੀ ਹਵਾ ਹੁੰਦੀ ਹੈ, ਬੇਸ਼ਕ ਠੰਢੀ ਹੋਵੇ ਉਹਦੀ ਤਾਸੀਰ ਹੋਰ ਹੁੰਦੀ ਹੈ। ਪੋਰ ਵਾਲੀ ਤਾਸੀਰ ਨਹੀਂ ਹੁੰਦੀ, ਹਵਾ ਦੀ ਵੀ ਤਾਸੀਰ ਬਦਲਦੀ ਹੈ। ਇਹਦੇ 'ਚ ਖੁਸ਼ੀ ਆਉਂਦੀ ਹੈ, ਨਵੇਂ ਇਕਾਦੇ ਆਉਂਦੇ ਨੇ, ਨਵਾਂ ਉਤਸ਼ਾਹ ਆਦਮੀ ਦੇ ਅੰਦਰ ਆਉਂਦਾ ਹੈ। ਬੜੇ ਸਿਆਣੇ ਲੋਕ ਨੇ ਜਿਨ੍ਹਾਂ ਨੇ ਵਿਦਿਆਰਥੀਆਂ ਦੇ ਇਮਤਿਹਾਨ ਆ ਕੇ ਫੱਗਣ ਤੇ ਮਾਘ ਦੇ ਅੰਤ ਵਿਚ ਰੱਖੇ ਨੇ। ਉਹ ਇਹ ਹੈ ਕਿ ਇਸ ਵੇਲੇ ਦਿਮਾਗ ਪੂਰੀ ਤਰ੍ਹਾਂ ਖਿੜਦਾ ਹੁੰਦਾ ਹੈ। ਜੇਠ, ਹਾੜ੍ਹ ਦੇ ਵਿਚ ਮੁਰਝਾਉਂਦਾ ਹੁੰਦਾ ਹੈ। ਚੰਗੇ ਭਲੇ ਅਕਲ ਵਾਲੇ ਬੰਦੇ ਦੀ ਅਕਲ ਮਾਰੀ ਜਾਂਦੀ ਹੈ, ਸਾਉਣ ਵਿਚ, ਵੱਟਾਂ 'ਚ। ਭਾਵੇਂ ਵਿਚ ਤਾਂ ਬਿਲਕੁਲ ਹੀ ਜਾਂਦਾ ਰਹਿੰਦਾ ਹੈ। ਹੁਣ ਇਹ ਸਰੀਰ 'ਤੇ ਅਸਰ ਕਰਦੀ ਹੈ ਚੀਜ਼। ਮਹਾਰਾਜ ਕਹਿੰਦੇ ਪਿਆਰਿਓ! ਮਾਘ ਦਾ ਮਹੀਨਾ ਹੈ, ਇਹਦੇ ਵਿਚ ਤੁਸੀਂ ਪ੍ਰੋਗਰਾਮ ਬਣਾਓ। ਉਹ ਇਹ ਹੈ ਕਿ ਤੁਸੀਂ ਇਸ਼ਨਾਨ ਕਰੋ। ਇਸ਼ਨਾਨ ਤਾਂ ਰੋਜ਼ ਹੀ ਕਰਦੇ ਓਂ। ਪਰ ਤੁਸੀਂ ਸਾਧੂਆਂ ਦੀ ਸੰਗਤ 'ਚ ਜਾਣ ਰੂਪੀ ਇਸ਼ਨਾਨ ਕਰੋ।

ਮਾਘ ਮਜਨੁ ਸੰਗ ਸਾਧੂਆ ਪੂੜੀ ਕਰਿ ਇਸ਼ਨਾਨੁ॥

ਅੰਗ - ੧੩੯

ਸਾਧੂ ਦੀ ਸੰਗਤ ਕਰੋ ਤੁਸੀਂ ਇਰਾਦਾ ਬਣਾ ਕੇ। ਦੋਵੇਂ ਤੁਰ੍ਹਾਂ ਦੀ ਧੂੜੀ। ਇਹ ਨਹੀਂ ਕਿ ਚਰਨ ਧੂੜ ਦੀ ਹੀ। ਚਰਨ ਧੂੜ ਤਾਂ ਬਹੁਤ ਪਵਿੱਤਰ ਹੈ। ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਵਿਚ ਚਰਨ ਧੂੜ ਦਾ ਜਿਕਰ ਆਉਂਦਾ ਹੈ।

ਗੁਰਸਿਖਾਂ ਕੀ ਹਰਿ ਧੂੜਿ ਦੇਹਿ

ਹਮ ਪਾਪੀ ਭੀ ਗਤਿ ਪਾਂਹਿ ॥ ਅੰਗ - ੧੪੨੪

ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥

ਨਾਨਕ ਦਾਸੁ ਇਹੈ ਸੁਖ ਮਾਗੈ

ਮੋ ਕਉ ਕਰਿ ਸੰਤਨ ਕੀ ਧੂਰੇ ॥ ਅੰਗ - ੧੩

ਕੋਈ ਬੜਾ process ਹੈ ਜਿਹੜਾ ਹਾਲੇ ਤਕ ਸਾਡੇ ਸਮਝ ਵਿਚ ਨਹੀਂ ਆਇਆ ਕਿ ਗੁਰੂ ਮਹਾਰਾਜ ਨੇ ਸੰਤਾਂ ਦੀ ਧੂੜ ਹੋਣ ਦਾ ਕਿਉਂ ਇਹ ਵਰ ਮੰਗਿਆ। ਕੋਈ ਬਹੁਤ ਉਚੀ ਚੀਜ਼ ਮੰਨੀ ਹੈ।

ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀਵਾਨ ਵਿਚ ਸ਼ਸ਼ੇਡਤ ਨੇ, ਚੁਰ ਦੀ ਸੰਗਤ ਆਈ। ਕਈ ਪ੍ਰੇਮੀ ਉਠੇ, ਮਹਾਰਾਜ ਕਹਿੰਦੇ ਪਿਆਰਿਓ! ਕੀ ਗੱਲ? ਕਹਿੰਦੇ ਸੱਚੇ ਪਾਤਸ਼ਾਹ! ਇਕ ਗੱਲ ਸਾਨੂੰ ਸਮਝ 'ਚ ਨਹੀਂ ਆ ਰਹੀ। ਸੰਸਾਰ ਦੇ ਜਦੋਂ ਹਾਲਾਤ ਦੇ ਵਿਚੀਂ ਲੰਘਦੇ ਹਾਂ ਤਾਂ ਅਸੀਂ ਭਾਗਸ਼ੀਲ ਉਹਨੂੰ ਕਹਿੰਦੇ ਹਾਂ ਜਿਸਨੂੰ ਸੋਹਣਾ ਸੁੰਦਰ ਬੇਟਾ ਦਿਤਾ ਹੋਵੇ। ਉਸ ਤੋਂ ਵੀ ਭਾਗਸ਼ੀਲ ਹੁੰਦਾ ਹੈ ਜਿਹੜੁੰ ਨਾਲ ਰਹਿਣ ਵਾਸਤੇ ਸੋਹਣੀ ਕੋਠੀ ਦਿਤੀ ਹੋਵੇ। ਉਸ ਤੋਂ ਵੀ ਭਾਗਸ਼ੀਲ ਉਹ ਹੁੰਦਾ ਹੈ ਜਿਹੜੁੰ ਬਿਨ੍ਹੁਂ ਦੋਹਾਂ ਚੀਜ਼ਾਂ ਦੇ ਨਾਲ ਪੈਸਾ ਵੀ ਦਿਤਾ ਹੋਵੇ ਖਰਚਣ ਵਾਸਤੇ। ਉਸ ਤੋਂ ਵੀ ਵੱਡੇ ਭਾਗ ਹੋਇਆ ਕਰਦੇ ਨੇ, ਜਿਹਦੇ ਕੋਲ ਪੈਸਾ ਵੀ ਹੋਵੇ

ਰਿਹਾਇਸ਼ ਵੀ ਸੋਣੀ ਹੋਵੇ। ਓਲਾਦ ਵੀ ਸਹੀ ਹੋਵੇ, ਤੇ ਨਾਲ ਕੋਈ ਚੰਗਾ ਅਹੁਦਾ ਵੀ ਹੋਵੇ, ਪਦਵੀ ਵੀ ਹੋਵੇ। ਕਿਸੇ ਨੇ ਕਿਹਾ ਕਿ ਸੱਚੇ ਪਾਤਸ਼ਾਹ! ਇਹ ਸਾਰੀਆਂ ਚੀਜ਼ਾਂ ਵੀ ਹੋਣ, ਪਦਵੀ ਵੀ ਹੋਵੇ ਤੇ ਉਹਦੀ ਮਹਿਮਾ ਵੀ ਹੁੰਦੀ ਹੋਵੇ। ਉਹਦਾ ਜਸ ਵੀ ਹੁੰਦਾ ਹੋਵੇ। ਇਸ ਤਰ੍ਹਾਂ ਆਪਣੇ-ਆਪਣੇ ਖਿਆਲਾਂ ਦੇ ਨਾਲ ਗੁਰੂ ਮਹਾਰਾਜਾ ਜੀ ਨੂੰ ਬੇਨਤੀ ਕਰਕੇ ਪੁੱਛਣ ਲੱਗੇ ਕਿ ਪਾਤਸ਼ਾਹ! ਅਸੀਂ ਤਾਂ ਆਪਣੇ ਮਨ ਦੀਆਂ ਸੋਚਾਂ ਨਾਲ ਹਿਸਾਬ ਲਾਉਂਦੇ ਹਾਂ ਕ੍ਰਿਪਾ ਕਰਕੇ ਆਪ ਹੀ ਫੁਰਮਾਨ ਕਰੋ ਕਿ ਸੰਸਾਰ ਦੇ ਅੰਦਰ ਭਾਗਸੀਲ ਕੌਣ ਹੋਇਆ ਕਰਦਾ ਹੈ?

ਮਹਾਰਾਜਾ ਕਹਿੰਦੇ, ਪਿਆਰਿਓ! ਭਾਗਸੀਲ ਉਹ ਹੁੰਦਾ ਹੈ ਜਿਹੜਾ ਸਭ ਤੋਂ ਵੱਡਾ ਹੋਵੇ। ਜਿਹਦੇ ਕੋਲ ਸਭ ਕੁਛ ਹੋਵੇ। ਜਿਸ ਕੋਲ ਕਿਸੇ ਚੀਜ਼ ਦਾ ਵੀ ਤੋਟਾ ਨਾ ਹੋਵੇ। ਉਸ ਵੇਲੇ ਮਹਾਰਾਜਾ ਨੇ ਫੁਰਮਾਨ ਕੀਤਾ ਕਿ -

ਭਾਗਠੜੇ ਹਰਿ ਸੰਤ ਤੁਮਾਰੇ॥
ਉਹ ਸੰਤ -

.....ਜਿਨ ਘਰਿ ਧਰੁ ਹਰਿ ਨਾਮਾ॥

ਉਨ੍ਹਾਂ ਤੋਂ ਤਾਂ ਵੱਡਾ ਕੋਈ ਹੈ ਹੀ ਨਹੀਂ ਦੁਨੀਆਂ ਦੇ ਅੰਦਰ, ਜਿਹਦੇ ਕੋਲ ਨਾਮ ਦਾ ਧਨ ਆ ਗਿਆ, ਜੋ ਸਿੱਕਾ ਹਰ ਥਾਂ ਦੇ ਉਤੇ ਚਲਦਾ ਹੈ। ਹੁਣ ਰੁਪਈਆ ਲੈ ਕੇ ਤੁਸੀਂ ਅਮਰੀਕਾ ਚਲੇ ਜਾਓ, ਇਕ ਕਾਗਜ਼ ਹੀ ਹੁੰਦਾ ਹੈ ਉਥੋ। ਜਦ ਤਕ ਤੁਸੀਂ convert ਨਹੀਂ ਕਰਾਉਂਦੇ। ਲੇਕਿਨ ਕੁਛ ਧਨ ਐਸਾ ਹੁੰਦਾ ਹੈ ਜਿਹੜਾ ਹਰ ਥਾਂ ਦੇ ਉਤੇ, ਪਹੁੰਚ ਕੇ ਸਭ ਤੋਂ ਸ਼੍ਰੇਸ਼ਟ ਮੁੱਲ ਲਗਦਾ ਹੈ। ਉਹ ਹੈ ਨਾਮ ਦਾ ਧਨ। ਮਹਾਰਾਜਾ ਕਹਿੰਦੇ -

ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥

ਹਰਿ ਕਾ ਨਾਮੁ ਉਹਾ ਸੰਗਿ ਤੋਸਾ ॥ ਅੰਗ - ੨੬੪

ਜਦੋਂ ਸੰਸਾਰ ਤੋਂ ਜੀਵ ਜਾਂਦਾ ਹੈ, ਕੋਹ ਗਿਣੇ ਨਹੀਂ ਜਾਂਦੇ। ਉਥੇ ਤੋਸਾ ਨਾਮ ਦਾ ਹੈ।

ਜਿਹ ਪੈਡੈ ਮਹਾ ਅੰਧ ਗੁਬਾਰਾ ॥

ਹਰਿ ਕਾ ਨਾਮੁ ਸੰਗਿ ਉਜੀਆਰਾ ॥ ਅੰਗ - ੨੬੪

ਇਕ ਪ੍ਰੇਤ ਨਾਲ ਮੇਰੀ ਗੱਲਬਾਤ ਹੋਈ ਬੜੀ ਲੰਮੀ ਚੌੜੀ, ਪੜ੍ਹਿਆ ਲਿਖਿਆ ਪ੍ਰੇਤ ਸੀਗਾ। ਮੌਲਵੀ ਸੀ, ਪ੍ਰੇਤ ਬਣ ਗਿਆ, ਸੁਲੇਮਾਨ ਉਹਦਾ ਨਾਉਂ ਸੀ। ਮੈਂ ਕਿਹਾ ਕਿ ਤੂੰ ਐਉਂ ਦੱਸ ਜਦੋਂ ਤੈਨੂੰ ਲੈ ਕੇ ਗਏ ਨੇ, ਕੁਛ ਰਾਹ ਦਾ ਵੇਰਵਾ ਦੱਸਾ। ਗੱਲਬਾਤ ਫਲਸਫੇ ਦੀ ਕਰਦਾ ਸੀ, ਮਾੜਾ ਮੋਟਾ ਪ੍ਰੇਤ ਨਹੀਂ ਸੀ ਉਹ। ਬਹੁਤ ਪਤੇ ਦੀ ਗੱਲ ਕਰਦਾ ਸੀ।

ਇਕ ਵਾਰੀ ਮੈਂ ਕਿਹਾ ਬਈ ਤੂੰ ਬਾਬੇ ਫਰੀਦ ਦੇ ਦਰਸਨ ਕਰੇ ਨੇ ਕਿਉਂਕਿ ਉਹਦੀ ਉਮਰ ਇਕ ਹਜ਼ਾਰ ਸਾਲ ਸੀ। ਕਹਿੰਦਾ, ਕੌਨ ਸੇ ਫਰੀਦ ਕੇ। ਮੈਂ ਕਿਹਾ ਜਿਹੜਾ ਬਾਬਾ ਫਰੀਦ ਹੈ, ਜਿਸਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਉਹ ਮੈਨੂੰ ਗਿੱਲ ਸਾਹਿਬ ਕਹਿੰਦਾ ਹੁੰਦਾ ਸੀ। ਹੱਸਿਆ, ਕਹਿੰਦਾ ਗਿੱਲ ਸਾਹਿਬ! ਆਪ ਕੋ ਭੀ ਨਹੀਂ ਪਤਾ ਕਿ ਬਾਣੀ ਕੌਨ ਸੇ ਫਰੀਦ ਕੀ ਗੁਰੂ ਗ੍ਰੰਥ ਸਾਹਿਬ

ਮੈਂ ਹੈ? ਮੈਂ ਚੁਪ ਕਰ ਗਿਆ, ਮੈਂ ਕਿਹਾ ਇਹਨੂੰ ਪਤਾ ਹੈ। ਕਹਿੰਦਾ ਇਸ ਮੈਂ ਜੋ ਬਾਰੁਵਾਂ ਫਰੀਦ ਹੋਇਆ ਹੈ ਨਾ ਉਸ ਕੀ ਬਾਣੀ ਹੈ। ਆਪ ਉਸ ਕੋ ਸ਼ੇਖ ਬ੍ਰਹਮ ਕਹਤੇ ਹੋ, ਇਬਰਾਹੀਮ ਬੀ ਉਸ ਕੋ ਕਹਤੇ ਹੈਂ। ਹਾਂ, ਹੁਆ ਹੈ। ਤੇ ਮੈਂ ਉਹਨੂੰ ਪੁਛਿਆ ਕਿ ਹੁਣ ਦੱਸ ਤੂੰ ਕਿ ਅੱਗੇ ਕੀ ਹਾਲ ਸੀ। ਉਹ ਰੌਣ ਲਗ ਗਿਆ, ਉਚੀ-ਉਚੀ ਰੋਵੇ ਉਹਦੇ ਵਿਚ। ਮੈਂ ਕਿਹਾ ਰੋਂਦਾ ਕਿਉਂ ਹੈਂ, ਮੈਂ ਤਾਂ ਤੇਰੇ ਤੇ ਸਵਾਲ ਕਰਿਆ ਹੈ। ਕਹਿੰਦਾ ਮੈਨੂੰ ਨਾ ਯਾਦ ਕਰਾਉਂਦੇ ਤਾਂ ਚੰਗਾ ਸੀ। ਉਹ ਐਨਾ ਦੁਖ ਭਰਿਆ ਰਾਹ ਹੈ ਕਿ ਅਜੇ ਤਕ ਨਹੀਂ ਮੈਂ ਭੁਲ ਸਕਿਆ। ਕਹਿੰਦਾ ਇਕ ਵਣ ਪੱਤਰ ਆਉਂਦਾ ਹੈ ਉਥੇ ਉਹਦੇ ਪੱਤੇ ਤਲਵਾਰਾਂ ਦੇ ਬਣੇ ਹੋਏ ਨੇ, ਤਲਵਾਰਾਂ ਤੋਂ ਵੀ ਤਿੱਬੇ। ਉਹ ਐਨੇ ਸੰਘਣੇ ਪੱਤੇ ਝੜਦੇ ਨੇ, ਹਰ ਵਕਤ ਜਿਹੜਾ ਥੱਲੇ ਜਾਂਦਾ ਹੈ ਉਹਨੂੰ ਲਹੂ ਲੁਹਾਨ ਕਰ ਦਿੰਦੇ ਨੇ। ਕਹਿੰਦਾ ਜਦੋਂ ਮੈਂ ਉਥੋਂ ਦੀ ਲੰਘਿਆਂ ਮੇਰੇ ਸਿਰ ਦੇ ਵਿਚ ਤਲਵਾਰਾਂ, ਸੂਏ ਮੇਰੇ ਉਤੇ ਗਿਰੀ ਜਾਣ, ਖੁਭੀ ਜਾਣ, ਮੈਂ ਬਹੁਤ ਰੋਇਆ-ਬਹੁਤ ਰੋਇਆ। ਬੜਾ ਲੰਮਾ ਵਣ ਹੈ। ਫੇਰ ਕਹਿਣ ਲੱਗਿਆ ਉਸ ਤੋਂ ਬਾਅਦ ਹਨੁਰਾ ਆ ਗਿਆ। ਦੁਨੀਆਂ 'ਚ ਤਾਂ ਹੈ ਹੀ ਨਹੀਂ ਹਨੁਰਾ, ਇਥੇ ਤਾਂ ਘੱਟ ਚਾਨਣੇ ਨੂੰ ਹਨੁਰਾ ਕਹਿੰਦੇ ਨੇ। ਬਹੁਤ ਘੱਟ ਦਰਜੇ ਦਾ ਚਾਨਣਾ ਹੋਵੇ ਉਹਨੂੰ ਹਨੁਰਾ ਕਹਿੰਦੇ ਨੇ। ਹਨੁਰਾ ਤਾਂ ਉਥੇ ਹੈ ਜਿਥੇ ਪਤਾ ਹੀ ਨਹੀਂ ਹੈ ਕੁਛ। ਕਹਿੰਦਾ, ਉਥੇ ਮੈਨੂੰ ਘੜੀਸ-ਘੜੀਸ ਕੇ ਲੈ ਕੇ ਗਏ, ਮੈਨੂੰ ਰਾਹ ਨਾ ਲੱਭੇ, ਉਥੇ ਨੀਵੋਂ ਬਹੁਤ ਭੈੜਾ ਰਾਹ, ਮੇਰੇ ਗਲ 'ਚ ਸੰਗਲ ਪਾਇਆ ਹੋਇਆ ਸੀ, ਮੈਨੂੰ ਘੜੀਸੀਂ ਲਈਂ ਜਾਂਦੇ ਸੀ। ਇਸੇ ਕਰਕੇ ਮਹਾਰਾਜਾ ਐਸਾ ਫੁਰਮਾਨ ਕਰਦੇ ਨੇ -

**ਧਾਰਨਾ - ਦਰਗਾਹ ਵਿਚ ਸੰਗਲ ਪੈਣਗੇ
ਉਥੇ ਕੌਣ ਛੁਡਾਉ ਤੇਰਾ ਦਰਦੀ।**

**ਅਪੀਨ੍ਹੈ ਭੋਗ ਭੋਗਿ ਕੈ ਹੋਇ
ਭਸਮਤਿ ਭਉਰੂ ਸਿਧਾਇਆ ॥**

ਵਡਾ ਹੋਆ ਦੁਨੀਦਾਰੁ

ਗਲਿ ਸੰਗਲੁ ਘਿਤਿ ਚਲਾਇਆ ॥

ਅਗੈ ਕਰਣੀ ਕੀਰਤਿ ਵਾਚੀਐ

ਬਹਿ ਲੇਖਾ ਕਰਿ ਸਮਝਾਇਆ ॥

ਥਾਉ ਨ ਹੋਵੀ ਪਉਦੀਈ

ਹੁਣਿ ਸੁਣੀਐ ਕਿਆ ਰੂਆਇਆ ॥

ਮਨਿ ਅੰਧੈ ਜਨਮੁ ਗਵਾਇਆ ॥ ਅੰਗ - ੪੬੪

ਸੰਗਲ ਪਾ ਲੈਂਦੇ ਨੇ ਜਿਵੇਂ ਜਾਨਵਰਾਂ ਦੇ ਪਾ ਲੈਂਦੇ ਨੇ। ਮੌਲਵੀ ਸੀ ਬੜਾ ਵਧੀਆ। ਕੁਰਾਨ ਸ਼ਰੀਫ ਦਾ ਸਭ ਕੁਛ ਜਾਣਦਾ ਸੀ, ਸ਼ਕਤੀਸਾਲ ਸੀ। ਕਹਿੰਦਾ ਅਠਾਰੂਂ ਸਾਲ ਬੈਠ ਕੇ ਮੈਂ ਇਥੇ ਤਪ ਕਰਿਆ ਸੀ। ਪਰ ਤੰਤਰ ਵਿਦਿਆ ਉਸ ਕੋਲ ਬਹੁਤ ਸੀ, ਭੂਤ-ਪ੍ਰੇਤ ਕਾਥੂ ਕਰੇ ਹੋਏ ਸੀ, ਮੈਨੂੰ ਵੀ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਤੰਤਰ ਵਿਦਿਆ ਸਿਖਾਉਣੀ ਹੈ। ਮੈਂ ਕਿਹਾ ਕਿਵੇਂ? ਉਹ ਜਦੋਂ ਮੈਨੂੰ ਦੱਸਣ ਲੱਗਿਆ ਮੈਂ ਕੰਨ ਬੰਦ ਕਰ ਲਈ। ਉਹ ਅੱਖਾਂ ਮੀਚ ਕੇ ਬੋਲਦਾ ਸੀ। ਮੈਨੂੰ ਕਹਿਣ ਲੱਗਿਆ ਕਿ ਆਪ

ਨੇ ਤੇ ਕਾਨ ਬੰਦ ਕਰ ਲੀਏ। ਮੈਂ ਕਿਹਾ ਮੈਂ ਨਹੀਂ ਸੁਣਨਾ, ਮੇਰੇ ਸੰਸਕਾਰ ਬਣ ਜਾਣਗੇ। ਐਵੇਂ ਕਿਤੇ ਮੈਂ ਕਰਨ ਬਹਿ ਜਾਵਾਂ। ਤੂੰ ਪ੍ਰੇਤ ਬਣ ਜਾ, ਮੈਂ ਵੀ ਪ੍ਰੇਤ ਨਾ ਬਣ ਜਾਵਾਂ। ਕਿਉਂਕਿ ਪ੍ਰਮੇਸ਼ਰ ਦੇ ਨਾਮ ਦੀ ਗੱਲ ਹੋਰ ਹੈ, ਮੰਤਰ ਸਾਧਣ ਦੀ ਗੱਲ ਹੋਰ ਹੈ। ਕਹਿਣ ਲੱਗਿਆ ਜਦ ਹਨ੍ਹੇਂ ਆਇਆ, ਉਥੇ ਸੰਗਲ ਪਾਇਆ ਹੋਇਆ ਸੀ ਤੇ ਮੈਨੂੰ ਧੂਹੀ ਜਾਣ, ਜਿਵੇਂ ਮਰੇ ਹੋਏ ਕੁੱਤੇ ਨੂੰ ਧੂਹੀ ਜਾਂਦੇ ਨੇ, ਤਕਤੇ ਬਹੁਤ ਸੀ ਉਹ। ਬਹੁਤ ਮੈਂ ਰੋਇਆ। ਫੇਰ ਚੋਣ ਲਗ ਗਿਆ। ਮੈਂ ਕਿਹਾ, ਹੁਣ ਕਿਉਂ ਰੋਂਦਾ ਹੈਂ। ਮੈਂ ਕਿਹਾ ਮੇਰੇ ਯਾਦ ਆ ਗਿਆ, ਉਹ ਰਸਤਾ ਬੜਾ ਮਾੜਾ ਹੈ। ਕਹਿੰਦਾ, ਗੁਰੂ, ਪੀਰ, ਪੈਂਗਬਰ, ਅਉਲੀਏ ਸਭ ਦਸਦੇ ਨੇ ਪਰ ਇਹ ਜੀਵ ਐਹੋ ਜਿਹਾ ਹੈ ਇਹਨੂੰ ਸੁਰਤ ਹੀ ਨਹੀਂ ਆਉਂਦੀ ਹੈ -

ਧਾਰਨਾ - ਭਾਗ ਜਿਨ੍ਹਾਂ ਦੇ ਮੰਦੇ
ਦਿਤੀਆਂ ਬਾਗਾਂ ਤੋਂ ਨਾ ਜਾਗਦੇ।
ਫਰੀਦਾ ਕੁਕੇਦਿਆ ਚਾਂਗੇਦਿਆ
ਮਤੀ ਦੇਦਿਆ ਨਿਤ ॥
ਜੋ ਸੈਤਾਨਿ ਵੰਵਾਇਆ ਸੇ ਕਿਤ ਫੇਰਹਿ ਚਿਤ ॥

ਅੰਗ - ੧੩੮੮

ਚਾਰੇ ਵੇਦ, ਛੇਈ ਸ਼ਾਸਤਰ, ਸਤਾਈ ਸਿਮ੍ਰਿਤੀਆਂ, ਉਪਨਿਸਥਾਂ, ਗੁਰੂ ਗੰਥ ਸਾਹਿਬ, ਗੀਤਾ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜੰਬੂਰ, ਬਾਈਬਲ, ਅਨੇਕਾਂ ਧਰਮ ਗੰਥ, ਅਨੇਕਾਂ ਮਹਾਤਮਾ; ਏਸ ਜੀਵ ਨੂੰ ਸਮਝਾ-ਸਮਝਾ ਕੇ ਦਸਦੇ ਨੇ ਕਿ ਪਿਆਰਿਆ! ਤੋਸਾ ਬੰਨ੍ਹ ਲੈ ਜਿਹੜਾ ਤੇਰਾ ਦਰਗਾਹ ਵਿਚ ਕੰਮ ਆਵੇ। ਆਹ ਚੀਜ਼ਾਂ ਜਿਹਦੇ ਵਿਚ ਤੂੰ ਪਰਚਿਆ ਹੋਇਆ ਹੈਂ ਤੇਰੇ ਨਾਲ ਨਹੀਂ ਜਾਣੀਆਂ -

ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ॥
ਨਾਂਗੇ ਪਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥

ਅੰਗ - ੧੩੮੯

ਕਰੋੜਾਂ ਵਾਲੇ ਵੀ ਇਥੋਂ ਤੁਰ ਗਏ। ਬਣਾ ਲੈ ਜੇ ਤੇਰੇ ਤੋਂ ਕੁਛ ਬਣਦਾ ਹੈ ਆਪਣਾ। ਕਹਿੰਦੇ ਅਫਸੋਸ!

ਜੋ ਸੈਤਾਨਿ ਵੰਵਾਇਆ ਸੇ ਕਿਤ ਫੇਰਹਿ ਚਿਤ ॥

ਅੰਗ - ੧੩੯੦

ਜਿਹਦੇ ਮਨ ਵਿਚ ਸੈਤਾਨ ਬਹਿ ਗਿਆ ਕਹਿੰਦੇ ਉਹ ਚਿਤ ਫੇਰਨ ਕਿਵੇਂ ਦਿੰਦਾ ਹੈ। ਸਮਝਣਾ ਹੀ ਹੁੰਦਾ ਹੈ।

ਕਹਿਣ ਲੱਗਿਆ, ਹੁਣ ਮੈਂ ਗੱਲ ਦਸਦਾ ਹਾਂ, ਮੇਰੀ ਗੱਲ ਦਾ ਕਿੰਨਾ ਕੁ ਇਤਥਾਰ ਕਰਨਗੇ ਦੁਨੀਆਂ ਵਾਲੇ। ਇਕ ਨੇ ਵੀ ਨਹੀਂ ਕਰਨਾ।

ਪਰ ਸਾਡਾ ਜੋ ਮਤਲਬ ਹੈ ਉਹ ਇਹ ਹੈ ਕਿ ਪਿਆਰਿਓ! ਜਦੋਂ ਉਹ ਰਸਤਾ ਆਉਂਦਾ ਹੈ ਨਾ -

ਜਿਹ ਪੈਡੈ ਮਹਾ ਅੰਧ ਗੁਬਾਰਾ ॥
ਗਰਿ ਕਾ ਨਾਮੁ ਸੰਗਿ ਉਜੀਆਰਾ ॥

ਅੰਗ - ੨੬੪

ਹਰੀ ਦਾ ਨਾਮ ਉਥੇ ਸਹਾਇਤਾ ਕਰਦਾ ਹੈ, ਉਹ ਉਸੇ ਵੇਲੇ ਪ੍ਰਕਾਸ਼ ਕਰ ਦਿੰਦਾ ਹੈ। ਹਨ੍ਹੇਰੇ ਵਾਲਾ ਰਾਹ ਹੀ ਨਹੀਂ ਹੁੰਦਾ।

ਜਹ ਮਹਾ ਭਇਆਨ ਤਪਤਿ ਬਹੁ ਘਾਮ ॥

ਤਹ ਹਰਿ ਕੇ ਨਾਮ ਕੀ ਤੁਮ ਉਪਰਿ ਛਾਮ ॥

ਅੰਗ - ੨੬੪

ਉਹ ਘਾਮ ਵਾਲਾ ਰਸਤਾ ਹੀ ਨਹੀਂ ਆਉਂਦਾ, ਐਨੀ ਛਾਂ ਪੈਦਾ ਕਰ ਦਿੰਦਾ ਹੈ ਨਾਮ।

ਜਹ ਤ੍ਰਿਖਾ ਮਨ ਤੁਝੁ ਆਕਰਖੈ ॥

ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥

ਅੰਗ - ੨੬੪

ਸੋ ਮਹਾਰਾਜ ਕਹਿੰਦੇ ਪਿਆਰਿਓ! ਉਹ ਜਿਹੜਾ ਨਾਮ ਹੈ, ਐਥੇ ਵੀ ਸਹਾਇਤਾ ਕਰਦਾ ਹੈ -

ਨਵੁ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ

ਜੋ ਹਰਿ ਹਿਰਦੈ ਸਦਾ ਵਸਾਇ ॥

ਅੰਗ - ੬੪੯

ਆਦਮੀ ਸਰੀਰ ਛੱਡਦਾ ਹੈ ਉਥੇ ਵੀ ਸਹਾਇਤਾ ਕਰਦਾ ਹੈ। ਦਰਗਾਹ ਵਿਚ ਜੈ-ਜੈਕਾਰ ਹੁੰਦੀ ਹੈ -

ਧੰਨਿ ਧੰਨਿ ਕਰੈ ਸਭੁ ਕੋਇ ॥

ਮੁਖੁ ਉਜਲ ਹਰਿ ਦਰਗਹ ਸੋਇ ॥

ਇਹੁ ਵਾਪਾਰੁ ਵਿਰਲਾ ਵਾਪਾਰੈ ॥

ਨਾਨਕ ਤਾ ਕੈ ਸਦ ਬਲਿਹਾਰੈ ॥

ਅੰਗ - ੨੯੩

ਜਿਹਦੇ ਪੱਲੇ ਨਾਮ ਹੈ ਉਹ ਭਾਗਾਂ ਵਾਲਾ ਹੁੰਦਾ ਹੈ, ਬਾਕੀ ਨਹੀਂ ਹੁੰਦੇ। ਬਾਕੀ ਤਾਂ ਸਾਰੀਆਂ ਚੀਜ਼ਾਂ temporary ਨੇ, ਨਾਲ ਨਹੀਂ ਕੋਈ ਜਾਣੀ। ਬੱਚੇ ਜੀਉਂਦੇ-ਜੀਉਂਦਿਆਂ ਦੇ ਹੀ ਵੱਖਰੇ ਹੋ ਜਾਇਆ ਕਰਦੇ ਨੇ। ਪੈਸਾ ਰਹਿੰਦਾ ਨਹੀਂ, ਸਿਹਤ ਖਰਾਬ ਹੋ ਜਾਂਦੀ ਹੈ। ਸਭ ਜਵਾਬ ਦੇ ਜਾਂਦੇ ਨੇ। ਇਕ 'ਨਾਮ' ਰਹਿੰਦਾ ਹੈ ਨਾਲ, 'ਨਾਮ' ਸਭ ਤੋਂ ਵੱਡਾ ਹੈ। ਨਾਮ ਵਾਲੇ ਦੀ ਮਹਿਮਾ ਬਹੁਤ ਵੱਡੀ ਹੈ, ਨਾਮ ਦੇ ਬਰਾਬਰ ਕੋਈ ਸੰਸਾਰ ਦੀ ਚੀਜ਼ ਨਹੀਂ ਹੈ।

ਇਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਹਾਂਗੀਰ ਦੇ ਨਾਲ ਆਗਰੇ ਗਏ ਹੋਏ ਨੇ। ਸਿਕਾਰ ਵਾਸਤੇ ਜਹਾਂਗੀਰ ਨੇ ਕਿਹਾ ਕਿ ਮੇਰੇ ਨਾਲ ਚੱਲਿਓ, ਵੱਡਾ ਸ਼ੇਰ ਹੈ ਇਕ ਸੁਣੀਦਾ। ਓਸ ਵੇਲੇ ਮਹਾਰਾਜ ਜੀ ਨਾਲ ਜਾਂਦੇ ਨੇ, ਸ਼ੇਰ ਬਹੁਤ ਵੱਡਾ ਹੈ। ਘੇਰਾ ਪੈ ਗਿਆ ਉਸ ਨੂੰ ਉਹ ਆਪਣੀ ਮੌਜ ਵਿਚ ਖੜ੍ਹਾ ਹੈ। ਕੱਦ-ਕਾਠ ਦੇਖ ਕੇ ਸਾਰੇ ਲਿੱਦ ਕਰਨ ਲੱਗ ਗਏ, ਪਿਸਾਬ ਕਰਨ ਲੱਗ ਗਏ, ਹਾਥੀ ਲਿੱਦ ਕਰਨ ਲੱਗ ਗਏ। ਜਹਾਂਗੀਰ ਦੇ ਹਾਥੀ ਨੇ ਚੀਕ ਮਾਰੀ। ਮਹਾਰਾਜ ਜੀ ਘੋੜੇ 'ਤੇ ਸਵਾਰ ਸੀ। ਚੀਕ ਮਾਰ ਕੇ ਹਾਥੀ ਪਿਛੇ ਨੂੰ ਹਟ ਗਿਆ। ਜਹਾਂਗੀਰ ਕਹਿੰਦਾ, ਮਹਾਰਾਜ ਹੀ ਪਿੱਛੇ ਹੱਟ ਜਾਓ। ਕੋਈ ਵਿਉਂਤ ਬਣਾਈ ਇਹ ਸ਼ੇਰ ਐਉਂ ਮਰਨ ਵਾਲਾ ਨਹੀਂ ਹੈ। ਕਹਿੰਦਾ ਦੇਖੋ ਤਾਂ ਸਹੀ ਕਿਵੇਂ ਤਣਿਆ ਖੜ੍ਹਾ ਹੈ, ਭੋਗ ਵੀ ਅੱਖ ਨਹੀਂ ਨੀਵੀਂ ਕਰ ਰਿਹਾ। ਇਹ ਕਰਦੇ ਹਾਂ ਕਿ ਘੇਰਾ ਪਾ ਲੈਂਦੇ ਹਾਂ ਤੇ ਸਾਰੇ ਇਕੱਠੇ ਹੋ ਕੇ ਇਸ ਉਪਰ ਵਾਰ ਕਰ ਦੇਵਾਂਗੇ, ਮਰ ਜਾਵੇਗਾ। ਮਹਾਰਾਜ ਕਹਿੰਦੇ ਇਹ

ਸੂਰਮਿਆਂ ਦਾ ਕੰਮ ਨਹੀਂ ਹੁੰਦਾ। ਉਤਰ ਕੇ ਲੜ ਤਾਂ? ਕਹਿੰਦਾ ਮੇਰੇ ਵਿਚ ਤਾਂ ਤਾਕਤ ਨਹੀਂ। ਕਹਿੰਦੇ ਫੇਰ ਆਪਣੇ ਬੰਦਿਆਂ ਨੂੰ ਕਹਿ, ਸਾਰਿਆਂ ਨੂੰ ਕਹਿ। ਕਹਿੰਦਾ ਨਾ ਮਹਾਰਾਜ ਏਸ ਸ਼ੇਰ ਨਾਲ ਨਹੀਂ ਲੜਿਆ ਜਾ ਸਕਦਾ। ਇਹ ਤਾਂ ਬੇ-ਪਨਾਹ ਤਾਕਤ ਦਾ ਮਾਲਕ ਲਗਦਾ ਹੈ। ਜਹਾਂਗੀਰ ਕਹਿਣ ਲੱਗਿਆਂ ਕਿ ਚੰਗਾ ਤਾਂ ਇਹ ਹੈ ਕਿ ਆਪਾਂ ਮੁੜ ਚੱਲੀਏ, ਵਿਉਤ ਬਣਾਈਏ। ਨਹੀਂ ਫੇਰ ਤੁਹਾਡੇ ਬਿਨਾਂ ਤਾਂ ਕੋਈ ਇਹਨੂੰ ਮਾਰ ਨਹੀਂ ਸਕਦਾ। ਮਹਾਰਾਜ ਕਹਿੰਦੇ ਅਸੀਂਓ ਕਰਾਂਗੇ ਇਹਦੇ ਨਾਲ ਲੜਾਈ। ਉਸ ਵੇਲੇ ਮਹਾਰਾਜ ਜੀ ਘੋੜੇ ਤੋਂ ਉਤਰੇ, ਕਹਿੰਦਾ ਮਹਾਰਾਜ ਘੋੜਾ ਤਾਂ ਲੈ ਲਓ। ਮਹਾਰਾਜ ਕਹਿੰਦੇ, ਨਹੀਂ ਘੋੜਾ ਨਹੀਂ। ਉਤਰੇ, ਉਤਰ ਕੇ ਸ਼ੇਰ ਦੇ ਨੇੜੇ ਚਲੇ ਗਏ। ਸ਼ੇਰ ਨੇ ਬੜੀ ਗਰਜਨਾ ਕੀਤੀ। ਸਾਰੇ ਘੋੜੇ, ਹਾਥੀ ਫਰ ਕੇ ਪਿਛੇ ਹਟ ਗਏ। ਬਾਵਜੂਦ ਉਨ੍ਹਾਂ ਦੇ ਸਵਾਰ ਉਨ੍ਹਾਂ ਨੂੰ ਰੋਕ ਰਹੇ ਨੇ, ਪਰ ਉਹ ਪਿਛੇ ਨੂੰ ਨੱਠ ਰਹੇ ਨੇ। ਹਾਥੀਆਂ ਨੇ ਵੀ ਪਿੱਠ ਕਰ ਲਈ। ਤੇ ਮਹਾਰਾਜ ਜੀ ਦੇ ਉਤੇ ਉਹਨੇ jumped ਕਰਿਆ। ਮਹਾਰਾਜ ਜੀ ਨੇ ਢਾਲ 'ਤੇ ਲੈ ਲਿਆ ਉਹਦਾ ਪੰਜਾ, ਤੇ ਉਸ ਵੇਲੇ ਉਹ ਕੱਟ ਦਿਤਾ। ਇਕ ਪ੍ਰਕਾਸ਼ ਦੇਖਿਆ ਉਹਦੇ ਵਿਚ ਜਹਾਂਗੀਰ ਨੇ। ਸ਼ੇਰ ਗਿਰ ਗਿਆ ਕਹਿਣ ਲੱਗਿਆ ਕਿ ਮਹਾਰਾਜ ਇਕ ਅਜੀਬ ਗੱਲ ਦੇਖੀ ਹੈ ਸਿਕਾਰ ਤਾਂ ਅੱਗੇ ਵੀ ਬਹੁਤ ਖੇਡੇ ਨੇ। ਪਰ ਐਸ ਤਰ੍ਹਾਂ ਦੀ ਗੱਲ ਤਾਂ ਕਿਤੇ ਦੇਖੀ ਨਹੀਂ ਹੈ ਕਿ ਸ਼ੇਰ ਮਰਿਆਂ ਹੋਵੇ ਤੇ ਵਿਚੋਂ ਕੋਈ ਪ੍ਰਕਾਸ਼ ਜਿਹਾ ਨਜ਼ਰ ਆਇਆ ਹੋਵੇ, ਪਹਿਲਾਂ ਕਾਲਾ ਜਿਹਾ, ਫੇਰ ਚਿੱਟਾ ਹੋ ਗਿਆ। ਮਹਾਰਾਜ ਕਹਿੰਦੇ, ਹਾਂ ਐਸੀਓ, ਗੱਲ ਹੈ। ਕਹਿਣ ਲੱਗਿਆਂ, ਮਹਾਰਾਜ! ਸਾਨੂੰ ਵੀ ਕੁਛ ਪਤਾ ਲੱਗ ਸਕਦਾ ਹੈ? ਕਹਿੰਦੇ ਜੇ ਅਸੀਂ ਦੱਸਿਆ ਤਾਂ ਤੇਰਾ ਯਕੀਨ ਨਹੀਂ ਬੱਝਣਾ। ਇਹਦੇ ਜੁਬਾਨੀ ਹੀ ਤੈਨੂੰ ਦਿਖਾ ਦਿੰਦੇ ਹਾਂ। ਉਹਦੀ ਰੂਹ ਰੋਕ ਲਈ। ਸਤਿਆ ਦੇ ਦਿਤੀ ਕਿ ਇਹਨੂੰ ਦੱਸ ਕਿ ਤੂੰ ਕੌਣ ਹੈਂ, ਉਸ ਵੇਲੇ ਉਹ ਕਹਿਣ ਲੱਗਿਆ, ਜਹਾਂਗੀਰ! ਮੈਂ ਆਪਣੀ ਗਲਤੀ ਦੀ ਸਜ਼ਾ ਭੁਗਤਦਾ ਹਾਂ। ਮੈਂ ਤੇਰਾ ਚਾਚਾ ਹਾਂ ਕਾਸਮ ਬੇਗ। ਮੈਂ ਅਕਬਰ ਦੇ ਨਾਲ ਗੁਰੂ ਤੀਸਰੇ ਪਾਤਸ਼ਾਹ ਦੇ ਦਰਸ਼ਨ ਨੂੰ ਗਿਆ ਸੀ, ਅਕਬਰ ਪੰਗਤ 'ਚ ਬੈਠ ਕੇ ਪ੍ਰਸ਼ਾਸਾ ਹੈ, ਮੇਰੇ ਮਨ ਵਿਚ ਬੜੀ ਤਰਕ ਆਈ ਕਿ ਮੇਰਾ ਭਰਾ ਐਡਾ ਵੱਡਾ ਆਮ ਬੰਦਿਆਂ 'ਚ ਬੈਠਾ ਰੋਟੀ ਖਾਂਦਾ ਹੈ, ਹੱਥ ਉਪਰ। ਬੜੀ ਤਰਕ ਆਈ। ਖਾਸ ਕਰਕੇ ਗੁਰੂ 'ਤੇ ਆਈ ਜਿਹੜੇ ਬਿਰਦ ਸੀਗੇ। ਕਿ ਇਹ ਦੇਖੇ ਇਨ੍ਹਾਂ ਕੋਲ ਕੀ ਤਰੀਕਾ ਹੈ ਕਿ ਮੇਰੇ ਭਰਾ ਨੂੰ ਵੀ ਇਨ੍ਹਾਂ ਨੇ ਪੰਗਤ 'ਚ ਬਿਠਾ ਲਿਆ। ਮੈਂ ਨਿੰਦਿਆ ਕਰੀ ਉਨ੍ਹਾਂ ਦੀ, ਨਤੀਜਾ ਇਹ ਹੋਇਆ ਕਿ ਰਾਤ ਨੂੰ ਮੇਰੇ ਗਲ ਵਿਚ ਬੁਰਕੀ ਲੱਗ ਗਈ, ਸਾਹ ਦੀ ਨਾਲੀ 'ਚ ਦਾਖਲ ਹੋ ਗਈ, ਵੈਦ ਹਕੀਮ ਸਭ ਜ਼ੋਰ ਲਾ ਰਹੇ, ਮੈਂ ਚੜ੍ਹਾਈ ਕਰ ਗਿਆ। ਨਿੰਦਿਆਂ ਦਾ ਫਲ ਇਹ ਹੋਇਆ ਕਿ ਮੈਂ ਸ਼ੇਰ ਦੀ ਜੂਨੀ ਵਿਚ ਆ ਗਿਆ। ਇਥੇ ਹੀ ਮੈਂ ਫਿਰਦਾ ਹਾਂ ਬਹੁਤ ਸਾਲਾਂ ਦਾ। ਤੇ ਹੁਣ ਮੈਨੂੰ ਗੁਰੂ ਮਹਾਰਾਜ ਨੇ ਆ ਕੇ ਉਸ ਜੂਨੀ 'ਚੋਂ ਛੁਡਾਇਆ ਹੈ, ਮੈਂ ਧੰਨਵਾਦ ਕਰਦਾ ਹਾਂ, ਬੜੀ ਭਾਰੀ ਮੇਰੇ ਤੋਂ ਗਲਤੀ ਹੋਈ ਸੀ ਕਿ ਉਸ ਗਲਤੀ

ਦਾ ਮੈਂ ਫਲ ਬਹੁਤ ਭੁਗਤਿਆ ਹੈ। ਜਹਾਂਗੀਰ ਉਸ ਵੇਲੇ ਕਹਿਣ ਲੱਗਿਆ ਕਿ ਮਹਾਰਾਜ! ਇਹ ਫੇਰ ਇਸਨੂੰ ਐਸੀ ਦਿਬਾਜ ਦੇ ਇਸਨੂੰ ਮਿਲ ਗਈ, ਤੁਹਾਡੇ ਖਿਆਲ ਦੇ ਅੰਦਰ ਤਾਂ ਇਹਨੇ ਗੁਰੂ ਦੀ ਨਿੰਦਿਆ ਕਰੀ ਸੀ। ਮਹਾਰਾਜ ਕਹਿੰਦੇ ਉਹਦਾ ਤਾਂ ਫਲ ਇਹਨੂੰ ਮਿਲ ਗਿਆ। ਜਿਹੜਾ ਗੁਰੂ ਦਾ ਦਰਸ਼ਨ ਕਰਿਆ ਸੀ ਨਾ ਉਹ ਫਲ ਨਹੀਂ ਸੀ ਮਿਲਿਆ। ਦਰਸ਼ਨ ਵੀ ਕਰਿਆ ਇਸਨੇ ਚਾਹੇ ਚੰਗੀ ਨਿਗੁਹਾਂ ਨਾਲ ਕਰਿਆ, ਚਾਹੇ ਮਾੜੀ ਨਾਲ ਕਰਿਆ। ਹੁਣ ਉਹਦਾ ਫਲ ਇਹ ਹੋਇਆ ਕਿ ਆਸੀਂ ਫਲ ਦੇਣਾ ਸੀ ਸਾਡੇ ਹੱਥਾਂ ਮਰਿਆ ਹੈ। ਇਹਦੇ ਪਾਪ ਕੱਟੇ ਗਏ ਸਾਰੇ, ਹੁਣ ਇਹ ਬਹਿਸਤ ਨੂੰ ਜਾ ਰਿਹਾ ਹੈ।

ਐਸੇ ਬਚਨ ਸੁਣ ਕੇ ਜਹਾਂਗੀਰ ਕੁਛ ਸ਼ਰਧਾ ਦੇ ਵਿਚ ਆਇਆ ਕਹਿਣ ਲੱਗਿਆ ਕਿ ਮਹਾਰਾਜ! ਮੇਰੇ ਮਨ ਵਿਚ ਇਕ ਬੜੀ ਗੱਲ ਰਹਿੰਦੀ ਹੈ। ਮਹਾਰਾਜ ਕਹਿੰਦੇ ਉਹ ਵੀ ਦੱਸ ਦੇ। ਕਹਿੰਦਾ ਇਹ ਰਹਿੰਦੀ ਹੈ ਦੇਖੋ, ਮੈਂ ਹਜ਼ਾਰਾਂ ਮੁਰੱਬਿਆਂ, ਮੀਲਾਂ, ਦਾ ਮਾਲਕ ਹਾਂ ਹਿੰਦੇਸਤਾਨ ਦਾ। ਖਜ਼ਾਨੇ ਮੇਰੇ ਕੋਲ ਨੇ, ਫੌਜਾਂ ਮੇਰੇ ਕੋਲ ਨੇ, ਸਾਰਾ ਹੱਕ ਹਕੂਕ, ਦੁਨੀਆਂ ਦਾ ਮੇਰੇ ਕੋਲ ਹੈ, ਇਕ ਜੁਬਾਨ ਹਿਲਾ ਦੇਵਾਂ ਕਿ ਕਤਲ ਕਰ ਦਿਓ, ਲੱਖ ਬੰਦਾ ਖੜ੍ਹਾਂ ਹੋਏ ਉਹ ਕਤਲ ਹੋ ਜਾਏਗਾ। ਇਕ ਵਾਰੀ ਜੁਬਾਨ ਹਿਲਾ ਦੇਵਾਂ; ਕਤਲ ਹੋ ਰਹੇ ਹੋਣ, ਕਹਿ ਦੇਵਾਂ ਠਹਿਰੋ, ਸਾਰੇ ਰੁਕ ਜਾਣਗੇ। ਤੇ ਤੁਹਾਡੇ ਕੋਲ ਕੁਛ ਵੀ ਨਹੀਂ ਹੈ। ਤੁਹਾਡਾ ਘਰ ਵੀ ਮੈਂ ਜ਼ਬਤ ਕਰਿਆ ਹੋਇਆ ਹੈ। ਕੋਈ ਚੀਜ਼ ਨਹੀਂ ਹੈ ਤੁਹਾਡੇ ਕੋਲਾ। ਫੇਰ ਵੀ ਤੁਹਾਨੂੰ ਸਭ ਸੱਚੇ ਪਾਤਸ਼ਾਹ, ਕਹਿੰਦੇ ਨੇ, ਇਹਦਾ ਮਤਲਬ ਮੇਰੇ ਮਨ ਵਿਚ ਹੋਰ ਤਰ੍ਹਾਂ ਹੁੰਦਾ ਹੈ ਕਿ ਮੈਂ ਝੂਠਾ ਪਾਤਸ਼ਾਹ ਤੇ ਤੁਸੀਂ ਸੱਚੇ ਪਾਤਸ਼ਾਹ। ਇਹ ਗੱਲ ਮੈਨੂੰ ਬੜੀ ਚੁਭਦੀ ਹੈ। ਦੁਨੀਆਦਾਰ ਸੀ, ਸੱਚ ਐਸੀ ਹੀ ਸੀ।

ਗੁਰੂ ਮਹਾਰਾਜ ਕਹਿੰਦੇ, ਜਹਾਂਗੀਰ! ਤੇਰੇ ਕੋਲ ਉਹ ਚੀਜ਼ਾਂ ਹੈ ਨਹੀਂ ਜਿਹੜੀਆਂ ਸੱਚੇ ਪਾਤਸ਼ਾਹ ਕੋਲ ਹੁੰਦੀਆਂ ਨੇ। ਅਸੀਂ ਤਾਂ ਨਹੀਂ ਕਹਾਉਂਦੇ ਕਿ ਸਾਨੂੰ ਕਹੋ ਸੱਚੇ ਪਾਤਸ਼ਾਹ। ਇਹ ਤਾਂ ਜਿਹੜੇ ਜਗਿਆਸੂ ਆਉਂਦੇ ਨੇ ਉਨ੍ਹਾਂ ਦੀ ਭਾਵਨਾ ਹੈ। ਉਹ ਭਾਵਨਾ ਦੇ ਮੁਤਾਬਿਕ ਫਲ ਲੈਂਦੇ ਨੇ ਜਿਹੋ ਜਿਹੀ ਸ਼ਰਧਾ ਹੈ, ਜਿਹੋ ਜਿਹਾ ਭਾਉ ਹੈ ਗੁਰੂ ਦੇ ਉਤੇ ਉਹੋ ਜਿਹਾ ਫਲ ਹੁੰਦਾ ਹੈ।

**ਸਤਿਗੁਰ ਪੁਰਖੁ ਅਗੰਮੁ ਹੈ ਨਿਰਵੈਰੁ ਨਿਰਾਲਾ।
ਜਾਣਹੁ ਧਰਤੀ ਧਰਮ ਕੀ ਸਚੀ ਧਰਮਸਾਲਾ।
ਜੇਹਾ ਬੀਜੈ ਸੋ ਲੁਣੈ ਫਲ ਕਰਮ ਸਮਾਲਾ।
ਜਿਉਕਰਿ ਨਿਰਮਲੁ ਆਰਸੀ ਜਗੁ ਵੇਖਣਿ ਵਾਲਾ।
ਜੇਹਾ ਮੁਹੁ ਕਰਿ ਭਾਲੀਐ ਤੇਹੋ ਵੇਖਾਲਾ।
ਸੇਵਕ ਦਰਗਹ ਸੁਰਖੁ ਵੇਮੁਖੁ ਮੁਹਕਾਲਾ।**

ਭਾਈ ਗੁਰਦਾਸ ਜੀ, ਵਾਰ ੩੪/੧

ਸੋ ਬਾਣੀ ਦੇ ਵਿਚ ਇਸ ਤਰ੍ਹਾਂ ਆਉਂਦਾ ਹੈ, ਪੜ੍ਹੋ ਪਿਆਰ ਨਾਲ -

ਧਾਰਨਾ - ਸੱਚੇ ਓਹ ਪਾਤਸ਼ਾਹ, ਸੱਚੇ ਨਾਲ ਰੱਤੇ ਜਿਹੜੇ।

ਸਚਾ ਅਮਰੁ ਸਾਰੀ ਪਾਤਸ਼ਾਹੀ ਸਚੇ ਸੇਤੀ ਰਾਤੇ ॥
 ਸਚਾ ਸੁਖੁ ਸਚੀ ਵੱਡਿਆਈ
 ਜਿਸ ਕੇ ਸੇ ਤਿਨਿ ਜਾਤੇ ॥ ੩ ॥ ਅੰਗ - ੨੪੯

ਐਸੇ ਜਿਹੜੇ ਪੁਰਸ਼ ਨੇ -
 ਪਖਾ ਫੇਰੀ ਪਾਣੀ ਢੋਵਾ
 ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥

ਅੰਗ - ੨੪੯

ਉਨ੍ਹਾਂ ਦੀ ਮੈਂ ਸੇਵਾ ਕਰਾਂ ਕਿਉਂਕਿ ਉਹ ਸੱਚੇ ਪਾਤਸ਼ਾਹ ਨੋ। ਮਹਾਰਾਜ ਕਹਿਣ ਲੱਗੇ, ਜਹਾਂਗੀਰ! ਅਸੀਂ ਤਾਂ ਕਿਸੇ ਨੂੰ ਨਹੀਂ ਕਹਿੰਦੇ। ਸੰਸਾਰ ਆਪੇ ਹੀ ਨਾਮ ਪਾ ਲੈਂਦਾ ਹੈ। ਸੱਚੇ ਪਾਤਸ਼ਾਹ ਕਹਿਣ ਲਗ ਜਾਂਦਾ ਹੈ, ਆਪਣੇ ਆਪ ਹੀ ਕਹੀ ਜਾਂਦੇ ਨੇ, ਕੋਈ ਆਪਣੇ ਇਹ ਗੱਲ ਲਿਖਿਆਂ ਤਾਂ ਨਹੀਂ ਹੁੰਦਾ ਕਿ ਆਹ ਗੱਲ ਜ਼ਰੂਰ ਬੋਲੋ। ਆਪਣੀ ਭਾਵਨਾ, ਆਪਣੀ ਸ਼ਰਧਾ ਉਹਦਾ ਆਪਣਾ ਫਲ। ਜਿੱਡੀ ਕੋਈ ਸ਼ਰਧਾ ਰੱਖੇਗਾ, ਜਿੰਨੀ ਕੋਈ ਨੇੜਤਾ ਰੱਖੇਗਾ, ਉਨ੍ਹਾਂ ਫਲ ਉਹਨੂੰ ਮਿਲ ਜਾਏਗਾ। ਦੂਸਰੇ ਨੂੰ ਹੁੰਦਾ ਨਹੀਂ। ਕੋਈ ਮਜ਼ਬੂਰੀ ਨਹੀਂ ਹੈ, ਅਸੀਂ ਨਹੀਂ ਕੁਛ ਕਹਿੰਦੇ। ਪਰ ਤੈਨੂੰ ਕਿਸੇ ਦਿਨ ਸਮਝਾਵਾਂਗੇ ਪ੍ਰੈਕਟੀਕਲੀ। ਸਮਾਂ ਲੰਘ ਗਿਆ।

ਇਕ ਦਿਨ ਗੁਰੂ ਮਹਾਰਾਜ ਜੀ ਦਾ ਟੈਂਟ ਲੱਗਿਆ ਹੋਇਆ ਹੈ। ਬਾਦਸ਼ਾਹ ਦਾ ਵੀ ਲੱਗਿਆ ਹੋਇਆ ਹੈ। ਉਥੈ ਇਕ ਘਾਹੀ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਆਏ ਨੋ। ਬਹੁਤ ਹੀ ਸੋਹਣਾ ਘਾਹ ਕੱਟ ਕੇ, ਤਿੰਗੜ ਵਿਚ ਪਾਇਆ ਤੇ ਪੰਡ ਬੰਨ੍ਹ ਕੇ ਸਿਰ 'ਤੇ ਚੁੱਕ ਕੇ, ਓਧਰ ਨੂੰ ਚੱਲ ਪਿਆ ਜਿਧਰ ਟੈਂਟ ਲੱਗਿਆ ਸੀ। ਉਥੇ ਜਾ ਕੇ ਪਹਿਲਾ ਟੈਂਟ ਸੀਗਾ ਲੱਗਿਆ ਹੋਇਆ ਜਹਾਂਗੀਰ ਦਾ ਉਹਨੇ ਕਿਹਾ ਕਿ ਆਹ ਹੋਣਾ ਹੈ ਸੱਚੇ ਪਾਤਸ਼ਾਹ ਦਾ ਟੈਂਟ। ਪਹਿਰੇਦਾਰ ਵੀ ਖੜ੍ਹੇ ਨੋ। ਉਹ ਜਦ ਓਧਰ ਨੂੰ ਜਾਣ ਲੱਗਿਆਂ ਤਾਂ ਉਹ ਕਹਿੰਦੇ ਓ ਘਾਹੀ! ਕਿਧਰ ਨੂੰ ਤੂੰ ਮੂੰਹ ਚੁੱਕਿਆ ਹੈ? ਬਾਹਰ ਨਿਕਲ ਪਿਛੇ ਨੂੰ। ਕਹਿੰਦਾ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਮੈਨੂੰ ਰੋਕੋ ਨਾ, ਮੈਂ ਬਹੁਤ ਦੇਰ ਤੋਂ ਸਿਕਦਾ ਸੀ ਦਰਸ਼ਨਾਂ ਨੂੰ। ਅੱਜ ਮੇਰੇ ਭਾਗ ਜਾਗੇ ਨੇ, ਮੇਰੀ ਜ਼ਿੰਦਗੀ ਦੇ ਵਿਚ ਅੱਜ ਮੈਨੂੰ ਪਹਿਲੀ ਵਾਰੀ ਦਰਸ਼ਨ ਹੋਣ ਲੱਗੇ ਨੇ। ਤੁਸੀਂ ਕਹਿੰਦੇ ਓਂ ਏਧਰ ਨਾ ਜਾ? ਇਕ ਨੇ ਆ ਕੇ ਧੱਕਾ ਦੇਣਾ ਸੁਰੂ ਕਰਿਆ ਤਾਂ ਜਹਾਂਗੀਰ ਨਿਕਲ ਆਇਆ ਕਹਿੰਦਾ ਠਹਿਰੋ! ਠਹਿਰੋ। ਆਨੇ ਦੋ ਇਸੇ। ਉਥੇ ਚਲਿਆ, ਤੇ ਜਾ ਕੇ ਉਹਨੇ ਜਿਹੜੀ ਤਿੰਗੜ ਸੀ ਉਹ ਧਰਤੀ ਤੇ ਰੱਖ ਦਿਤੀ। ਜੇਥੇ 'ਚੋਂ ਇਕ ਟਕਾ ਕੱਢਿਆ, ਲੀਰ ਦੇ ਲੜ ਬੰਨਿਆ ਹੋਇਆ, ਦੋ ਤਿੰਨ ਗੰਢਾਂ ਦਿਤੀਆਂ ਹੋਈਆ ਸੀ, ਕੱਪੜੇ ਸਾਰੇ ਗਰਮੀ ਦੇ ਨਾਲ ਭੋਜੇ ਹੋਏ, ਬਦਬੂਦਾਰ ਹੋਏ-ਹੋਏ, ਗਰਮੀ ਹੀ ਗਰਮੀ ਸਰੀਰ 'ਤੇ ਅਰ ਚਿਹਰੇ 'ਤੇ ਆਈ ਹੋਈ ਹੈ। ਕਹਿਣ ਲੱਗਿਆ, ਸੱਚੇ ਪਾਤਸ਼ਾਹ! ਮੇਰੀ ਭੇਟਾ ਪ੍ਰਵਾਨ ਕਰੋ, ਦੋ ਪੈਸੇ ਮੱਥਾ ਟੇਕ ਦਿਤਾ। ਜਹਾਂਗੀਰ ਕਹਿਣ ਲੱਗਿਆ ਕਿ ਇਹ ਆਇਆ ਤਾਂ ਓਧਰ ਹੈ ਪਰ ਮੇਰੇ ਕੋਲ ਆ ਗਿਆ, ਹੁਣ ਮੈਂ ਵੀ ਦੇਖਾਂ। ਕਹਿਣ ਲੱਗਿਆ, ਘਾਹੀ! ਜੋ ਮਾਂਗੋਗੇ ਆਪ ਕੋ

ਮਿਲ ਜਾਏਗਾ। ਉਹ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ! ਇਕ ਬਹੁਤ ਵੱਡਾ ਦੁਖ ਹੈ, ਉਹ ਮੇਰਾ ਦੁਖ ਕੱਟ ਮੇਰਾ। ਐਉਂ ਪੜ੍ਹ ਲਓ -

**ਧਾਰਨਾ - ਕਾਟਉ ਮੇਰਾ ਇਕ ਦੁਖ ਰਾਮਰਾਇ।
 ਅਗਨ ਦਰੈ ਅਰ ਗਰਬ ਬਸੇਰਾ।**

ਹੈਰਾਨ ਹੋ ਗਿਆ ਕਿ ਬਾਰ-ਬਾਰ ਗਰਭ ਦੇ ਵਿਚ ਆ ਕੇ ਅਗਨ ਦੇ ਵਿਚ ਫੇਰ ਜਠਾ ਅਗਨ ਦੇ ਵਿਚ ਰਹਿਣਾ, ਫੇਰ ਪ੍ਰਤੀ ਲਟਕ ਕੇ ਨੌਂ ਮਹੀਨੇ ਤਕਲੀਫ ਸਹਿਣੀ, ਇਥੇ ਆ ਕੇ ਫੇਰ ਭੁੱਲ ਜਾਣਾ ਫੇਰ ਓਹੀ ਚੱਕਰ, ਫੇਰ ਓਹੀ ਚੱਕਰ। ਕਹਿਣ ਲੱਗਿਆ, ਪਾਤਸ਼ਾਹ! ਇਹ ਮੇਰਾ ਦੁਖ ਕੱਟ ਦਿਓ, ਜੰਮਣ-ਮਰਨ ਦਾ। ਜਹਾਂਗੀਰ ਨੇ ਮੂੰਹ ਵਿਚ ਉਂਗਲੀ ਲੈ ਲਈ ਕਿ ਹੈਂ ਇਹ ਦੁਖ ਤਾਂ ਮੇਰਾ ਹੀ ਨਹੀਂ ਕੱਟ ਹੋਇਆ। ਕਹਿਣ ਲੱਗਿਆਂ, ਘਾਹੀ! ਦੇਖ ਤੈਨੂੰ ਮੈਂ ਅੱਠ ਦੱਸ ਪਿੰਡਾਂ ਦੀ ਜਾਗੀਰ ਦੇ ਦਿੰਦਾ ਹਾਂ, ਉਹ ਲੈ ਲੈ। ਕਹਿੰਦਾ ਨਾ ਸੱਚੇ ਪਾਤਸ਼ਾਹ! ਇਹ ਦੁਨੀਆਂ ਤਾਂ ਫਾਨੀ ਹੈ, ਕੋਈ ਚੀਜ਼ ਨਾਲ ਨਹੀਂ ਜਾਣੀ। ਨਾਲ ਜਾਣਾ ਹੈ ਪ੍ਰਮੇਸ਼ਰ ਦੇ ਨਾਮ ਨੋ। ਨਾਮ ਹੈ ਅਮੁੱਲਾ। ਇਹ ਮੈਂ ਨਾਸ਼ਵੰਤ ਚੀਜ਼ਾਂ ਕੀ ਕਰਨੀਆਂ ਨੋ। ਕਹਿੰਦਾ, ਦੇਖ! ਤੈਨੂੰ ਸੂਬੇਦਾਰ, ਗਵਰਨਰ ਬਣਾ ਦਿੰਦਾ ਹਾਂ। ਵਿਆਹ ਕਰਾ ਲਵੀਂ ਬਹੁਤ ਖੂਬਸੂਰਤ ਬੇਗਮਾਂ ਦੇ ਨਾਲ, ਅਹੁਦਾ ਦਿੰਦਾ ਹਾਂ, ਕੋਠੀਆਂ ਬਣੀਆਂ ਬਣਾਈਆਂ ਤੈਨੂੰ ਦੇ ਦਿੰਦਾ ਹਾਂ। ਜੋ ਦੁਨੀਆਂ ਦਾ ਪਦਾਰਥ ਹੈ ਮੇਰੇ ਤੌਂ ਲੈ ਲੈ। ਕਹਿਣ ਲੱਗਿਆ, ਨਾ ਸੱਚੇ ਪਾਤਸ਼ਾਹ! ਮੈਨੂੰ ਤੁਸੀਂ ਭੁਲਾਓ ਨਾ ਇਹ ਚੀਜ਼ਾਂ ਭੁਲਾ ਦਿੰਦੀਆਂ ਨੇ, ਪ੍ਰਮੇਸ਼ਰ ਦਾ ਨਾਮ ਨਹੀਂ ਜਪਣ ਦਿੰਦੀਆਂ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ ਹੈ -

**ਧਾਰਨਾ - ਕਿਤੇ ਭੁੱਲ ਨਾ ਜਾਈਂ ਓਏ ਮਨਾਂ ਨਾਮ ਨੂੰ,
 ਮੌਤੀਆਂ ਦੇ ਮੰਦਰ ਵੇਖ ਕੇ।**

**ਮੌਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਊ॥
 ਕਸਤੁਰਿ ਕੁੰਗੁ ਅਗਰਿ ਚੰਦਨਿ ਲੀਪਿ ਆਵੈ ਚਾਊ॥
 ਮਤ ਦੇਖਿ ਭੁਲਾ ਵੀਸਰੈ**

ਤੇਰਾ ਚਿਤਿ ਨ ਆਵੈ ਨਾਊ ॥ ਅੰਗ - ੧੪

ਕਹਿਣ ਲੱਗਿਆ ਮਹਾਰਾਜ! ਇਹ ਦੁਨੀਆਂ ਦੀਆਂ ਵੱਡਿਆਈਆਂ, ਦੁਨੀਆਂ ਦੀਆਂ ਪ੍ਰਾਪਤੀਆਂ, ਦੁਨੀਆਂ ਦੇ ਬੋਗ, ਦੁਨੀਆਂ ਦੀਆਂ ਮਾਨਸਿਕ ਸ਼ਕਤੀਆਂ ਇਹ ਸਭ ਜੀਵ ਨੂੰ ਭੁਲਾਉਣ ਵਾਲੀਆਂ ਨੇ, ਮੈਨੂੰ ਨਹੀਂ ਇਹ ਚਾਹੀਦੀਆਂ। ਹੈਰਾਨ ਹੋ ਗਿਆ, ਹੁਣ ਜਵਾਬ ਨਹੀਂ ਆਉਂਦਾ ਕੋਈ। ਕਹਿਣ ਲੱਗਿਆ, ਘਾਹੀ! ਮੈਂ ਤੈਨੂੰ ਸੱਚੀਓ ਗੱਲ ਦਸਦਾ ਹਾਂ ਕਿ ਮੈਂ ਤਾਂ ਹੈਗਾ ਹਿੰਦੇਸਤਾਨ ਦਾ ਪਾਤਸ਼ਾਹ, ਸੱਚੇ ਪਾਤਸ਼ਾਹ ਦਾ ਉਹ ਹੈ ਤੰਬੂ, ਜਿਹਦੇ ਕੋਲ ਇਹ ਚੀਜ਼ਾਂ ਨੇ, ਮੇਰੇ ਕੋਲ ਨਹੀਂ ਇਨ੍ਹਾਂ 'ਚੋਂ ਇਕ ਵੀ ਚੀਜ਼। ਟਕਾ ਚੁਕਿਆ, ਘਾਹ ਦਾ ਤੰਗੜ ਚੁੱਕ ਕੇ ਸਿਰ 'ਤੇ ਰੱਖਿਆ, ਉਚੀ-ਉਚੀ ਰੱਦਾ ਜਾਂਦਾ ਹੈ ਕਿ ਮੇਰਾ ਮਸਤਕ ਦੁਨੀਆਦਾਰ ਦੇ ਅੱਗੇ ਚੁਕ ਗਿਆ। ਉਸ ਵੇਲੇ ਗੁਰੂ ਸਾਹਿਬ ਵੀ ਸਾਰੀ ਗੱਲ ਸੁਣ ਰਹੇ ਸੀ। ਇਹ ਪਹੁੰਚਦਾ ਹੈ, ਮਹਾਰਾਜ ਜੀ ਤੰਬੂ ਤੋਂ ਬਾਹਰ ਆ ਗਏ।

ਇਹਨੇ ਉਹ ਘਾਹ ਦਾ ਤੰਗੜ ਰੱਖਿਆ ਧਰਤੀ 'ਤੇ, ਟਕਾ ਜਿਹੜਾ
ਬੰਨ੍ਹ ਕੇ ਰੱਖਿਆ ਹੋਇਆ ਸੀ ਮਹਾਰਾਜ ਜੀ ਦੇ ਚਰਨਾਂ 'ਚ ਭੇਟਾ
ਕੀਤਾ ਤੇ ਨਾਲ ਦੀ ਨਾਲ ਉਸ ਨੇ ਇਸ ਤਰ੍ਹਾਂ ਦੀ ਬੇਨਤੀ ਕਰੀ

**ਧਾਰਨਾ - ਜੀ ਮੈਂ ਬਹੁੜ ਜਨਮ ਨ ਆਵਾਂ,
ਇਹੋ ਮੇਰੀ ਬੇਨਤੀ ਗੁਰਾਂ।**

**ਕੇਸ ਕਾ ਕਰਿ ਚਵਰੁ ਛੁਲਾਵਾ
ਚਰਣ ਧੂੜਿ ਮੁਖਿ ਲਾਈ ॥ ਅੰਗ - ੨੪੯
ਏਕ ਸਥਦੁ ਮੇਰੈ ਪ੍ਰਾਨਿ ਬਸਤੁ ਹੈ
ਬਹੁੜਿ ਜਨਮਿ ਨ ਆਵਾ ॥ ਅੰਗ - ੨੫੫**

ਪਾਤਸ਼ਾਹ! ਮੇਰੇ 'ਤੇ ਕ੍ਰਿਪਾ ਕਰੋ, ਮੇਰੇ ਤੋਂ ਬੜੀ ਭਾਰੀ ਭੁੱਲ
ਹੋ ਗਈ। ਦੁਨੀਆਂ ਦੇ ਬਾਦਸ਼ਾਹ ਦੇ ਚਰਨਾਂ 'ਚ ਮੈਂ ਭੇਟਾ ਰੱਖ
ਦਿਤੀ। ਮਹਾਰਾਜ ਨੇ ਘਾਹੀ ਨੂੰ ਚਰਨਾਂ ਤੋਂ ਉਠਾਇਆ। ਦੇਖਿਆ
ਨਹੀਂ ਹੈ ਕਿ ਇਹਦੇ ਬਦਬੂਦਾਰ ਕਪੜੇ ਗਰਮੀ ਨਾਲ ਭਰੇ ਪਏ
ਹਨ, ਉਸੇ ਵੇਲੇ ਬੁਕਲ 'ਚ ਲੈ ਲਿਆ, ਕਹਿੰਦੇ ਘਾਹੀ! ਨਿਹਾਲ!
ਨਿਹਾਲ! ਨਿਹਾਲ! ਤਿੰਨ ਵਾਰੀ ਕਹਿ ਦਿਤਾ। ਦੁਨੀਆਂ ਵਿਚ ਵੀ
ਨਿਹਾਲ, ਦਰਗਾਹ ਵਿਚ ਵੀ ਨਿਹਾਲ ਤੇ ਮਾਨਸਿਕ ਤੇ ਆਤਮਿਕ
ਜੋ ਮੰਜਲ ਹੈ ਉਹਦੇ ਉਤੇ ਵੀ ਨਿਹਾਲ। ਸਭ ਕੁਛ ਬਖਸ਼ਦ ਦਿਤਾ
ਤਿੰਨ ਵਾਰੀ ਨਿਹਾਲ ਕਹਿ ਕੇ। ਜਹਾਂਗੀਰ ਵੀ ਆ ਕੇ ਦੇਖ ਰਿਹਾ
ਹੈ, ਕਹਿਣ ਲੱਗਿਆ ਕਿ ਅੱਜ ਤੋਂ ਮੈਂ ਵੀ ਤੁਹਾਨੂੰ ਸੱਚੇ ਪਾਤਸ਼ਾਹ
ਹੀ ਕਹਾਂਗਾ। ਠੀਕ ਹੈ, ਮੇਰੀ ਸਮਝ ਵਿਚ ਆ ਗਿਆ,
ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਹਨ, ਸਾਡੇ ਕੋਲ ਨਾਸ਼ਵੰਤ
ਚੀਜ਼ਾਂ ਹਨ, ਤੁਹਾਡੇ ਕੋਲ ਸਦਾ ਰਹਿਣ ਵਾਲੀਆ ਚੀਜ਼ਾਂ ਨੇ।

ਸੋ ਉਨ੍ਹਾਂ ਦਾ ਆਦਰ ਕਰਦੇ ਹੋਏ ਗੁਰੂ ਪੰਜਵੇਂ ਪਾਤਸ਼ਾਹ
ਦਸਦੇ ਹਨ ਕਿ ਪਿਆਰਿਓ! -

**ਜਨਮ ਮਰਣ ਦੁਹਰੂ ਮਹਿ ਨਾਹੀ
ਜਨ ਪਰਉਪਕਾਰੀ ਆਏ ॥
ਜੀਅ ਦਾਨ ਦੇ ਭਗਤੀ ਲਾਇਨਿ
ਹਰਿ ਸਿਉ ਲੈਨਿ ਮਿਲਾਏ ॥ ਅੰਗ - ੨੪੯**

ਉਹ ਕਰਮਾਂ ਦੇ ਬੰਨ੍ਹ ਹੋਏ ਨਹੀਂ ਆਇਆ ਕਰਦੇ ਨੇ। ਉਹ
ਪਰਉਪਕਾਰ ਕਰਨ ਵਾਸਤੇ ਆਉਂਦੇ ਨੇ ਲੇਕਿਨ ਪਰਉਪਕਾਰ ਵਿਚ
ਹੰਗਤਾ ਤੇ ਮਮਤਾ ਦੋਵੇਂ ਨਹੀਂ ਧਾਰਨ ਕਰਦੇ ਕਿ ਮੈਂ ਕਰਦਾ ਹਾਂ।
ਉਨ੍ਹਾਂ ਦਾ ਕੰਮ ਹੁੰਦਾ ਹੈ ਜੀਅ ਦਾਨ ਦੇਣਾ। ਜੀਉਂਦੇ ਕਰ ਦੇਣਾ
ਮੁਰਦਾ ਜੀਵਨ ਨੂੰ। ਸੰਸਾਰ ਮੁਰਦਾਪੁਣ ਦਾ ਜੀਵਨ ਗੁਜ਼ਾਰ ਰਿਹਾ
ਹੈ। ਬੰਦਰੀ ਕਰਨ ਦੀ ਜਿਹੜੀ ਕਰੰਟ ਚਲਦੀ ਹੈ ਨਾ ਆਪਣੇ
ਅੰਦਰ, ਜੀਵਨ ਰੌਂ ਚਲਦੀ ਹੈ ਉਸ ਤੋਂ ਬਿਨਾਂ ਮਹਾਰਾਜ ਕਹਿੰਦੇ
ਮੁਰਦੇ ਹੀ ਹੁੰਦੇ ਨੇ -

**ਅਤਿ ਸੁੰਦਰ ਕੁਲੀਨ ਚਤੁਰ
ਮੁਖਿ ਕਿਆਨੀ ਧਨਵੰਤ ॥
ਮਿਰਤਕ ਕਹੀਅਹਿ ਨਾਨਕਾ
ਜਿਹ ਪ੍ਰੀਤਿ ਨਹੀਂ ਭਗਵੰਤ ॥ ਅੰਗ - ੨੫੩**

ਪ੍ਰੀਤਿ ਗੱਲਾਂ-ਬਾਤਾਂ ਦੀ ਨਹੀਂ ਹੁੰਦੀ, ਦੁਨੀਆਂਦਾਰੀ 'ਚ ਦੇਖ
ਲਓ ਪ੍ਰੀਤਾ। ਜਿਹਦੇ ਅੰਦਰ ਪ੍ਰੀਤ ਹੈ ਉਹਦੇ ਅੰਦਰ ਕਿਵੇਂ ਲਹਿਰਾਂ
ਚਲਦੀਆਂ ਨੇ। ਚਾਹੇ ਦੁਨੀਆਂਦਾਰੀ ਦਾ ਹੀ ਪਿਆਰ ਹੈ, ਪਰ
ਉਹਦੇ ਅੰਦਰ ਕਿਵੇਂ ਲਹਿਰ ਚਲ ਰਹੀ ਹੈ। ਕਿਵੇਂ ਉਹਨੂੰ ਜੀਉਂਦਾ
ਰੱਖ ਰਹੀ ਹੈ, ਅਸਰਤ ਬਣਾ ਰਹੀ ਹੈ। ਔਖੀ ਤੋਂ ਔਖੀ ਗੱਲ
ਨੂੰ ਉਹ ਲਹਿਰ ਕਰਾ ਦਿੰਦੀ ਹੈ। ਸੋ ਜਿਹਦੇ ਅੰਦਰ ਨਾਮ ਦੀ
ਰੌਂ ਚਲਦੀ ਹੈ, ਪ੍ਰਭੂ ਦਾ ਪਿਆਰ ਹੈ ਉਹ ਬਿਲਕੁਲ ਜ਼ਿੰਦਗੀ 'ਚ
ਹੈ, ਬਾਕੀ ਤਾਂ ਹੈ ਹੀ ਨਹੀਂ।

**ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥
ਨਾਨਕ ਅਵਰੁ ਨ ਜੀਵੈ ਕੋਇ ॥ ਅੰਗ - ੧੪੨
ਸੋ ਮਹਾਰਾਜ ਕਹਿੰਦੇ ਐਸੇ ਜਿਹੜੇ ਹਨ ਉਨ੍ਹਾਂ ਦੀ ਆਸੀਂ
ਚਰਨ ਧੂੜ ਮਸਤਕ 'ਤੇ ਲਾਉਂਦੇ ਹਾਂ।**

**ਕੇਸ ਕਾ ਕਰਿ ਚਵਰੁ ਛੁਲਾਵਾ
ਚਰਣ ਧੂੜਿ ਮੁਖਿ ਲਾਈ ॥ ੧ ॥ ਰਹਾਉ ॥
ਜਨਮ ਮਰਣ ਦੁਹਰੂ ਮਹਿ ਨਾਹੀ
ਜਨ ਪਰਉਪਕਾਰੀ ਆਏ ॥
ਜੀਅ ਦਾਨ ਦੇ ਭਗਤੀ ਲਾਇਨਿ
ਹਰਿ ਸਿਉ ਲੈਨਿ ਮਿਲਾਏ ॥ ੨ ॥
ਸਚਾ ਅਮਰੁ ਸਾਚੀ ਪਾਤਸਾਹੀ ਸਚੇ ਸੇਤੀ ਰਾਤੇ ॥
ਸਚਾ ਸੁਖੁ ਸਚੀ ਵਡਿਆਈ
ਜਿਸ ਕੇ ਸੇ ਤਿੰਨ ਜਾਤੇ ॥ ੩ ॥
ਪਖਾ ਫੇਰੀ ਪਾਣੀ ਛੋਵਾ
ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥**

ਅੰਗ - ੨੪੯
ਮਹਾਰਾਜ ਕਹਿੰਦੇ, ਹੋ ਪ੍ਰਭੂ! ਐਸੇ ਜਿਹੜੇ ਜਨ ਨੇ, ਤੇਰੇ
ਬਹੁਤ ਥੋੜ੍ਹੇ ਉਹ ਮੇਰੀ ਬੇਨਤੀ ਪ੍ਰਵਾਨ ਕਰ।

**ਨਾਨਕ ਕੀ ਪ੍ਰਭ ਪਾਸਿ ਬੇਨੰਤੀ
ਤੇਰੇ ਜਨ ਦੇਖਣ ਪਾਵਾ ॥ ਅੰਗ - ੨੪੯**
ਸੋ ਏਸ ਕਰਕੇ ਇਹ ਜੋ ਮਾਘ ਦਾ ਮਹੀਨਾ ਹੈ, ਮਹਾਰਾਜ
ਛੁਰਮਾਨ ਕਰਦੇ ਨੇ ਕਿ -

**ਮਾਘਿ ਮਜਨੁ ਸੰਗਿ ਸਾਧੂਆ
ਧੂੜੀ ਕਰਿ ਇਸਨਾਨੁ ॥
ਹਰਿ ਕਾ ਨਾਮੁ ਧਿਆਇ ਸੁਣਿ
ਸਭਨਾ ਨੋ ਕਰਿ ਦਾਨੁ ॥ ਅੰਗ - ੧੩੫
ਉਹ ਐਸੇ ਪੁਰਸ਼ ਨੇ ਜਿਹਦੇ ਬਾਰੇ ਐਸਾ ਛੁਰਮਾਨ ਹੈ -**

**ਧਾਰਨਾ - ਮਹਿਮਾ ਸੰਤਾਂ ਦੀ ਵੇਦ ਨਾ ਜਾਣਦੇ।
ਸਾਧ ਕੀ ਮਹਿਮਾ ਬੇਦ ਨ ਜਾਨਹਿ ॥
ਜੇਤਾ ਸੁਨਹਿ ਤੇਤਾ ਬਖਿਆਨਹਿ ॥
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥
ਸਾਧ ਕੀ ਉਪਮਾ ਰਹੀ ਭਰਪੂਰਿ ॥
ਸਾਧ ਕੀ ਸੋਭਾ ਕਾ ਨਾਹੀ ਅੰਤ ॥**

ਸਾਧ ਕੀ ਸੋਭਾ ਸਦਾ ਬੇਅੰਤ ॥ ਅੰਗ - ੨੨੨

ਇਕ ਰਾਜੇ ਦੇ ਦਰਬਾਰ ਵਿਚ ਇਕ ਮਹਾਂਪੁਰਸ਼ ਕਥਾ ਕਰਦੇ ਸੀ। ਰਾਜੇ ਨੇ ਕਿਹਾ ਕਿ ਠੀਕ ਹੈ ਇਹ ਬਾਣੀ ਤਾਂ ਗੁਰੂ ਦੀ ਹੈ। ਮੰਨਣੀ ਚਾਹੀਦੀ ਹੈ ਪਰ ਬਹੁਤ ਸਾਰੀਆਂ ਚੀਜ਼ਾਂ ਦੇ ਅਸਰ ਹੋਇਆ ਕਰਦੇ ਨੇ, ਵਾਹਿਗੁਰੂ ਨੇ ਸਾਨੂੰ ਵਿਚਾਰ ਦਿਤੀ ਹੈ, ਉਹ ਵਿਚਾਰ ਵੀ ਅਸੀਂ ਵਰਤ ਲਈਏ ਕੋਈ ਬੁਰੀ ਚੀਜ਼ ਨਹੀਂ ਹੈ। ਐਸਾ ਹੀ ਕਹਿੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਪੁਰਸ਼ ਹੋਇਆ ਕਰਦੇ ਨੇ। ਸੰਤ ਕਹਿੰਦੇ, ਤੇਰਾ ਮਤਲਬ ਕੀ ਹੈ? ਕਹਿੰਦਾ ਮਤਲਬ ਮੇਰਾ ਇਹ ਹੈ ਕਿ ਵੇਦ ਸਭ ਤੋਂ ਉਪਰ ਨੇ ਉਹ ਮਹਿਮਾ ਸੰਤਾਂ ਦੀ ਕਿਉਂ ਨਹੀਂ ਜਾਣਦੇ? ਤੁਹਾਡੇ ਕਹੇ ਨੂੰ ਮੈਂ ਮੰਨ ਲੈਂਦਾ ਹਾਂ ਪਰ ਮੇਰੀ ਤਰਕ ਨਹੀਂ ਦੂਰ ਹੁੰਦੀ। ਮਹਾਤਮਾ ਕਹਿੰਦੇ, ਚੰਗਾ ਤੇਰੀ ਤਰਕ ਅਸੀਂ ਤਾਂ ਨਹੀਂ ਦੂਰ ਕਰਨੀ, ਪਰ ਤੇਰਾ ਪੁੱਤਰ ਤਰਕ ਦੂਰ ਕਰੇਗਾ। ਉਹ ਕਹਿੰਦਾ, ਹਜ਼ੂਰ! ਮਹਾਂਪੁਰਸ਼ ਹੋ ਆਪ, ਪੁੱਤਰ ਦੀ ਪ੍ਰਾਪਤੀ ਵਾਸਤੇ ਮੈਂ ਬੜੇ ਜਗਰਾਤੇ ਕਰਾਏ ਨੇ। ਅਰਦਾਸਾਂ ਕਰਾਈਆਂ ਨੇ, ਵੇਦ ਵਿਧੀ ਨਾਲ ਯੱਗ ਕਰਾਏ ਨੇ, ਸਾਧੂ ਮਹਾਂਪੁਰਸ਼ਾਂ ਨੂੰ ਬੁਲਾ-ਬੁਲਾ ਕੇ ਬੇਨਤੀਆਂ ਕੀਤੀਆਂ ਨੇ। ਜੋਤਸ਼ੀਆਂ ਦੇ ਮੈਂ ਹਿਸਾਬ-ਕਿਤਾਬ ਜੁੜਵਾਏ ਨੇ, ਉਨ੍ਹਾਂ ਨੇ ਕਿਹਾ ਹੈ ਕਿ ਸੱਤ ਜਨਮ ਤਕ ਤੈਨੂੰ ਪੁੱਤਰ ਦੀ ਦਾਤ ਪ੍ਰਾਪਤ ਨਹੀਂ ਹੋਣੀ, ਤੇਰੇ ਤੋਂ ਐਸੀ ਕੋਈ ਅਵੱਗਿਆ ਹੋ ਗਈ। ਪੁੱਤਰ ਦਾ ਮੂੰਹ ਨਹੀਂ ਦੇਖੇਂਗਾ ਸੱਤ ਜਨਮ ਤਕ। ਮਹਾਤਮਾ ਕਹਿਣ ਲੱਗੇ ਕਿ ਉਹ ਤਾਂ ਠੀਕ ਹੈ। ਪਰ ਅਸੀਂ ਜੋ ਕਹਿੰਦੇ ਹਾਂ ਕਿ ਤੇਰਾ ਪੁੱਤਰ ਇਹਦਾ ਅਰਥ ਕਰੇਗਾ। ਕਹਿੰਦਾ ਮਹਾਰਾਜ! ਮੇਰੇ ਪੁੱਤਰ ਹੋ ਜਾਏਗਾ? ਕਹਿੰਦੇ ਹਾਂ। ਪਰ 11 ਸਾਲ, 11 ਮਹੀਨੇ, 11 ਦਿਨ ਦੀ ਆਯੂ ਭੁਗਤ ਕੇ ਉਹ ਚੜ੍ਹਾਈ ਕਰ ਜਾਏਗਾ। ਰਾਜੇ ਨੂੰ ਖੁਸ਼ੀ ਵੀ ਬਹੁਤ ਹੋਈ ਗਮੀ ਵੀ ਬਹੁਤ ਹੋਈ। ਖੁਸ਼ੀ ਤਾਂ ਇਹ ਹੋਈ ਕਿ ਮੈਂ ਇਸ ਜਨਮ ਦੇ ਵਿਚ ਆਪਣੇ ਪੁੱਤਰ ਦਾ ਮੂੰਹ ਦੇਖ ਲਵਾਂਗਾ। ਜਿਹੜਾ ਕਿ ਮੈਨੂੰ ਸੱਤ ਜਨਮ ਤਕ ਨਹੀਂ ਸੀ ਪ੍ਰਾਪਤ ਹੋਣਾ। ਪਤਾ ਨਹੀਂ ਕਿਹੜੇ ਜਨਮ 'ਚ ਹੁੰਦਾ, ਕਿਥੇ ਹੁੰਦਾ ਨਾ ਹੁੰਦਾ। ਜਿਹੜੀ ਹੁਣ ਸੈਨੂੰ ਲੋਚ ਲੱਗੀ ਹੋਈ ਹੈ ਇਹਦਾ ਤਾਂ ਕੋਈ ਇਲਾਜ ਨਹੀਂ ਨਾ ਇਹ ਗੱਲ। ਹੁਣ ਸੰਤਾਂ ਨੇ ਇਹ ਕਹਿ ਦਿਤਾ। ਨਾਲੇ ਤਾਂ ਇਹ ਗੁਰੂ ਦੀ ਬਾਣੀ ਪਰਖੀ ਜਾਏਗੀ, ਨਾਲੇ ਮੇਰੇ ਘਰ ਪੁੱਤਰ ਹੋ ਜਾਏਗਾ। ਪਰ ਅਫਸੋਸ ਇਹ ਹੈ ਕਿ 11 ਸਾਲ, 11 ਮਹੀਨੇ, 11 ਦਿਨ ਦਾ ਹੋ ਕੇ ਮਰ ਜਾਏਗਾ, ਫੇਰ ਉਸ ਤੋਂ ਵੀ ਜਿਆਦਾ ਦੁਖ ਲੱਗਣਾ ਹੈ। ਸਮਾਂ ਪਾ ਕੇ ਪੁੱਤਰ ਹੋ ਗਿਆ, ਬੜਾ ਹੀ ਪਿਆਰ ਕਰਦਾ ਹੈ, ਨਾਲ ਚਿੰਤਾ ਵੀ ਹੋਈ ਜਾਂਦੀ ਹੈ, ਜਨਮ ਦਿਨ ਆਉਂਦਾ ਹੈ, ਉਹ ਕਹਿੰਦਾ ਹੈ ਹੁਣ ਤਾਂ ਇਕ ਸਾਲ ਹੋਰ ਘਟ ਗਿਆ।

ਜਨਨੀ ਜਾਨਤ ਸੁਤ ਬੜਾ ਹੋਤੇ ਹੈ
ਇਤਨਾ ਕੁ ਨ ਜਾਨੈ
ਜਿ ਦਿਨ ਦਿਨ ਅਵਧ ਘਟਤੁ ਹੈ ॥
ਮੌਰ ਮੌਰ ਕਰਿ ਅਧਿਕ ਲਭ ਧਰਿ

ਪੇਖਤ ਹੀ ਜਮਰਾਉ ਹਸੈ ॥ ਅੰਗ - ੯੨

ਇਧਰ ਬੱਤੀਆਂ ਜਗਾਈਆਂ ਜਾਂਦੀਆਂ ਨੇ। ਬੁਝਾਈਆਂ ਜਾਂਦੀਆਂ, ਗਿਆਰੂਵੀਂ ਬੱਤੀ, ਪੰਦਰਵੀਂ ਬੱਤੀ, ਵੱਡੇ ਤੋਂ ਵੱਡੇ ਕੇਕ ਲਿਆਂਦੇ ਜਾਂਦੇ ਨੇ, ਓਧਰਲੇ ਪਾਸੇ ਧਰਮਰਾਜ ਕਹਿੰਦਾ ਹੈ ਕਿ ਕਿਹੋ ਜਿਹੇ ਕਮਲੇ ਲੋਕ ਨੇ ਇਹ ਤਾਂ ਮੇਰੇ ਵਲ ਨੂੰ ਆ ਰਿਹਾ ਹੈ, ਇਹਦੀ ਉਮਰ ਵਧ ਰਹੀ ਹੈ ਕਿ ਘਟ ਰਹੀ ਹੈ। ਐਨਾ ਹੀ ਨਹੀਂ ਇਨ੍ਹਾਂ ਨੂੰ ਪਤਾ। ਜੇ 80 ਸਾਲ ਉਮਰ ਸੀ ਤਾਂ 10ਵੇਂ ਜਨਮਦਿਨ 'ਤੇ 70 ਰਹਿ ਗਈ। ਫਿਕਰ ਨਹੀਂ ਕਰ ਰਹੇ, ਖੁਸ਼ੀਆਂ ਮਨਾ ਰਹੇ ਨੇ ਕਿ ਮੌਤ ਵਲ ਨੂੰ ਚਲ ਰਿਹਾ ਹੈ।

ਉਹ ਰਾਜਾ ਹਰ ਸਾਲ ਉਦਾਸ ਹੋ ਜਾਂਦਾ ਹੈ ਕਿ ਹੁਣ ਤਾਂ ਗਿਆਰੂਵਾਂ ਸਾਲ ਵੀ ਆ ਗਿਆ। ਉਹਨੇ ਕਿਹਾ ਕਿ ਹੁਣ ਕੀ ਹੋਏਗਾ। 11 ਮਹੀਨੇ ਰਹਿ ਗਏ, ਜਿਥੇ ਗਿਆਰੂਂ ਸਾਲ ਲੰਘ ਗਏ, ਉਥੇ ਇਹ ਵੀ ਲੰਘ ਜਾਣੇ ਨੇ। ਉਹ ਜਿਹੜਾ ਰਾਜਕੁਮਾਰ ਸੀ, ਸਾਧੂਆਂ ਦੀ ਸੰਗਤ ਕਰਦਾ ਹੁੰਦਾ ਸੀ ਬੜੇ ਹੀ ਪਿਆਰ ਨਾਲ, ਸਾਧੂ ਰਾਜੇ ਦੇ ਘਰ ਆਉਂਦੇ ਹੀ ਹੁੰਦੇ ਸੀ। ਜਦ ਇਹ ਗਿਆਰੂਂ ਸਾਲ, ਗਿਆਰੂਂ ਮਹੀਨੇ ਦਾ ਹੋਇਆ ਤਾਂ ਪਿਤਾ ਨੂੰ ਕਹਿਣ ਲੱਗਿਆ ਕਿ ਮੈਂ ਹੁਣ ਚੜ੍ਹਾਈ ਕਰ ਜਾਣੀ ਹੈ। ਮੈਨੂੰ ਬੋਡ੍ਹਾ ਸੁਤੰਤਰ ਫਿਰ ਲੈਣ ਦਿਓ। ਨੇੜੇ ਹੀ ਜੰਗਲ ਦੇ ਵਿਚ ਇਕ ਬਹੁਤ ਉਚ ਕੋਟੀ ਦੇ ਮਹਾਂਪੁਰਸ਼ ਰਿਹਾ ਕਰਦੇ ਸੀ, ਬੀਤਰਾਗ ਅਵਸਥਾ ਦੇ; ਜਿਨ੍ਹਾਂ ਦੇ ਅੰਦਰ ਰਾਗ ਤੇ ਦਵੈਸ਼ ਨੇੜੇ ਤਕ ਵੀ ਨਹੀਂ ਸੀ ਆਉਂਦੀ। ਪੂਰਨ ਸੰਤ ਸੀਗੇ। ਉਥੇ ਜਾ ਕੇ ਇਸ ਨੇ ਨਮਸਕਾਰ ਕਰੀ। ਬੜੇ ਪਿਆਰ ਦੇ ਨਾਲ ਉਠਾਇਆ ਇਸ ਨੂੰ ਮਹਾਂਪੁਰਸ਼ਾਂ ਨੇ, ਕਹਿਣ ਲੱਗੇ ਕਿ ਬੇਟਾ! ਕੀ ਮਨੋਰਥ ਲੈ ਕੇ ਆਇਆ ਹੈਂ? ਇਸ ਨੇ ਕਿਹਾ, ਮਹਾਰਾਜ! ਸਾਰੀ ਗੱਲ ਮੈਂ ਦਸਦਾ ਹਾਂ। ਮੇਰੇ ਪਿਤਾ ਦੇ ਦਰਬਾਰ ਵਿਚ ਇਕ ਮਹਾਂਪੁਰਸ਼ ਸੁਖਮਨੀ ਸਾਹਿਬ ਦੀ ਕਥਾ ਕਰਦੇ ਜਦੋਂ ਇਸ ਤੁਕ ਦੀ ਕਥਾ ਕਰੀ ਕਿ -

ਸਾਧ ਕੀ ਮਹਿਮਾ ਬੇਦ ਨ ਜਾਨਹਿ ॥

ਜੇਤਾ ਸੁਨਹਿ ਤੇਤਾ ਬਖਿਆਨਹਿ ॥ ਅੰਗ - ੨੨੨

ਉਸ ਵਕਤ ਮੇਰੇ ਪਿਤਾ ਦੇ ਮਨ ਵਿਚ ਤਰਕ ਆ ਗਈ। ਕਹਿਣ ਲੱਗਿਆ ਕਿ ਵੇਦਾਂ ਦੇ ਉਤੋਂ ਤਾਂ ਕੋਈ ਗਿਆਨ ਹੀ ਨਹੀਂ ਹੈ, ਵੇਦ ਸਭ ਕੁਛ ਜਾਣਦੇ ਨੇ। ਉਹ ਵਕਤ ਮਹਾਂਪੁਰਸ਼ਾਂ ਨੇ ਕਿਹਾ ਕਿ ਵੇਦ ਜਿਹੜੇ ਨੇ, ਇਹ ਤਿੰਨਾਂ ਗੁਣਾਂ ਦੇ ਅੰਦਰ ਨੇ। ਇਨ੍ਹਾਂ ਨੂੰ ਚਉਥੇ ਪਦ ਦਾ ਗਿਆਨ ਨਹੀਂ ਹੈ। ਚੌਥੇ ਪਦ ਦਾ ਗਿਆਨ ਕੇਵਲ ਸਾਧੂਆਂ ਨੂੰ ਹੋਇਆ ਕਰਦਾ ਹੈ। ਕਹਿੰਦਾ, ਮੇਰਾ ਮਨ ਨਹੀਂ ਮੰਨਦਾ। ਮਹਾਂਪੁਰਸ਼ਾਂ ਨੇ ਕਿਹਾ ਕਿ ਚੰਗਾ, ਤੇਰਾ ਪੁੱਤਰ ਤੈਨੂੰ ਇਸ ਗੱਲ ਦਾ ਜਵਾਬ ਦੇਵੇਗਾ। ਮਹਾਰਾਜ! ਮੇਰੇ ਪਿਤਾ ਨੂੰ ਤਾਂ ਸਭ ਇਹੀ ਕਹਿੰਦੇ ਸੀ ਕਿ ਤੇਰੇ ਪੁੱਤਰ ਨਹੀਂ ਹੋ ਸਕਦਾ। ਪਰ ਮਹਾਂਪੁਰਸ਼ਾਂ ਦਾ ਬਚਨ ਅਟੱਲ ਸੀ, ਉਹਦੇ ਨਾਲ ਮੇਰਾ ਜਨਮ ਹੋਇਆ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ 11 ਸਾਲ, 11 ਮਹੀਨੇ, 11 ਦਿਨ ਆਯੂ ਹੈ ਇਹਦੀ। ਜੋਤਸ਼ੀਆਂ ਨੇ ਵੀ ਇਹ ਗੱਲ ਕਹੀ ਹੈ। ਮੇਰਾ ਅੰਤ ਸਮਾਂ ਨੇੜੇ ਆ ਗਿਆ, ਮੈਨੂੰ ਜਮਾਂ

ਤੋਂ ਭੈ ਲਗਦਾ ਹੈ। ਕ੍ਰਿਪਾ ਕਰੋ ਮੇਰੇ 'ਤੇ। ਉਹ ਮਹਾਂਪੁਰਸ਼ ਕਹਿਣ ਲੱਗੇ ਕਾਕਾ! ਇਕ ਮਹਾਂਪੁਰਸ਼ ਨੇ ਤੈਨੂੰ ਬੰਜ਼ਰ ਜਸੀਨ 'ਚ ਪੈਦਾ ਕਰਕੇ ਦਿਖਾ ਦਿਤਾ। ਚੱਲ, ਤੁੰ ਇਥੇ ਸਾਧੂਆਂ ਦੇ ਦਰਸ਼ਨ ਕਰੋ ਨੇ, ਤੈਨੂੰ ਸੌ ਸਾਲ ਹੋਰ ਦਿੰਦੇ ਹਾਂ। ਇਕ ਸੌ ਗਿਆਰੂਂ ਸਾਲ, ਗਿਆਰੂਂ ਮਹੀਨੇ, ਗਿਆਰੂਂ ਦਿਨ ਦੀ ਤੇਰੀ ਆਯੂ ਹੈ, ਜਾਹ ਪਿਤਾ ਨੂੰ ਕਹਿ ਦੇ। ਬਾਰੂਂ ਸਾਲ ਦਾ ਜਿਸ ਦਿਨ ਹੋਇਆ, ਕਹਿਣ ਲੱਗਿਆ, ਮਹਾਰਾਜ ਮੈਂ ਉਸ ਵੇਲੇ ਮੁੜਗਾ। 12 ਸਾਲ ਦਾ ਹੋ ਗਿਆ, ਜਾ ਕੇ ਪਿਤਾ ਨੂੰ ਕਹਿਣ ਲੱਗਿਆ, ਪਿਤਾ! ਇਹ ਜੋ ਬਚਨ ਹੈ -

ਸਾਧ ਕੀ ਮਹਿਮਾ ਬੇਦ ਨ ਜਾਨਹਿ ॥
 ਜੇਤਾ ਸੁਨਹਿ ਤੇਤਾ ਬਖਿਆਨਹਿ ॥
 ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥
 ਸਾਧ ਕੀ ਉਪਮਾ ਰਹੀ ਭਰਪੂਰਿ ॥
 ਸਾਧ ਕੀ ਸੋਭਾ ਕਾ ਨਾਹੀ ਅੰਤ ॥
 ਸਾਧ ਕੀ ਸੋਭਾ ਸਦਾ ਬੇਅੰਤ ॥
 ਸਾਧ ਕੀ ਸੋਭਾ ਉਚ ਤੇ ਉਚੀ ॥
 ਸਾਧ ਕੀ ਸੋਭਾ ਮੁਚ ਤੇ ਮੁਚੀ ॥
 ਸਾਧ ਕੀ ਸੋਭਾ ਸਾਧ ਬਨਿ ਆਈ ॥

ਨਨਕ ਸਾਧ ਪ੍ਰਭ ਭੇਦੁ ਨ ਭਾਈ ॥ ਅੰਗ - ੨੨੨

ਸੋ ਮਹਾਰਾਜ ਕਹਿੰਦੇ ਇਨ੍ਹਾਂ ਤੋਂ ਵੱਡਾ ਕੌਣ ਹੈ ਦੁਨੀਆਂ ਦੇ ਅੰਦਰ, ਹੈ ਕੋਈ? ਕੋਈ ਨਹੀਂ ਇਨ੍ਹਾਂ ਦੀ ਬਰਾਬਰੀ ਕਰ ਸਕਦਾ -

ਧਰਨਾ - ਪੰਡਤ ਸੂਰ ਛੜਪਤ ਰਾਜਾ,
 ਭਗਤ ਬਰਾਬਰ ਕੋਈ ਨਾ।
 ਪੰਡਤ ਸੂਰ ਛੜਪਤਿ ਰਾਜਾ
 ਭਗਤ ਬਰਾਬਰਿ ਅਉਰੁ ਨ ਕੋਇ ॥ ਅੰਗ - ੯੮੮

ਸਭ ਤੋਂ ਜੋ ਸ੍ਰੇਸਟ ਦੁਨੀਆਂ ਦੇ ਅੰਦਰ ਹੈ, ਜਿਹਦੇ ਵਾਸਤੇ ਵਾਹਿਗੁਰੂ ਜੀ ਨੇ ਇਹ ਸੰਸਾਰ ਬਣਾਇਆ ਹੈ ਉਹ ਸੰਤ ਨੇ।

ਸੰਤ ਹੇਤਿ ਪ੍ਰਭਿ ਤ੍ਰਿਭਵਣ ਧਰੇ ॥ ਅੰਗ - ੨੨੪

ਸੰਤਾਂ ਦੇ ਪਿਆਰ ਨੂੰ ਮਾਨਣ ਵਾਸਤੇ ਵਾਹਿਗੁਰੂ ਜੀ ਨੇ ਆਹ ਦੁਨੀਆਂ ਰਚੀ ਹੈ, ਕਿਉਂਕਿ ਵਾਹਿਗੁਰੂ ਆਪ ਨਿਰਾ ਪਿਆਰ ਹੈ। ਉਹ ਪਿਆਰ ਹੀ ਚਾਹੁੰਦਾ ਹੈ, ਪਿਆਰ ਦੀ ਉਹਨੂੰ ਭੁੱਖ ਲਗੀ ਹੋਈ ਹੈ। ਸੋ ਸੰਤ ਜਿਹੜੇ ਨੇ ਉਹ ਗਰਜ ਦਾ ਪਿਆਰ ਨਹੀਂ ਕਰਦੇ, ਸੱਚਾ ਪਿਆਰ ਕਰਦੇ ਨੇ। ਦੁਨੀਆ ਦਾ ਪਿਆਰ ਗਰਜ ਦਾ ਪਿਆਰ ਹੁੰਦਾ ਹੈ। ਕੋਈ ਕਿਸੇ ਆਸੇ ਨੂੰ ਮੁਖ ਰੱਖ ਕੇ ਕਰਦਾ ਹੈ, ਕੋਈ ਕਿਸੇ ਨੂੰ ਕਰਦਾ ਹੈ। ਜਿਹੜਾ ਪਿਆਰ ਵਾਲਾ ਹੁੰਦਾ ਹੈ ਉਹਦੇ ਅੱਗੇ ਕੋਈ ਵੀ ਆਸਾ ਨਹੀਂ ਹੋਇਆ ਕਰਦਾ। ਉਹ ਆਪਣਾ ਤਨ ਵੀ ਵਾਰ ਦਿੰਦਾ ਹੈ, ਧਨ ਵੀ ਵਾਰ ਦਿੰਦਾ ਹੈ, ਮਨ ਵੀ ਵਾਰ ਦਿੰਦਾ ਹੈ, ਆਪਣਾ ਆਪਾ ਵੀ ਵਾਰ ਦਿੰਦਾ ਹੈ। ਉਸ ਪਿਆਰ ਨੂੰ ਚਾਹੁੰਦਾ ਹੈ ਪ੍ਰਮੇਸ਼ਰ। ਉਸ ਪਿਆਰ ਵਾਸਤੇ ਉਹਨੇ ਸੰਸਾਰ ਦੀ ਰਚਨਾ ਕਰੀ ਹੈ ਤੇ ਇਨ੍ਹਾਂ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਨਾ ਕੋਈ ਦੇਵੀ ਨਾ ਕੋਈ ਦੇਵਤਾ, ਨਾ

ਕੋਈ ਬ੍ਰਹਮਾ, ਨਾ ਵਿਸ਼ਨੂੰ, ਨਾ ਸਿਵ ਜੀ। ਇਕ ਵੀ ਨਹੀਂ ਕਰ ਸਕਦਾ, ਦੇਵਤਿਆਂ ਨੇ ਸੰਸਾਰ ਦੇ ਉਧਾਰ ਵਾਸਤੇ ਸੰਸਾਰ ਦੇ ਵਿਚ 999 ਤੀਰਥ ਬਣਾਏ ਨੇ ਜਿਨ੍ਹਾਂ ਦੇ ਵਿਚੋਂ 68 ਤੀਰਥ ਭਾਰਤ ਵਰਸ਼ ਵਿਚ ਨੇ। ਇਕ ਦੋ ਤੀਰਥ ਜਿਵੇਂ ਬਾਹਰ ਸੀ, ਜਿਵੇਂ ਕਾਹਬਾ ਹੈ। ਇਹ ਹੁਣ ਹੋਰ ਪਾਸੇ ਚਲੇ ਗਏ। ਮਤ ਹੋਰ ਹੈ ਉਨ੍ਹਾਂ ਦਾ, ਉਥੇ ਵੀ ਲੋਕ ਮੰਨਦੇ ਨੇ ਉਨ੍ਹਾਂ ਨੂੰ ਨੂੰ। ਇਹ ਤੀਰਥਾਂ ਦੇ ਵਿਚ ਇਹ ਸੱਤਾ ਹੈ ਕਿ ਇਕ ਤੀਰਥ ਦੇ ਉਤੇ ਇਕ ਪਾਪ ਲਹਿ ਜਾਂਦਾ ਹੈ। ਇਹ ਜਿਹੜੀ ਗੰਗਾ ਹੈ ਇਹਨੂੰ ਪਾਪਨਾਸ਼ਨੀ ਕਹਿੰਦੇ ਸੀ। ਹੁਣ ਤਾਂ ਭਾਰਤ ਵਰਸ਼ ਨੇ ਬਹੁਤ ਮਾੜਾ ਕੰਮ ਕਰਿਆ ਹੈ, ਇਹ ਜਿਹੜੇ ਦਰਿਆ ਸੀ ਇਨ੍ਹਾਂ ਨੇ ਜਿੰਦਗੀ ਦਿਤੀ ਸੀ ਦੇਸ਼ ਨੂੰ। ਇਨ੍ਹਾਂ ਨੇ ਉਸੇ ਪਾਣੀ ਵਿਚ ਗੰਦ-ਮੰਦ ਬਣਾ ਦਿਤਾ, ਗੰਦ-ਮੰਦ ਬਣਾਉਣ ਦੇ ਨਾਲ ਧਰਤੀ 'ਚ ਚਲਿਆ ਗਿਆ, ਧਰਤੀ 'ਚ ਜਾ ਕੇ ਦੂਸਿਤਾ ਆ ਗਈ। ਜਿਹਦੇ ਨਾਲ ਦੁਨੀਆਂ ਵਿਚ ਬੀਮਾਰੀਆਂ ਹੀ ਬੀਮਾਰੀਆਂ ਫੈਲ ਜਾਣੀਆਂ ਨੇ, ਕੀਤੇ ਦਾ ਫਲ ਪਾ ਲੈਣਾ ਹੈ। ਪਾਣੀ ਨਾਲ ਗੰਦਗੀ ਰਲਾ ਦਿਤੀ, ਜਿਹੜਾ ਪਵਿੱਤਰ ਸੀਗਾ। ਦਰਿਆਵਾ ਦਾ ਸਤਿਆ ਨਾਸ਼ ਕਰ ਦਿਤਾ ਜਿਥੇ ਜਾ ਕੇ ਇਸ਼ਨਾਨ ਕਰਦੇ ਸੀ। ਪਹਿਲਾਂ ਤਾਂ ਮਾੜੀ ਮੋਟੀ ਮੈਲ ਸੀਗੀ, ਹੁਣ ਤਾਂ ਮੈਲ ਦੂਰ ਹੀ ਨਹੀਂ ਹੁੰਦੀ। ਪਹਿਲਾਂ ਉਹ ਮੈਲ ਪ੍ਰਮੇਸ਼ਰ ਕੋਲ ਬੇਨਤੀ ਕਰਕੇ, ਪ੍ਰਮੇਸ਼ਰ ਤੋਂ ਇਹ ਕਰਵਾ ਲੈਂਦੇ ਸੀ ਕਿ ਉਹ ਆਪਣੇ ਸਾਧੂ ਨੂੰ ਇਸ਼ਨਾਨ ਕਰਨ ਵਾਸਤੇ ਭੇਜ ਦਿੰਦਾ ਸੀ। ਸਾਧੂ ਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ, ਨਾ ਕਿਸੇ ਦਰਿਆ ਤੋਂ, ਨਾ ਕਿਸੇ ਹੋਰ ਥਾਂ।

ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥

ਅੰਗ - ੨੮੯

ਸਾਧੂ ਦਾ ਇਸ਼ਨਾਨ ਪੁੰਨਾਂ-ਪਾਪਾਂ ਵਾਸਤੇ ਨਹੀਂ ਹੁੰਦਾ। ਸਰੀਰ ਦੀ ਸਫ਼ਾਈ ਵਾਸਤੇ ਹੁੰਦਾ ਹੈ। ਕਿਉਂਕਿ ਉਹ ਉਸ ਲਾਈਨ ਨੂੰ ਲੰਘ ਚੁਕਿਆ ਹੁੰਦਾ ਹੈ ਜਿਸ ਜਿਥੇ ਪੁੰਨ ਤੇ ਪਾਪ ਅਸਰ ਕਰਦੇ ਨੇ। ਉਹ ਪ੍ਰਮੇਸ਼ਰ ਦੇ ਦਰਜੇ ਤੇ ਪਹੁੰਚ ਚੁਕਿਆ ਹੁੰਦਾ ਹੈ। ਨਿਰਲੇਪਤਾ ਦੀ ਅਵਸਥਾ ਵਿਚ ਪਹੁੰਚ ਜਾਇਆ ਕਰਦਾ ਹੈ। ਸੋ ਇਹ ਜਿਹੜੇ ਮਹਾਤਮਾ ਬੰਦਗੀ ਕਰਨ ਵਾਲੇ ਨੇ। ਇਨ੍ਹਾਂ ਨੂੰ ਸਾਰਿਆਂ ਤੋਂ supreme ਜਾਣ ਕੇ ਦੇਵਤੇ ਵੀ ਲੋਚਾ ਕਰਦੇ ਨੇ -

ਧਰਨਾ - ਤੀਰਥ ਵੀ ਲੋਚਦੇ,

ਸੰਤਾਂ ਦੀ ਧੂੜੀ ਤਾਂਦੀ।

ਗੰਗਾ ਜਮੁਨਾ ਗੋਦਾਵਰੀ ਸਰਸੁਤੀ

ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥

ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ

ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥

ਅੰਗ - ੧੨੬੩

ਇਹ ਵੀ ਲੋਚ ਰਹੇ ਨੇ, ਕਿਉਂਕਿ ਮਹਾਂ-ਪਵਿੱਤਰ ਸਾਧੂਆਂ ਦੀ ਧੂੜੀ ਹੁੰਦੀ ਹੈ। ਸ੍ਰੀ ਰਾਮ ਚੰਦਰ ਜੀ ਮਹਾਰਾਜ ਬਨਵਾਸ ਦੇ ਦਿਨਾਂ ਵਿਚ ਮੱਧ-ਪ੍ਰਦੇਸ਼ ਵਿਚ, ਬਿਲਾਸਪੁਰ ਰਿਆਸਤ ਦੇ

ਏਰੀਏ ਵਿਚ ਇਕ ਜੰਗਲ ਵਿਚ ਪੰਚਵਟੀ ਜਿਸਦਾ ਨਾਮ ਹੈ ਉਥੇ ਕੁਟੀਆ ਪਾ ਕੇ ਰਹਿ ਰਹੇ ਸਨ। ਨੇੜੇ ਹੋਰ ਪਰਲੇ ਪਾਸੇ, ਬਹੁਤ ਸਾਰੇ ਮਹਾਤਮਾ ਜੰਗਲ 'ਚ ਰਹਿੰਦੇ ਸੀ, ਉਥੇ ਇਕ ਤੀਰਥ ਸੀ ਜਿਸਦਾ ਨਾਮ ਪੰਪਾਸਰ ਸੀ। ਉਹਦੇ ਵਿਚ ਕਿਰਮ ਪੈ ਗਏ, ਪਾਣੀ ਵਰਤਣਾ ਵੀ ਅੱਖਾ ਹੋ ਗਿਆ। ਨਾਹੁੰਣਾ ਵੀ ਅੱਖਾ ਹੋ ਗਿਆ, ਬਹੁਤ ਦੁਖੀ ਹੋ ਗਏ। ਉਪਾਂ ਬੜੇ ਕਰ, ਵੇਦ ਮੰਤਰਾਂ ਦੇ ਨਾਲ ਪਾਣੀ ਤਿਆਰ ਕਰਿਆ, ਉਹ ਵੀ ਪਾਏ। ਅੱਸਧੀਆਂ ਵੀ ਪਾਈਆਂ, ਪਾਣੀ ਕੱਢਣ ਦਾ ਵੀ ਯਤਨ ਕਰਿਆ ਪਰ ਪਾਣੀ ਸਾਫ਼ ਨਾ ਹੋਇਆ। ਉਸ ਵੇਲੇ ਇਨ੍ਹਾਂ ਨੂੰ ਪਤਾ ਲੱਗਿਆ ਕਿ ਸ੍ਰੀ ਰਾਮਚੰਦਰ ਜੀ ਤੇ ਲਛਮਣ ਜੀ, ਸੀਤਾ ਮਾਤਾ ਸਮੇਤ ਨੇੜੇ ਹੀ ਆਏ ਹੋਏ ਨੇ ਪੰਚਵਟੀ 'ਚ। ਉਥੇ ਜਾ ਕੇ ਬੇਨਤੀ ਕਰੀ ; ਜਿਹੜੇ ਮੁਖੀ-ਮੁਖੀ ਰਿਸ਼ੀ-ਮੁਨੀ ਸੀ, ਉਹ ਸਾਰੇ ਸ੍ਰੀ ਰਾਮ ਚੰਦਰ ਜੀ ਦੇ ਪਾਸ ਪਹੁੰਚੇ। ਆਪ ਮਰਿਆਦਾ ਪੁਰਸ਼ੋਤਮ ਅਵਤਾਰ ਸਨ, ਉਨ੍ਹਾਂ ਦਾ ਬਹੁਤ ਹੀ ਆਦਰ ਕੀਤਾ, ਚਰਨ ਧੋਤੇ। ਹੋਰ ਅਨੇਕਾਂ ਕਿਸਮ ਦੀ ਸੇਵਾ ਕੀਤੀ, ਆਪ ਆਪਣੇ ਹੱਥ ਨਾਲ ਕਰਦੇ ਰਹੇ। ਉਸ ਤੋਂ ਬਾਅਦ ਆਪ ਨੇ ਪੁਛਿਆ ਕਿ ਹੁਣ ਆਪਣਾ ਮਨੋਰਥ ਦੱਸੋ ਕਹਿਣ ਲੱਗੇ ਮਹਾਰਾਜ! ਆਹ ਨੇੜੇ ਹੀ ਸਾਡਾ ਆਸਰਮ ਹੈ, ਥੋੜ੍ਹੀ ਦੂਰ 'ਤੇ। ਉਥੇ ਜੋ ਤੀਰਥ ਹੈ, ਜਿਥੋਂ ਅਸੀਂ ਪਾਣੀ ਵਰਤਦੇ ਸੀ ਉਸ ਵਿਚ ਕਿਰਮ ਪੈ ਗਏ। ਉਸ ਦੀ ਕਿਸੇ ਤਰੀਕੇ ਨਾਲ ਵੀ ਸਫ਼ਾਈ ਨਹੀਂ ਹੋ ਰਹੀ। ਅਸੀਂ ਅੱਸਧੀਆਂ ਵੀ ਪਾ ਕੇ ਦੇਖ ਲਈਆਂ, ਪਾਣੀ ਕੱਢ-ਕੱਢ ਕੇ ਵੀ ਦੇਖ ਲਿਆ। ਕੋਈ ਤਰੀਕਾ ਨਹੀਂ ਹੈ, ਐਨੀ ਗਿਣਤੀ ਹੋ ਗਈ ਉਸ ਵਿਚ ਕਿਰਮਾਂ ਦੀ ਕਿ ਉਹ ਪਾਣੀ ਵਰਤਣ ਦੇ ਕਾਬਿਲ ਹੀ ਨਹੀਂ ਹੈ, ਨੇੜੇ-ਤੇੜੇ ਪਾਣੀ ਕਿਤੇ ਨਹੀਂ, ਅਸੀਂ ਬਹੁਤ ਦੁਖੀ ਹਾਂ। ਆਪ ਇਸ ਯੁੱਗ ਦੇ ਚੌਦਾਂ ਕਲਾ ਸੰਪੂਰਨ ਅਵਤਾਰ ਹੋ, ਕ੍ਰਿਪਾ ਕਰੋ। ਕਹਿਣ ਲੱਗੇ, ਅੱਛਾ! ਅਸੀਂ ਤੁਹਾਡੇ ਪਾਸ ਆਵਾਂਗੇ, ਕੋਈ ਗੱਲ ਨਹੀਂ ਜੇ ਸਾਡੇ ਚਰਨਾਂ ਨਾਲ ਛੂੰਹਣ ਤੇ ਉਹ ਠੀਕ ਹੋ ਜਾਏ, ਤਾਂ ਇਹ ਬੜੀ ਭਾਰੀ ਸੇਵਾ ਹੈ ਤੁਹਾਡੀ। ਜ਼ਰੂਰ ਕਰਾਂਗੇ। ਉਸ ਵੇਲੇ ਰਿਸ਼ੀ-ਮੁਨੀ ਚਲੇ ਗਏ, ਨਿਯਤ ਦਿਨ ਦੇ ਉਤੇ ਸ੍ਰੀ ਰਾਮਚੰਦਰ ਜੀ ਜਾਂਦੇ ਨੇ, ਲਛਮਣ ਜੀ ਨਾਲ ਨੇ, ਸੀਤਾ ਮਾਤਾ ਜੀ ਨਾਲ ਨੇ। ਜਾਂਦੇ-ਜਾਂਦੇ ਉਸ ਜੰਗਲ ਵਿਚ ਅਚਾਨਕ ਇਕ ਛੋਟੀ ਜਿਹੀ ਪਗਡੰਡੀ, ਥੋੜ੍ਹੀ ਜਿਹੀ ਚੌੜੀ ਛੁੱਟ-ਡੇਢ ਛੁੱਟ, ਪੈਰਾਂ ਦੇ ਨਿਸ਼ਾਨਾ ਨਾਲ ਪਗਡੰਡੀ ਬਣੀ ਹੋਈ, ਆਪ ਵੱਡੇ ਰਸਤੇ ਨੂੰ ਛੱਡ ਕੇ ਓਸ ਪਗਡੰਡੀ ਤੇ ਪੈ ਗਏ। ਜਿਹੜਾ ਰਸਤ ਦੱਸਣ ਵਾਲਾ ਰਿਸ਼ੀ ਸੀ ਉਹ ਕਹਿੰਦਾ ਕਿ ਮਹਾਰਾਜ ਆਸਰਮ ਤਾਂ ਓਹ ਸਾਮੂਣੇ ਨੇ। ਇਧਰ ਨਹੀਂ ਹੈ ਕੁਛ ਵੀ, ਸ੍ਰੀ ਰਾਮਚੰਦਰ ਜੀ ਕਹਿਣ ਲੱਗੇ, ਤੁਸੀਂ ਜਾਓ ਖਬਰ ਕਰੋ ਉਨ੍ਹਾਂ ਨੂੰ ਅਸੀਂ ਆਵਾਂਗੇ, ਥੋੜ੍ਹੀ ਦੇਰ ਤਕ, ਸਾਨੂੰ ਪਤਾ ਹੈ ਕਿ ਉਧਰ ਹੈ। ਓਸ ਵੇਲੇ ਲਛਮਣ ਜੀ ਨੇ ਵੀ ਕਿਹਾ ਕਿ ਮਹਾਰਾਜ! ਆਪ ਖੁਲ੍ਹਾ ਰਸਤਾ ਛੱਡ ਕੇ ਆਪ ਪਗਡੰਡੀ 'ਚ ਪੈ ਗਏ। ਕੰਡੇ ਚਿੰਬੜਦੇ ਨੇ, ਸੀਤਾ ਜੀ ਦੇ ਵੀ ਕਪੜਿਆਂ ਦੇ ਨਾਲ ਚਿੰਬੜ ਰਹੇ ਨੇ। ਸੀਤਾ ਜੀ ਨੇ ਵੀ ਕਿਹਾ ਕਿ ਇਹ ਕੋਈ ਕੌਤਕ ਹੈ? ਕਹਿੰਦੇ ਹਾਂ। ਉਥੇ ਗਏ ਤਾਂ ਸ਼ਿਵਰੀ ਨੂੰ ਵੀ ਪਤਾ ਲੱਗ ਗਿਆ ਸੀ ਕਿ

ਸ੍ਰੀ ਰਾਮਚੰਦਰ ਜੀ ਨੇ ਆਉਣਾ ਹੈ। ਉਸਦੀ ਸਮਾਧੀ ਲੱਗੀ ਹੋਈ ਹੈ ਸ੍ਰੀ ਰਾਮਚੰਦਰ ਜੀ ਦੇ ਚਰਨ ਸੁਰਤ ਨਾਲ ਛੜ੍ਹੇ ਹੋਏ ਨੇ, ਅੱਖਾਂ ਦੇ ਵਿਚੋਂ ਨੀਰ ਵਹਿ ਰਿਹਾ ਹੈ, ਅੰਦਰ ਹੀ ਅੰਦਰ ਅਰਦਾਸਾਂ ਕਰਦੀ ਹੈ। ਬਹੁਤ ਹੀ ਲੋਚਾ ਪ੍ਰਬਲ ਹੋਈ ਹੋਈ ਹੈ। ਇਸ ਤਰ੍ਹਾਂ ਪੜ੍ਹੇ ਲਈ -

**ਧਾਰਨਾ - ਕਦੋਂ ਹੋਣਗੇ ਦੀਦਾਰੇ ਤੇਰੇ,
ਅੱਖੀਆਂ ਤਰਸਦੀਆਂ।**

**ਤੂ ਚਉ ਸਜਣ ਸੈਡਿਆ ਡੇਈ ਸਿਸੁ ਉਤਾਰਿ ॥ ਨੈਣ
ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥**

ਅੰਗ - ੧੦੬੪

ਐਸੀ ਹਾਲਤ ਹੈ ਮਾਨੋਂ ਐਉਂ ਲਗਦਾ ਹੈ ਜਿਵੇਂ ਗੰਗਾ ਤੇ ਜਮਨਾ ਬਹਿ ਰਹੀਆਂ ਹੋਣਾ। ਐਨਾ ਨੀਰ ਅੱਖਾਂ 'ਚੋਂ ਜਾ ਰਿਹਾ ਹੈ ਕਿ ਮੈਂ ਛੋਟੀ ਜਾਤ ਦੀ ਹਾਂ। ਰਿਸ਼ੀ-ਮੁਨੀ ਤਾਂ ਮੈਨੂੰ ਨੇੜੇ ਹੀ ਲੱਗਣ ਦਿੰਦੇ। ਸ਼ਿਵਰੀ ਬਹੁਤ ਹੀ ਭਗਤੀ ਕਰਿਆ ਕਰਦੀ ਸੀ, ਮਸ਼ਹੂਰ ਹੈ ਇਹਦੀ ਭਗਤੀ। ਗੁਰੂ ਇਹਦੇ ਉਤੇ ਬਹੁਤ ਪ੍ਰਸੰਨ ਸੀ, ਜਦੋਂ ਗੁਰੂ ਸਰੀਰ ਛੱਡਣ ਲੱਗੇ, ਕਹਿਣ ਲੱਗੇ ਸ਼ਿਵਰੀ ਬੇਟਾ! ਇਹ ਜਿਹੜੇ ਰਿਸ਼ੀ-ਮੁਨੀ ਨੇ ਇਹ ਜਾਤ ਅਭਿਮਾਨੀ ਨੇ ਇਨ੍ਹਾਂ ਨੂੰ ਅਜੇ ਤੱਤ ਦੀ ਸੋਝੀ ਨਹੀਂ ਆਈ। ਅਜੇ ਰਾਗ-ਦਵੈਸ਼ ਦੇ ਚੱਕਰ 'ਚ ਫਸੇ ਹੋਏ ਨੇ। ਬੇਟਾ! ਮੇਰੇ ਜਾਣ ਤੋਂ ਬਾਅਦ ਤੈਨੂੰ ਇਹ ਤੰਗ ਕਰਨਗੇ। ਤੂੰ ਡੋਲੀ ਨਾ, ਭਗਤੀ ਕਰੀਂ ਜਾਈਂ ਤੇ ਦੂਰ ਚਲੀ ਜਾਈਂ। ਮਹਾਤਮਾ ਸਰੀਰ ਛੱਡ ਗਏ। ਉਸੇ ਤਰ੍ਹਾਂ ਹੀ ਹੋਇਆ, ਕਹਿੰਦੇ ਇਹ ਨੀਚ ਜਾਤ ਦੀ ਇਥੇ ਕਿਉਂ ਰਹਿੰਦੀ ਹੈ ਆਸਰਮ ਵਿਚ, ਇਹਨੂੰ ਕੱਢੋ ਬਾਹਰ, ਬਾਹਰ ਕੱਢ ਦਿਤੀ, ਉਸ ਨੇ ਕਿਹਾ ਕਿ ਮੇਰੀ ਸੇਵਾ ਖੋਏ ਲਈ। ਉਹ ਦਿਨ ਲੱਕੜੀਆਂ ਚੁਗ ਲਿਆ ਕਰੇ, ਰਾਤ ਨੂੰ ਭਰਾ ਇਕਨਾਂ ਕਰਕੇ ਅੱਪੀ ਰਾਤ ਜਦੋਂ ਹੋਵੇ ਜੰਗਲ 'ਚੋਂ ਜਾ ਕੇ ਇਨ੍ਹਾਂ ਦਾ ਜਿਥੇ ਲੰਗਰ ਸੀ ਉਥੇ ਸੁੱਟ ਆਵੇ। ਦੋ ਚਾਰ ਮਹੀਨੇ ਲੰਘ ਗਏ, ਇਕ ਦਿਨ ਹੋਇਆ ਕਿ ਲੱਕੜੀਆਂ ਦੀ ਸੇਵਾ ਕੌਣ ਕਰ ਰਿਹਾ ਹੈ ਆਪਣੇ ਵਿਚੋਂ? ਪੁਛਿਆ ਸਾਰਿਆਂ ਨੂੰ ਕਹਿੰਦੇ ਅਸੀਂ ਤਾਂ ਕਰ ਹੀ ਨਹੀਂ ਰਹੇ, ਪਤਾ ਨਹੀਂ ਕੌਣ ਕਰ ਰਿਹਾ ਹੈ। ਕਹਿੰਦੇ ਪਹਿਰਾ ਲਾਈ, ਰਾਤ ਨੂੰ ਪਹਿਰਾ ਲਾਇਆ, ਜਦ ਸ਼ਿਵਰੀ ਆਈ ਉਹਨੂੰ ਫੜ ਲਿਆ। ਦਿਨ ਚੜ੍ਹ ਗਿਆ, ਰਿਸ਼ੀਆ-ਮੁਨੀਆ ਦੇ ਪੇਸ਼ ਕਰੀ ਉਨ੍ਹਾਂ ਨੇ ਬਹੁਤ ਮਾਰੀ। ਕਹਿੰਦੇ ਤੂੰ ਲੰਗਰ ਭ੍ਰਿਸਟ ਕਰਦੀ ਹੈਂ, ਲੱਕੜਾਂ ਲਿਆ ਕੇ। ਉਹ ਵਿਚਾਰੀ ਹੱਟ ਗਈ। ਮੁੜ ਕੇ ਉਹਨੇ ਕਿਹਾ ਕਿ ਇਹ ਅੰਮ੍ਰਿਤ ਵੇਲੇ ਉਠਦੇ ਨੇ ਤੇ ਜਿਹੜਾ ਰਸਤਾ ਜਾਂਦਾ ਹੈ ਪੰਪਾਸਰ ਨੂੰ, ਉਹਦੇ ਵਿਚ ਝਾੜੀਆਂ ਨੇ, ਕੰਡੇ ਨੇ, ਹੋਵੇ ਨਾ ਤਾਂ ਮੈਂ ਸਾਫ਼ ਕਰ ਦਿਆ ਕਰਾਂ। ਰਾਤ ਨੂੰ ਜਦੋਂ ਇਹ ਸੌ ਜਾਣ ਗਿਆਰ੍ਹੁਂ ਵਜੇ ਉਸ ਵੇਲੇ ਮੈਂ ਸਾਰਾ ਰਸਤਾ ਸਿਰੇ ਤਕ ਸਾਫ਼ ਕਰਕੇ ਕੰਡੇ ਦੂਰ ਕਰ ਦਿਆ ਕਰਾਂ। ਬੇਮਤਲਬਾ ਘਾਹ ਉਖੜ ਦਿਆ ਕਰੇ, ਟਾਹਣੀਆਂ ਕੱਟ ਦਿਆ ਕਰੇ। ਖਿਆਲ ਕਰਿਆ ਉਨ੍ਹਾਂ ਨੇ ਇਕ ਦਿਨ ਕਿ ਰਸਤਾ ਸਾਫ਼ ਕੌਣ ਕਰਦਾ ਹੈ? ਪਹਿਰਾ ਲਾ ਕੇ ਦੇਖਿਆ ਕਿ ਸ਼ਿਵਰੀ ਫੇਰ ਵਿਚਾਰੀ 'ਤੇ ਮਾਰ ਪਈ। ਕਹਿੰਦੇ ਤੂੰ ਹੁਣ ਵੀ ਨਹੀਂ ਹਟਦੀ?

ਉਸ ਤੋਂ ਬਾਅਦ ਉਹ ਭਜਨ ਵਿਚ ਲੀਨ ਹੋ ਗਈ, ਹਰ ਵਕਤ ਰਾਮ ਭਗਤੀ ਵਿਚ ਲੀਨ ਰਹਿੰਦੀ ਹੈ ਤੇ ਉਸ ਨੂੰ ਪਤਾ ਲੱਗਿਆ ਕਿ ਸ੍ਰੀ ਰਾਮਚੰਦਰ ਜੀ ਆਉਣਗੇ। ਖਿੱਚ ਸੀ ਅੰਦਰ ਹੀ ਅੰਦਰ, ਤੇ ਉਸ ਨੇ ਕਿਹਾ ਕਿ ਮੇਰੇ ਕੋਲ ਜ਼ਰੂਰ ਆਉਣਗੇ। ਹੋ ਨਹੀਂ ਸਕਦਾ ਕਿ ਮੇਰੇ ਕੋਲ ਨਾ ਆਉਣਾ। ਉਸ ਵੇਲੇ ਉਸ ਨੇ ਸੋਚਿਆ ਕਿ ਮੈਂ ਭੇਟਾ ਕੀ ਕਰਾਂਗੀ ਉਨ੍ਹਾਂ ਦੀ? ਗਰੀਬਣੀ ਸੀ, ਕੋਈ ਚੀਜ਼ ਨਹੀਂ ਸੀ। ਉਹਨੇ ਕਿਹਾ ਕਿ ਚੀਜ਼ ਤਾਂ ਮੇਰੇ ਕੋਲ ਕੋਈ ਹੈ ਨਹੀਂ, ਜੰਗਲੀ ਫਲ ਨੇ। ਉਹਨੇ ਬੇਰ ਤੋੜਨੇ ਸ਼ੁਰੂ ਕਰੇ। ਐਨੀ ਭਾਵਨਾ ਦੇ ਵਿਚ ਮਸਤ ਹੋ ਗਈ, ਉਹਨੇ ਕਿਹਾ ਮੈਂ ਮਿੱਠੇ ਬੇਰ ਸ੍ਰੀ ਰਾਮਚੰਦਰ ਜੀ ਦੀ ਭੇਟਾ ਕਰਨੇ ਨੇ। ਉਹ ਹਰ ਬੇਰ ਨੂੰ ਸੂਆ ਲਾ ਕੇ, ਦੰਦਾ ਥੱਲੇ ਲੈ ਕੇ ਉਹਦਾ ਰਸ ਪਹਿਚਾਣ ਲਿਆ ਕਰੇ ਕਿ ਥੱਟਾ ਹੈ ਕਿ ਮਿੱਠਾ ਹੈ। ਮਿੱਠੇ ਇਕ ਪਾਸੇ ਕਰੀ ਗਈ, ਥੱਟੇ ਸੁੱਟ ਦਿਤੇ। ਮਨ ਵਿਚ ਹੌਸਲਾ ਹੋ ਗਿਆ ਕਿ ਮਹਾਂਪੁਰਸ਼ ਆਉਣਗੇ ਉਸ ਵੇਲੇ ਮੈਂ ਇਹ ਭੇਟਾ ਕਰਾਂਗੀ, ਕਿਉਂਕਿ ਇਹ ਮਰਿਆਦਾ ਹੈ। ਮਹਾਂਪੁਰਸ਼ਾਂ ਨੂੰ ਘਰ ਬੁਲਾਉਣਾ ਹੈ ਤਾਂ ਕੁਛ ਨਾ ਕੁਛ ਭੇਟਾ ਦੇਣੀ ਹੀ ਪੈਂਦੀ ਹੈ। ਆਦਰ ਸਤਿਕਾਰ ਮਹਾਂਪੁਰਸ਼ ਦਾ ਨਹੀਂ ਹੁੰਦਾ, ਉਹਦੇ ਮਾਲਕ ਦਾ ਹੁੰਦਾ ਹੈ।

ਦੁਨੀਆਂ ਵਿਚ ਵੀ ਇਹ ਰਿਵਾਜ਼ ਹੈ। ਇਕ ਵਾਰੀ ਜਦ ਮੈਂ ਦੇਹਰਾਦੂਨ ਹੁੰਦਾ ਹੈ। ਰਾਣੀ ਸੀ, ਮੈਨੂੰ ਕਹਿਣ ਲੱਗੀ ਕਿ ਕਲਸੀਆ ਵਾਲੇ ਰਾਜੇ ਨੂੰ ਮੇਰਾ ਇਕ ਸੌਦੇਸ਼ਾ ਦੇ ਆ। ਚਿੱਠੀ ਦੇ ਦਿਤੀ ਮੈਂ ਚਲਿਆ, ਉਹ ਜਦੋਂ ਮੈਂ ਦੇ ਕੇ ਜਾਣ ਲੱਗਿਆ ਤਾਂ ਪ੍ਰਾਈਵੇਟ ਸੈਕਟਰੀ ਨੇ ਕਿਹਾ ਕਿ ਇਜਾਜ਼ਤ ਮੰਗਾ ਲਈਏ। ਉਹਨੇ ਪੰਜਾਹ ਰੁਪਈਏ ਮੈਨੂੰ ਦੇਣੇ ਚਾਹੇ, ਮੈਂ ਲੈਂਦਾ ਨਹੀਂ ਸੀ, ਉਹ ਕਹਿੰਦੇ ਜੀ ਇਹ ਤਾਂ ਲੈਣੇ ਪੈਣਗੇ, ਰਾਜਿਆਂ ਦਾ ਰਿਸ਼ਤਾ ਹੈ। ਪੰਜਾਹ ਨੂੰ ਹੁਣ ਸੌ ਨਾਲ ਜ਼ਰਬ ਦੇ ਦਿਓ, ਪੰਜ ਹਜ਼ਾਰ ਦੇ ਕਰੀਬ ਹੋ ਗਿਆ। ਜਦ ਜ਼ਿਆਦਾ ਹੀ ਉਨ੍ਹਾਂ ਨੇ ਕਿਹਾ ਮੈਂ ਲੈ ਲਏ। ਲੈ ਕੇ ਮੈਂ ਆ ਗਿਆ, ਸਭ ਤੋਂ ਪਹਿਲਾਂ ਰਾਣੀ ਨੇ ਮੈਨੂੰ ਪੁਛਿਆ ਕਿ ਚਿਠੀ ਦੇ ਦਿਤੀ? ਮੈਂ ਕਿਹਾ, ਹਾਂ। ਕਹਿੰਦੀ ਭੇਟਾ ਕੀ ਕਰੀ ਹੈ ਉਨ੍ਹਾਂ ਨੇ? ਮੈਂ ਕਿਹਾ ਕਿ ਜੀ, ਮੈਂ ਤਾਂ ਲੈਂਦਾ ਨਹੀਂ ਸੀਗਾ, ਪੰਜਾਹ ਰੁਪਏ ਦਿਤੇ ਨੇ। ਤਨਖਾਹ ਉਸ ਵਕਤ ੧੨ ਰੁਪਏ, ਪੰਦਰਾ ਰੁਪਏ ਹੁੰਦੀ ਸੀ। ਅੱਗ-ਬਗੋਲਾ ਹੋ ਗਈ ਕਹਿੰਦੀ ਹੈ ਉਹਨੇ ਸਾਨੂੰ ਕੁਛ ਵੀ ਨਾ ਜਾਣਿਆਂ। ਪੰਜਾਹ ਰੁਪਈਏ ਦਿਤੇ? ਬਹੁਤ ਨਰਾਜ਼ ਹੋ ਗਈ। ਟੈਲੀਫੋਨ ਚੁਕਿਆ ਉਨ੍ਹਾਂ ਨਾਲ ਲੜਨ ਲੱਗ ਗਈ। ਕਹਿੰਦੀ, ਹਸਤੀ ਕੀ ਸਮੱਝੀ ਤੁਸੀਂ? ਉਹ ਮਾਲਕ ਨਰਾਜ਼ ਹੋ ਜਾਇਆ ਕਰਦਾ ਹੈ, ਸੰਤ ਨਹੀਂ ਨਰਾਜ਼ ਹੁੰਦੇ। ਸੰਤਾਂ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਕਿਸੇ ਚੀਜ਼ ਦੀ। ਜੇ ਉਨ੍ਹਾਂ ਦਾ ਆਦਰ ਕਰੋ ਤਾਂ ਉਨ੍ਹਾਂ ਦਾ ਮਨ ਖੁਸ਼ ਹੁੰਦਾ ਹੈ। ਜੇ ਨਿਰਾਦਰ ਕਰੋ ਤਾਂ ਉਨ੍ਹਾਂ ਦਾ ਮਾਲਕ ਨਰਾਜ਼ ਹੁੰਦਾ ਹੈ। ਸੰਤਾਂ ਨੂੰ ਨਹੀਂ ਹੁੰਦੀ ਕੋਈ ਗੱਲ ਵੀ।

ਸੰਤ ਮਹਾਰਾਜ਼ ਜੀ (ਸੰਤ ਈਸ਼ਰ ਸਿੰਘ ਜੀ ਮਹਾਰਾਜ਼) ਰਾੜਾ ਸਾਹਿਬ ਦੇ ਨੇੜੇ 10-15 ਮੀਲ ਤੇ ਇਕ ਸਰਦਾਰ ਸੀ। ਉਹਨੇ ਅੰਡਪਾਠ ਕਰਾਇਆ, ਨਾਲੇ ਕਹਿੰਦਾ ਕਿ ਮਹਾਰਾਜ਼! ਤੁਸੀਂ

ਕੀਰਤਨ ਵੀ ਉਥੇ ਜ਼ਰੂਰ ਕਰਨਾ ਹੈ, ਮਹਾਰਾਜ਼ ਕਹਿੰਦੇ ਠੀਕ ਹੈ। ਕੀਰਤਨ ਵੀ ਕਰਿਆ, ਅੰਡਪਾਠ ਵੀ ਕਰਿਆ ਜਦੋਂ ਭੇਟਾ ਉਹਨੇ ਸਵਾ ਰੁਪਿਆ ਦਿਤੀ ਸਾਰੀ। ਅੰਡਪਾਠਾਂ ਤੇ ਦੀਵਾਨਾਂ ਦੋਹਾਂ ਦੀ। ਕਾਰਾਂ ਵਾਲਾ ਸਰਦਾਰ। ਬਾਬੂ ਜੀ ਉਨ੍ਹਾਂ ਦੇ ਅਰਦਲੀ ਹੁੰਦੇ, ਗੜਵਈ। ਤੇ ਮਹਾਰਾਜ਼ ਜੀ ਕੋਲ ਬੇਨਤੀ ਕੀਤੀ ਕਿ ਮਹਾਰਾਜ਼! ਨੇ ਸਵਾ ਰੁਪਿਆ ਹੀ ਭੇਟਾ ਕਰਿਆ ਹੈ ਪਾਠ ਤੇ ਦੀਵਾਨਾਂ ਦਾ। ਸੰਤ ਮਹਾਰਾਜ਼ ਜੀ ਕਹਿੰਦੇ ਕੋਈ ਨਾ, ਆਪਾਂ ਭੇਟਾ ਨਹੀਂ ਲੈਣੀ। ਭੇਟਾ ਤਾਂ ਆਪਣੇ ਮਾਲਕ ਨੂੰ ਪ੍ਰਸੰਸਨ ਕਰਨਾ ਹੁੰਦਾ ਹੈ। ਸੰਤ ਖੁਸ਼ ਹੋ ਜਾਣ, ਰੱਬ ਖੁਸ਼ ਹੋ ਜਾਂਦਾ ਹੈ। ਉਨ੍ਹਾਂ ਦਾ ਮਨ ਨਰਾਜ਼ ਹੋ ਜਾਵੇ, ਰੱਬ ਦਾ ਵੀ ਹੋ ਜਾਂਦਾ ਹੈ। ਬਰਕਤਾਂ ਖਤਮ ਹੋ ਜਾਂਦੀਆਂ ਨੇ। ਮਹਾਰਾਜ਼ ਜੀ ਆ ਗਏ। ਦੱਸ-ਪੰਦਰਾਂ ਦਿਨ ਬਾਅਦ ਉਹ ਦੋਰਾਹੇ ਨੂੰ ਜਾ ਰਿਹਾ ਸੀ ਨਹਿਰ-ਨਹਿਰ। ਰਾੜਾ ਸਾਹਿਬ ਦੇ ਨੇੜੇ ਜਦ ਆਇਆ ਕੀ ਹੋਇਆ ਪਤਾ ਨਹੀਂ ਕੀ ਹੋਇਆ। ਉਹਦਾ ਸਟੋਰਿੰਗ ਦੇ ਪਹੀਏ, ਇਧਰ ਨੂੰ ਸਿੱਧੇ ਹੀ ਹੋ ਗਏ। ਦੜਮ ਨਹਿਰ ਵਿਚ ਗਿਰ ਗਿਆ। ਸਾਰਾ ਹੀ ਟੱਬਰ ਬੈਠਾ ਸੀ। ਲੋਕ ਆਏ, ਰੱਸੇ ਜੋੜੇ, ਬਲਦ ਜੋੜੇ, ਜੋੜੀਆਂ ਜੋੜ-ਜੋੜ ਕੇ ਕਾਰ ਖਿੱਚ ਕੇ ਬਾਹਰ ਲਿਆਂਦੀ। ਸਾਰਾ ਹੀ ਟੱਬਰ ਮਰਿਆ ਪਿਆ।

ਮਹਾਰਾਜ਼ ਜੀ ਨੂੰ ਬਹਰ ਕੀਤੀ ਕਿ ਉਨ੍ਹਾਂ ਵਿਚੋਂ ਤਾਂ ਕੋਈ ਵੀ ਨਹੀਂ ਬਚਿਆ। ਮਹਾਰਾਜ਼ ਜੀ ਕਹਿੰਦੇ ਕਿ ਭਾਈ ਭਾਵਨਾ ਸੀ ਇਨ੍ਹਾਂ ਦੀ, ਮਾਲਕ ਨਰਾਜ਼ ਹੋ ਗਿਆ।

ਸੇ ਕੁਛ ਵੀ ਚਾਹੇ ਆਪਣੀ ਸ਼ਰਧਾ ਦੇ ਨਾਲ ਭੇਟਾ ਰੱਖੋ, ਰੱਖਣੀ ਪੈਂਦੀ ਹੈ ਨਹੀਂ ਤਾਂ ਨਿਰਾਦਰ ਗਿਣਿਆ ਜਾਂਦਾ ਹੈ। ਇਹ ਮਰਿਆਦਾ ਚਲੀ ਆਉਂਦੀ ਹੈ ਮੁੱਢ ਤੋਂ ਜਿਹੜੀ ਮੈਂ ਬੇਨਤੀ ਕਰੀ ਹੈ। ਸੇ ਇਹਨੇ ਕਿਹਾ ਕਿ ਮੈਂ ਖਾਲੀ ਰੱਬ ਤਾਂ ਮਿਲਣਾ ਨਹੀਂ ਭਗਵਾਨ ਨੂੰ। ਕੁਛ ਨਾ ਕੁਛ ਤਾਂ ਚਾਹੀਦਾ ਹੈ ਭਗਵਾਨ ਨੂੰ। ਜਦੋਂ ਰਾਮਚੰਦਰ ਜੀ ਗਏ, ਰੋ ਰਹੀ ਹੈ, ਹੰਡੂ ਬਹਿ ਰਹੇ ਨੇ, ਉਸ ਵੇਲੇ ਆਵਾਜ਼ ਦਿਤੀ, ਸ਼ਿਵਰੀ! ਨੇਤਰ ਖੋਲ੍ਹੇ, ਹੈਰਾਨ ਹੋ ਗਈ ਕਿ ਮਾਤਾ ਸੀਤਾ ਜੀ, ਲਛਮਣ ਜੀ ਤੇ ਸ੍ਰੀ ਰਾਮਚੰਦਰ ਜੀ ਖੜ੍ਹੇ ਨੇ। ਚਰਨਾਂ ਤੇ ਨਮਸਕਾਰ ਕਰੀ, ਉਸ ਤੋਂ ਬਾਅਦ ਆਸਣ ਦਿਤਾ। ਜਾ ਕੇ ਬੇਰ ਲਿਆਈ। ਉਹ ਬੇਰ ਲਿਆ ਕੇ ਸ੍ਰੀ ਰਾਮ ਚੰਦਰ ਜੀ ਦੇ ਉੱਜਲ 'ਚ ਦੇ ਦਿਤੇ। ਉਨ੍ਹਾਂ ਨੇ ਜਦ ਦੇਖਿਆ ਕਿ ਬੇਰ ਤਾਂ ਜੂਠਾ ਹੈ ਇਹ। ਹਰ ਬੇਰ ਦੇ ਉਤੇ ਗਲੀ ਹੈ। ਉਹ ਬਹਾਨੇ ਨਾਲ ਉਠ ਕੇ ਬਾਹਰ ਆਇਆ ਤੇ ਬੇਰ ਵਗਾਹ ਕੇ ਮਾਰੇ। ਰਮਾਇਣ 'ਚ ਆਉਂਦਾ ਹੈ ਕਿ ਇਹ ਓਹੀ ਬੂਟੀ ਸੀ ਜਿਸ ਨਾਲ ਇਹਦੀ ਮੁਰਛਾ ਖੁਲ੍ਹੀ ਸੀ। ਸੋ ਰਾਮਚੰਦਰ ਜੀ ਨੇ ਬੜੇ ਪਿਆਰ ਨਾਲ ਬੇਰ ਛਕੇ। ਕੋਈ ਮਰਿਆਦਾ ਨਹੀਂ, ਕਿਉਂਕਿ ਪਿਆਰ ਦੇ ਵਿਚ ਮਰਿਆਦਾ ਜਿਹੜੀ ਹੈ ਨਾ ਉਹ ਵਿਘਨਕਾਰੀ ਹੋਇਆ ਕਰਦੀ ਹੈ, ਪਿਆਰ ਹੋਰ ਚੀਜ਼ ਹੈ, ਮਰਿਆਦਾ ਹੋਰ ਚੀਜ਼ ਹੈ ਜੀਵਨ ਦੀ। ਮਰਿਆਦਾ ਵਾਲੇ ਸੀ ਰਿਸੀ-ਮੁਨੀ। ਪਿਆਰ ਵਾਲਾ ਤਾਂ ਕੋਈ ਹੀ ਹੁੰਦਾ ਹੈ।

ਗੋਬਿੰਦ ਭਾਉ ਭਗਤ ਦਾ ਭੁੱਖਾ।

ਕ੍ਰਿਸ਼ਨ ਮਹਾਰਾਜ ਨੂੰ ਬਿਦਰ ਦੇ ਘਰੋਂ ਬੀਬੀ ਛਿਲੜ ਦੇਈ ਜਾਂਦੀ ਹੈ ਕੋਲਿਆਂ ਦੇ, ਉਹ ਖਾਈ ਜਾਂਦੇ ਨੇ ਆਰਾਮ ਨਾਲ। ਗੁਦਾ ਬਾਹਰ ਸੁੱਟੀ ਜਾਂਦੀ ਹੈ। ਬਿਦਰ ਜੀ ਆ ਗਏ, ਉਨ੍ਹਾਂ ਨੇ ਦੇਖਿਆ ਕਿ ਇਹ ਕੀ ਕਰਦੀ ਹੈ, ਉਹ ਜਦ ਸੁੱਟਣ ਲੱਗੀ ਫੜ ਲਿਆ। ਉਹ ਵੀ ਬੇਸੂਧ, ਕ੍ਰਿਸ਼ਨ ਮਹਾਰਾਜ ਵੀ ਪਿਆਰ ਦੇ ਵਿਚ ਮਸਤ। ਬਿਦਰ ਜੀ ਨੇ ਗੁਦਾ ਦੇ ਦਿਤਾ, ਜਦ ਕ੍ਰਿਸ਼ਨ ਮਹਾਰਾਜ ਜੀ ਨੇ ਛਕਿਆ, ਕਹਿੰਦੇ ਪਿਆਰਿਆ! ਉਹ ਸਵਾਦ ਨਹੀਂ ਇਹਦੇ ਵਿਚ ਜਿਹੜਾ ਛਿਲੜਾਂ 'ਚੋਂ ਆ ਰਿਹਾ ਸੀ। ਇਹ ਹੋਰ ਹੈ। ਇਹ ਅਕਲ ਦੀ ਬਾਤ ਹੈ, ਉਹ ਅਕਲ ਤੋਂ ਉਪਰਲੀ ਬਾਤ ਸੀ, ਭਾਵਨਾ ਦੀ ਗੱਲ ਹੈ, ਉਹ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਸੀ।

ਸੋ ਇਸ ਤਰ੍ਹਾਂ ਦੇ ਨਾਲ ਸ੍ਰੀ ਰਾਮਚੰਦਰ ਜੀ ਚਲੇ ਜਾਂਦੇ ਨੇ, ਅਸੀਸ ਦਿਤੀ ਓਸਨੂੰ। ਉਸ ਤੋਂ ਬਾਅਦ ਰਿਸ਼ੀਆਂ-ਮੁਨੀਆ ਨੇ ਬੇਨਤੀ ਕਰੀ ਕਿ ਮਹਾਰਾਜ! ਆਹ ਪੰਪਾਸਰ ਤੀਰਥ ਹੈ ਤੇ ਇਹਦੇ ਵਿਚ ਦੇਖੋ ਆਹ ਕਿਵੇਂ ਕੀਤੇ ਪਏ ਨੇ। ਉਹ ਕਹਿਣ ਲੱਗੇ ਕਿ ਦੇਖੋ, ਤੁਹਾਨੂੰ ਇਕ ਗੱਲ ਦਸ ਦਿੰਦੇ ਹਾਂ ਕਿ ਕੋਈ ਪ੍ਰੇਮੀ ਜਿਹੇ ਮਨ ਵਿਚ ਰਾਗ ਤੇ ਦਵੈਸ਼ ਨਾ ਹੋਵੇ, ਏਸ ਤੋਂ ਉਤੇ ਹੋਵੇ ਜੇ ਉਹਦੇ ਚਰਨਾਂ ਦਾ ਜਲ ਇਹਦੇ 'ਚ ਪਾਇਆ ਜਾਵੇ ਤਾਂ ਇਹ ਪਵਿੱਤਰ ਹੋ ਸਕਦਾ ਹੈ। ਕਹਿਣ ਲੱਗੇ, ਮਹਾਰਾਜ! ਤੁਹਾਡੇ ਤੋਂ ਵੱਡਾ ਤਾਂ ਕੋਈ ਨਹੀਂ ਹੈ। ਸ੍ਰੀ ਰਾਮਚੰਦਰ ਜੀ ਦੇ ਚਰਨ ਧੋਤੇ ਗਏ, ਉਸ ਵਿਚ ਪਾਏ ਗਏ, ਪਰ ਕੁਛ ਵੀ ਅਸਰ ਨਾ ਹੋਇਆ। ਲਛਮਣ ਜੀ ਦੇ ਚਰਨ ਧੋਤੇ ਉਸ ਨਾਲ ਵੀ ਕੋਈ ਅਸਰ ਨਾ ਹੋਇਆ। ਸ੍ਰੀ ਰਾਮਚੰਦਰ ਜੀ ਨੇ ਕਿਹਾ ਕਿ ਸਾਰੇ ਰਿਸ਼ੀ ਆਪਣੇ ਚਰਨ ਧੋ ਕੇ ਜਲ ਇਸ ਵਿਚ ਪਾਓ। ਇਕੱਲੇ-ਇਕੱਲੇ ਪਾਈ ਗਏ। ਪਰ ਕੁਛ ਨਾ ਹੋਇਆ। ਕਹਿੰਦੇ ਮਹਾਰਾਜ ਇਹ ਤਾਂ ਕੁਛ ਵੀ ਨਹੀਂ ਹੋ ਰਿਹਾ। ਰਾਮਚੰਦਰ ਜੀ ਨੇ ਕਿਹਾ! ਪਿਆਰਿਚ ਤੁਹਾਡੇ ਦਿਲਾਂ ਦੇ ਅੰਦਰ ਰਾਗ ਤੇ ਦਵੈਸ਼ ਹੈ। ਕਹਿੰਦੇ ਤੁਹਾਡੇ? ਕਹਿੰਦੇ, ਸਾਡੇ ਵੀ ਹੈ। ਸਾਡੀ ਰਾਵਣ ਦੇ ਨਾਲ ਦਵੈਸ਼ ਹੈ, ਸੇਖਨਾਥ ਦੀ ਲਛਮਣ ਨਾਲ ਦਵੈਸ਼ ਹੈ। ਦਵੈਸ਼ ਤੋਂ ਅਸੀਂ ਖਾਲੀ ਨਹੀਂ ਹਾਂ। ਕਹਿੰਦੇ ਇਹਦਾ ਇਲਾਜ ਕੀ ਹੈ ਫੇਰ? ਆਪ ਨੇ ਕਿਹਾ ਕਿ ਇਥੇ ਇਕ ਰਾਮ ਭਗਤ ਹੈ - ਸਿਵਰੀ। ਜਾਓ ਉਹਨੂੰ ਕਹੋ ਕਿ ਉਹ ਚਰਨ ਧੋ ਕੇ ਪਾ ਦੇਵੇ। ਉਹਦੇ ਵਿਚ ਕੋਈ ਰਾਗ-ਦਵੈਸ਼ ਨਹੀਂ। ਤੁਹਾਡੀ ਸੇਵਾ ਕਰਦੀ ਹੈ, ਜੇ ਰਾਗ-ਦਵੈਸ਼ ਹੁੰਦੀ ਤਾਂ ਤੁਹਾਡੇ ਬਾਲਣ ਕਿਉਂ ਸੁੱਟਦੀ। ਜੇ ਉਹਦੇ ਵਿਚ ਦਵੈਸ਼ ਹੁੰਦੀ ਤਾਂ ਝਾੜੂ ਕਿਉਂ ਦਿੰਦੀ? ਉਹ ਰਾਗ ਤੇ ਦਵੈਸ਼ ਦੋਹਾਂ ਤੋਂ ਉਪਰ ਹੈ। ਸਿਵਰੀ ਨੂੰ ਜਾ ਕੇ ਬੇਨਤੀ ਕਰੀ, ਅਖੀਰ ਉਹਦੇ ਚਰਨ ਧੋਤੇ, ਚਰਨ ਧੋ ਕੇ ਜਿਸ ਵਕਤ ਪੰਪਾਸਰ ਵਿਚ ਪਾਏ, ਉਸੇ ਵੇਲੇ ਜਲ ਸੁੱਧ ਹੋ ਗਿਆ, ਸਾਰੇ ਹੈਰਾਨ ਹੋ ਗਏ।

ਸੋ ਇਸ ਕਰਕੇ ਮਹਾਰਾਜ ਹੀ ਫੁਰਮਾਨ ਕਰਦੇ ਨੇ ਕਿ -

ਗੰਗਾ ਜਮੁਨਾ ਗੋਦਾਵਰੀ ਸਰਸੜੀ
ਤੇ ਕਰਹਿ ਉਦਮੁ ਪੂਰਿ ਸਾਧੂ ਕੀ ਤਾਈ ॥
ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ

ਹਮਰੀ ਮੈਲੁ ਸਾਧੂ ਕੀ ਪੂਰਿ ਗਵਾਈ ॥

ਅੰਗ - ੧੨੯੩

ਇਸ ਕਰਕੇ ਐਸਾ ਹੁਕਮ ਹੈ, ਪੜ੍ਹੋ ਸਾਰੇ -
ਯਾਰਨਾ - ਕਰ ਲੈ ਇਸ਼ਨਾਨ ਜੀ

ਸੰਤਾਂ ਦੀ ਪੂੜੀ ਅੰਦਰ।

ਚਰਨ ਸਾਧ ਕੇ ਧੋਇ ਧੋਇ ਪੀਉ ॥

ਅਰਪਿ ਸਾਧ ਕਉ ਅਪਨਾ ਜੀਉ ॥

ਸਾਧ ਕੀ ਪੂਰਿ ਕਰਹੁ ਇਸਨਾਨੁ ॥

ਸਾਧ ਉਪਰਿ ਜਾਈਐ ਕਰਬਾਨੁ ॥

ਸਾਧ ਸੇਵਾ ਵਡਭਾਗੀ ਪਾਈਐ ॥ ਅੰਗ - ੨੮੩

ਸੋ ਸਾਧੂਆਂ ਦੀ ਮਹਿਮਾ -

ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥

ਸਾਧ ਕੀ ਉਪਮਾ ਰਹੀ ਭਰਪੂਰਿ ॥

ਸਾਧ ਕੀ ਸੋਭਾ ਕਾ ਨਹੀਂ ਅੰਤ ॥

ਸਾਧ ਕੀ ਸੋਭਾ ਸਦਾ ਬੇਅੰਤ ॥

ਸਾਧ ਕੀ ਸੋਭਾ ਉਚ ਤੇ ਉਚੀ ॥

ਸਾਧ ਕੀ ਸੋਭਾ ਮੂਚ ਤੇ ਮੂਚੀ ॥

ਸਾਧ ਕੀ ਸੋਭਾ ਸਾਧ ਬਨਿ ਆਈ ॥

ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥ ਅੰਗ - ੨੨੨

ਸੋ ਐਵੇਂ ਨਹੀਂ ਹੈ ਇਹ ਗੱਲ। ਅਲੰਕਾਰਕ ਕਰ ਲੈਂਦੇ ਹਾਂ ਅਸੀਂ। ਗੁਰੂ ਮਹਾਰਾਜ ਦਾ ਮਤਲਬ ਇਹੀ ਸੀ। ਚਰਨ ਪੂੜੀ ਦੇ ਅੰਦਰ ਹੀ ਬਹੁਤ ਜ਼ਿਆਦਾ ਮਹੱਤਤਾ ਹੈ। ਕ੍ਰਿਸ਼ਨ ਮਹਾਰਾਜ ਗੀਤਾ ਵਿਚ ਕਹਿੰਦੇ ਨੇ ਕਿ ਹੇ ਅਰਜਨ! ਜੋ ਮਹਾਤਮਾ ਨਿਰਲੇਪ ਹੈ ਤੇ ਮੰਨਣਸ਼ੀਲ ਹੈ।

ਮੰਨੇ ਕੀ ਗਤਿ ਕਹੀ ਨ ਜਾਇ ॥

ਜੇ ਕੋ ਕਰੈ ਪਿਛੈ ਪਛਤਾਇ ॥ ਅੰਗ - ੩

ਉਸ ਅਵਸਥਾ ਦਾ ਹੈ ਸ਼ਾਂਤ ਚਿਤ ਹੈ, ਨਿਰਵੈਰ ਹੈ ਤੇ ਸਮਦਰਸ਼ੀ ਹੈ। ਮੈਂ ਉਸ ਦੇ ਪਿਛੇ-ਪਿਛੇ ਜਾਂਦਾ ਹਾਂ ਤੇ ਮੈਂ ਉਨ੍ਹਾਂ ਦੀ ਚਰਨ ਪੂੜ ਲੈ ਕੇ ਆਪਣੇ ਸਰੀਰ ਨੂੰ ਪਵਿੱਤਰ ਕਰਦਾ ਹਾਂ ਹੋ ਅਰਜਨ! ਇਹ ਮੇਰੇ ਸਾਧੂਆਂ ਦੀ ਮਹਿਮਾ ਹੈ।

ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਫੁਰਮਾਨ ਕੀਤਾ ਹੈ ਇਹ ਕੋਈ ਅਤਿਕਬਣੀ ਬਾਤ ਨਹੀਂ ਹੈ।

ਹੁਣ ਤਾਂ ਸਾਰੇ ਸਿੰਘ ਰਤਵਾੜਾ ਸਾਹਿਬ ਹੋਰ ਪਾਸੇ ਇਸ਼ਨਾਨ ਕਰਨ (ਸਰੋਵਰ) ਲਗ ਗਏ, ਗੁਸਲਖਾਨੇ ਬਣ ਗਏ। ਅੱਗੇ ਸਾਰੇ ਸਿੰਘ ਟਿਊਬਵੈਲ 'ਤੇ ਨਾਹੁੰਦੇ ਹੁੰਦੇ। ਇਥੇ ਆਉਣਾ ਕਈਆਂ ਨੇ ਕਿ ਬਾਬਾ ਜੀ! ਹੱਥ ਫਟੇ ਹੋਏ ਨੇ, ਮਾਸ ਲਹਿ ਗਿਆ, ਡਾਕਟਰਾਂ ਦੀ ਦਵਾਈ ਰਾਜੀ ਨਹੀਂ ਕਰ ਰਹੀ। ਅਸੀਂ ਕਹਿਣਾ ਕਿ ਸੁਖਾਲਾ ਜਿਹਾ ਤਰੀਕਾ ਹੈ ਜਿਥੇ ਸਿੰਘ ਇਸ਼ਨਾਨ ਕਰਦੇ ਨੇ, ਉਥੋਂ ਚੁੱਕ ਕੇ ਗਾਰਾ ਮਲ ਲੈ। ਗਾਰਾ ਮਲ ਲੈਂਦੇ ਸੀ, ਦੋ-ਤਿੰਨ ਦਿਨ ਤੋਂ ਬਾਅਦ ਕਹਿਣਾ ਕਿ ਸ੍ਰੀ ਠੀਕ ਹੋ ਗਿਆ। ਸੋ ਚਰਨ ਪੂੜ ਐਵੇਂ ਨਹੀਂ ਹੁੰਦੀ, ਨਾਮ ਦੀ ਕਰੰਟ, ਰੋ ਜਿਹੜਾ ਹੈ ਨਾ ਵਿਚ ਰਲਿਆ ਹੁੰਦਾ ਹੈ। ਸਭ ਤੋਂ ਜ਼ਿਆਦਾ effect ਪੂੜੀ

ਤੇ ਹੁੰਦਾ ਹੈ। ਚਾਰ ਥਾਂ ਨੇ, ਜਿਥੋਂ flow ਹੁੰਦੀ ਹੈ ਐਨਰਜੀ ਸਾਧਾਰਨਾਂ ਦੀ। ਪਹਿਲਾਂ ਹੈ ਚਰਨਾਂ ਦੇ ਵਿਚ ਜਿਹੜਾ ਤਲੀ ਦੇ ਵਿਚ ਆ ਗਿਆ। ਚਰਨ ਧੂੜ ਜਦੋਂ ਉਹ ਲਗਦੀ ਹੈ, ਉਸੇ ਵੇਲੇ ਉਹਦਾ ਅਸਰ ਕਬੂਲ ਕਰਦੀ ਹੈ।

ਦੂਸਰੇ ਨੰਬਰ ਤੇ ਕਬੂਲ ਕਰਦਾ ਹੈ ਜਲ। ਸਮ੍ਰਾਹੇ ਜਲ ਰੱਖ ਕੇ ਪਾਠ ਕਰ ਲਈ। ਉਹ ਜਲ ਬੀਮਾਰ ਨੂੰ ਦੇ ਦਿਓ, ਕਿਸੇ ਹੋਰ ਨੂੰ ਦੇ ਦਿਓ। ਉਸ ਜਲ ਦੇ ਨਾਲ ਉਹਦੀ ਬੀਮਾਰੀ ਢੂਰ ਹੋ ਜਾਂਦੀ ਹੈ। ਅਸੀਂ ਐਵੇਂ ਜਿਵੇਂ ਕਰਾਉਂਦੇ ਹਾਂ। ਤੀਸਰਾ ਹੋਇਆ ਕਰਦਾ ਹੈ ਨੇਤਰ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਹੈ ਹੁਣ ਜਲ, ਅੰਮ੍ਰਿਤ ਕੀ ਹੈ? ਸਾਧਾਰਣ ਜਲ ਹੈ ਨਾ, ਪਤਾਸ਼ ਬਜ਼ਾਰ ਦੇ ਨੇ, ਉਹਦੇ 'ਚ ਅਸਰ ਕਿਥੋਂ ਆ ਗਿਆ। ਉਹ ਅਸਰ ਆਇਆ ਜਦੋਂ ਇਕ ਸੁਰ ਹੋ ਕੇ ਇਕ ਹੱਥ ਨਾਲ ਬਾਟਾ ਫ਼ਿਆ ਹੋਇਆ ਹੈ। ਇਸ ਨਾਲ ਖੰਡਾ ਫੇਰਦਾ ਹੈ, ਉਹ ਕਰੰਟ flow ਕਰਦੀ ਹੈ। ਉਹੀ ਪਾਣੀ ਜਦੋਂ ਚਿੜੀਆਂ ਨੇ ਪੀਤਾ, ਬਾਜ਼ਾਂ ਦੇ ਉਤੇ ਝਪਟਣ ਲੱਗ ਗਈਆਂ। ਪ੍ਰਤੱਖ ਮਿਸਾਲ ਹੈ ਕੋਈ ਐਸੀ ਬਾਤ ਤਾਂ ਹੈ ਨਹੀਂ।

ਬੀਜੀ (ਸੰਤ ਮਾਤਾ ਬੀਬੀ ਰਣਜੀਤ ਕੌਰ ਜੀ, ਰਤਵਾੜਾ ਸਾਹਿਬ ਵਾਲੇ) ਦੇ ਪਿਤਾ ਜੀ ਅੰਮ੍ਰਿਤ ਛਕਾ ਰਹੇ ਸੀ, ਭਾਈ ਰਣਜੀਤ ਸਿੰਘ ਜੀ ਨਾਲ ਸੀ। ਬਾਪੂ ਜੀ ਨੇ ਜਿਸ ਵਕਤ ਜਲ ਸੀਸ ਵਿਚ ਪਾ ਦਿਤਾ, ਚੂਲੇ ਪਾ ਦਿਤੇ, ਉਹਦੇ ਬਾਅਦ ਜਦੋਂ ਅੱਖਾਂ ਦੇ ਉਪਰ ਛਿੱਟੇ ਮਾਰਨ ਲੱਗੇ ਤਾਂ ਆਖਰੀ ਵਾਰੀ ਜਦੋਂ ਨੇਤਰਾਂ ਵਲ ਦੇਖ ਜਦ ਜਲ ਮਾਰਿਆ, ਉਸ ਬੱਚੇ ਦੀ ਸਮਾਧੀ ਲੱਗ ਗਈ। ਭਾਈ ਸਾਹਿਬ ਕਹਿਣ ਲੱਗੇ ਕਿ ਹੁਣ ਕੀ ਹੋਏਗਾ। ਕਹਿੰਦੇ, ਹੁਣ ਤਾਂ 56 ਘੰਟੇ ਬਾਅਦ ਇਹਦੀ ਸੁਰਤ ਉਤਰਨੀ ਹੈ।

ਉਹ ਤਾਕਤ ਕਿਥੋਂ ਆਈ? ਕੀ ਕਰੰਟ ਸੀ ਉਹਦੇ ਵਿਚ। ਉਹਦੇ ਵਿਚ 'ਨਾਮ' ਦੀ ਕਰੰਟ ਸਮਾਅ ਗਈ ਸੀ। ਇਵੇਂ ਜਿਵੇਂ ਚਰਨ ਧੂੜ ਹੈ।

ਬਾਬਾ ਅਤਰ ਸਿੰਘ ਜੀ ਦੇ ਪਾਸ ਇਕ ਹੌਲਦਾਰ ਆਇਆ, ਘਰਵਾਲੀ ਬੀਮਾਰ, ਗਰਦਨ ਪਿਛੇ ਨੂੰ ਮੁੜ ਗਈ। ਕਹਿੰਦਾ ਮਹਾਰਾਜ ਤੁਹਾਡੀ ਸਿੱਖਣੀ ਤਾਂ ਬਹੁਤ ਦੁਖੀ ਹੈ, ਗਰਦਨ ਪਿਛੇ ਲੱਗੀ ਹੋਈ ਹੈ, ਸੇਵਾ ਕਰਦੀ ਸੀ ਇਥੇ। ਹੁਣ ਕ੍ਰਿਪਾ ਕਰੋ ਕਿ ਉਸਦਾ ਸਰੀਰ ਸ਼ਾਂਤ ਹੋ ਜਾਵੇ। ਮਹਾਂਪੁਰਸ਼ਾਂ ਦੀ ਮੌਜ ਹੈ, ਕਹਿੰਦੇ ਹੌਲਦਾਰ! ਹਾਲੇ ਤਾਂ ਇਹਨੇ ਬੜੇ ਰੰਗ ਦੇਖਣੇ ਨੇ, ਮੁਰੋਬੇ ਖਰੀਦਣੇ ਨੇ, ਜਮੀਨਾਂ ਦੇਖਣੀਆਂ ਨੇ। ਸਾਰਾ ਭਵਿੱਖ ਦੱਸ ਦਿਤਾ। ਕੀ ਕਰਿਆ ਆਪ ਨੇ, ਹੱਲ ਵਾਹ ਕੇ ਆਏ ਸੀ, ਲੱਤਾਂ ਨੂੰ ਮਿੱਟੀ ਲੱਗੀ ਹੋਈ ਸੀ। ਗੱਲ ਕਰੀ ਗਏ, ਲਾਹ ਲਈ ਮਿੱਟੀ, ਹਲ ਦੀ ਰਲਾ ਲਈ ਥੋੜ੍ਹੀ ਜਿਹੀ। ਕਹਿੰਦੇ ਲੈ, ਆਹ ਦਵਾਈ ਹੈ ਇਥੇ ਛੋੜੋ 'ਤੇ ਲਾ ਦੇਵੀਂ। ਲਾ ਦਿਤਾ, ਉਹ ਰਾਜੀ ਹੋ ਗਈ। ਛੇ-ਸੱਤ ਬੱਚੇ ਹੋਏ ਉਸਦੇ, ਬੜੀਆਂ ਜਮੀਨ-ਜਾਇਦਾਦਾਂ ਹੋ ਗਈਆਂ। ਜਦੋਂ ਉਸਦਾ ਅੰਤ ਸਮਾਂ ਆਇਆ ਉਹੀ ਫੇੜਾ ਫੇਰ ਜਾਗ ਪਿਆ। ਉਹੀ

ਦੁਖਣ ਲਗ ਗਿਆ ਫੇੜਾ। ਉਹ ਕਹਿੰਦੀ ਹੁਣ ਨਹੀਂ ਮੈਂ ਬਚਦੀ। ਹੁਣ ਮੈਨੂੰ ਲੈ ਚੱਲੋ। ਜਾ ਕੇ ਉਹ ਰੇਹੂ ਸਾਹਿਬ ਵਲ ਮੂੰਹ ਕਰਕੇ ਕਹਿਣ ਲੱਗੀ ਮੇਰਾ ਮੰਜਾ ਐਉਂ ਡਾਹੋ ਕਿ ਮੇਰਾ ਮੂੰਹ ਓਧਰ ਰਹੋ। ਆਖਰੀ ਸਮੇਂ ਧੰਨ ਮਹਾਰਾਜ-ਧੰਨ ਮਹਾਰਾਜ ਕਰਦੀ ਨੇ ਸਰੀਰ ਛੱਡ ਦਿਤਾ। ਉਹ ਕਿਹੜੀ ਦਵਾਈ ਦਿਤੀ ਸੀ, ਉਹ ਚਰਨ ਧੂੜ ਸੀ, ਸਾਧੂ ਦੀ ਮੌਜ ਆ ਗਈ। ਸਾਧੂ ਦਿੰਦੇ ਨਹੀਂ ਚਰਨ ਧੂੜ ਤਾਂ।

ਇਥੇ ਮੇਰੇ ਕੋਲ ਇਕ ਵੱਡਾ ਆਫੀਸਰ ਆਇਆ, ਮੂੰਹ ਵਿਚ ਵਟੇ ਪਏ, ਹੋਏ ਬੜਾ ਡਰਿਆ ਹੋਇਆ, ਕੋਈ ਤਰੀਕਾ ਨਾ, ਕਾਲਾ ਮੂੰਹ ਹੋਇਆ-ਹੋਇਆ ਸੀ ਅੰਦਰੋਂ। ਮੈਂ ਕਿਹਾ ਕਿ ਤੂੰ ਐਉਂ ਕਰ ਚਰਨ ਧੂੜੀ ਵਿਚ ਵਿਸ਼ਵਾਸ ਰੱਖ। ਅੰਬ ਸਾਹਿਬ ਗੁਰਦੁਆਰੇ ਜਾਹ, ਉਥੇ ਮੂਹਰੇ ਚਰਨ ਧੋਣ ਨੂੰ ਬਣਾਇਆ ਹੋਇਆ ਹੈ, ਉਹ ਜਲ ਲੈ ਕੇ ਕੁਰਲੀ ਕਰ ਲਈਂ। ਉਹਨੇ ਕੁਰਲੀ ਕਰੀ, ਨਾਲ ਸੀ ਚਹਿਲ ਸਾਹਿਬ, ਉਹ ਵੀ ਬੀਮਾਰ ਸੀ। ਉਹ ਕਹਿੰਦਾ ਚਹਿਲ! ਕਹਿੰਦਾ ਹੁਣ ਚੂਲੀ ਕੀ ਕਰਨੀ ਹੈ, ਜਦ ਬਾਬਾ ਜੀ ਨੇ ਕਹਿ ਹੀ ਦਿਤਾ, ਪਾਣੀ ਹੀ ਪੀ ਲਈ। ਉਹ ਬਿਲਕੁਲ ਰਾਜੀ ਹੋ ਗਿਆ। ਇਹ ਐਵੇਂ ਕੋਈ ਕਵਿਤਾ ਨਹੀਂ ਹੈ ਬਣੀ। ਇਹ ਬਿਲਕੁਲ ਸਹੀ ਬਾਤਾਂ ਨੇ। ਪ੍ਰਤਿਆ-ਪ੍ਰਤਿਆ ਕੇ ਸਾਡੀਆਂ ਦੇਖੀਆਂ ਹੋਈਆਂ। ਸੋ ਉਹਦੇ ਬਾਰੇ ਮਾਘ ਦੇ ਵਿਚ ਮਹਾਰਾਜ ਕਹਿੰਦੇ ਨੇ ਕਿ -

**ਮਾਘ ਮਜਨੁ ਸੰਗ ਸਾਧੂਆ
ਧੂੜੀ ਕਰਿ ਇਸਨਾਨੁ ॥
ਹਰਿ ਕਾ ਨਾਮੁ ਧਿਆਇ ਸੁਣਿ
ਸਭਨਾ ਨੇ ਕਰਿ ਦਾਨੁ ॥**

ਅੰਗ - ੧੩੫

ਹਰੀ ਦਾ ਨਾਮ ਧਿਆਉਣਾ ਵੀ ਹੈ, ਸੁਣਨਾ ਵੀ ਹੈ, ਸਟੋਰ ਹੋ ਗਿਆ, ਹੁਣ ਕੋਲ ਨਹੀਂ ਰੱਖਣਾ ਆਪ ਵੀ ਜਪਣਾ ਹੈ ਤੇ ਦੂਸਰਿਆਂ ਨੂੰ ਜਪਾਉਣਾ ਵੀ ਹੈ ਹੈ ਤੇ ਇਸ ਰਸਤੇ ਤੇ ਸਭ ਨੂੰ ਪਾਉਣਾ ਹੈ। ਜਿਹੜਾ ਆਪ ਜਪਦਾ ਹੈ, ਦੂਸਰਿਆਂ ਨੂੰ ਜਪਾਉਂਦਾ ਹੈ, ਪਹਿਲਾਂ ਤਾਂ ਇਹ ਹੈ ਕਿ ਜੇ ਤਾਂ ਉਹ ਕੱਚਾ ਹੈ ਤਾਂ, ਤਾਂ ਉਹ ਰਹਿ ਜਾਂਦਾ ਹੈ। ਜੇ ਉਹ ਨਿਸ਼ਕਾਮ ਹੋ ਕੇ ਦੂਜਿਆਂ ਨੂੰ ਜਪਾ ਰਿਹਾ ਹੈ, ਮਹਾਰਾਜ ਕਹਿੰਦੇ -

**ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ
ਜੋ ਆਪਿ ਜਪੈ ਅਵਰਗ ਨਾਮੁ ਜਪਵੈ ॥**

ਅੰਗ - ੩੦੯

ਜਿਹੜਾ ਦੂਜਿਆਂ ਨੂੰ ਰਸਤਾ ਦਿਖਾ ਰਿਹਾ ਹੈ, ਮੈਂ ਉਹਦੀ ਧੂੜੀ ਮੰਗਦਾ ਹਾਂ। ਸੋ ਇਸ ਮਹੀਨੇ ਦੇ ਅੰਦਰ ਚਰਨ ਧੂੜ ਦੇ ਬਾਰੇ ਮਾਘ ਦੇ ਵਿਚ ਫਰਮਾਨ ਕੀਤਾ ਹੈ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇਥੇ ਹੀ ਸਮਾਪਤੀ ਹੈ।

(ਸਮਾਪਤ)

ਚੁਲ੍ਹੇ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ

(ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੀ ਸਮਾਪਤੀ ਉਪਰੰਤ ਕੀਤੇ ਬਚਨ)

ਸੰਤ ਵਰਿਆਮ ਸਿੰਘ ਜੀ
ਬਾਨੀ ਵਿ. ਗੁ. ਰੂ. ਮਿਸ਼ਨ

ਟੋਡੀ ਮਹਲਾ ੫ ॥

ਰਸਨਾ ਗੁਣ ਗੋਪਲ ਨਿਧਿ ਗਾਇਣ ॥
ਸਾਂਤਿ ਸਹਜੁ ਰਹਸੁ ਮਨਿ ਉਪਜਿਓ
ਸਗਲੇ ਦੁਖ ਪਲਾਇਣ ॥ ੧ ॥ ਰਹਾਉ ॥
ਜੇ ਮਾਗਹਿ ਸੋਈ ਸੋਈ ਪਾਵਹਿ
ਸੇਵਿ ਹਰਿ ਕੇ ਚਰਣ ਰਸਾਇਣ ॥
ਜਨਮ ਮਰਣ ਦੁਹੂ ਤੇ ਛੁਟਹਿ
ਭਵਜਲੁ ਜਗਤੁ ਤਰਾਇਣ ॥ ੧ ॥
ਖੋਜਤ ਖੋਜਤ ਤੜੁ ਬੀਰਾਰਿਓ
ਦਾਸ ਗੋਵਿੰਦ ਪਰਾਇਣ ॥
ਅਬਿਨਾਸੀ ਥੇਮ ਚਾਹਹਿ ਜੇ ਨਾਨਕ
ਸਦਾ ਸਿਮਰਿ ਨਾਰਾਇਣ ॥

ਅੰਗ - ੨੧੪

ਸਾਧਸੰਗਤ ਜੀ!

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ।

ਅੰਮ੍ਰਿਤ ਵੇਲੇ ਤੋਂ ਆਪ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਹੋ। ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਜੀਵਨ ਦੇ ਅੰਦਰ ਬਹੁਤ ਜ਼ਰੂਰੀ ਚੀਜ਼ ਦੱਸੀ ਹੈ। ਅੰਮ੍ਰਿਤ ਵੇਲੇ ਬਾਰੇ ਕਈ ਅਰਥ ਕੱਢ ਲੈਂਦੇ ਨੇ ਕਿ ਮਨੁੱਖਾ ਜਨਮ ਵੀ ਅੰਮ੍ਰਿਤ ਵੇਲਾ ਹੈ। ਜਦੋਂ ਪ੍ਰਮੇਸ਼ਰ ਦੇ ਨਾਲ ਸੁਰਤ ਜੁੜ ਜਾਵੇ ਉਸ ਵੇਲੇ ਵੀ ਅੰਮ੍ਰਿਤ ਵੇਲਾ ਹੈ। ਜਿਸ ਵੇਲੇ ਹਰੀ ਦਾ ਜਸ ਸਰਵਣ ਕਰੀਏ ਉਸ ਵੇਲੇ ਨੂੰ ਵੀ ਅੰਮ੍ਰਿਤ ਵੇਲਾ ਆਖਦੇ ਨੇ ਪਰ ਜਦੋਂ ਅਸੀਂ ਸਮੇਂ ਦੀ ਲਿਹਾਜ਼ ਨਾਲ ਵੰਡ ਕਰਦੇ ਹਾਂ ਤਾਂ ਉਹ ਸਮਾਂ ਜਿਸ ਵੇਲੇ ਚਿਤ-ਬਿਰਤੀਆਂ ਸ਼ਾਂਤ ਹੋਈਆਂ ਹੋਣ, ਵਾਸ਼ਨਾਵਾਂ ਉਠੀਆਂ ਨਾ ਹੋਣ ਤੇ ਮਨ ਰਾਤ ਦੀ ਨੀਂਦ ਦੇ ਨਾਲ ਥਕੇਵਾਂ ਦੂਰ ਕਰਕੇ ਹਲਕਾ ਹੋਇਆ ਹੋਵੇ, ਉਸ ਨੂੰ ਪਿਛਲੀ ਰਾਤ ਜਾਂ ਅੰਮ੍ਰਿਤ ਵੇਲਾ ਆਖਦੇ ਨੇ।

ਇਸਲਾਮ ਦੇ ਅੰਦਰ ਤੇ ਗੁਰੂ ਨਾਨਕ ਮਹਾਰਾਜ ਹੀ ਦੇ ਮੱਤ ਵਿਚ ਤੇ ਹੋਰ ਸਾਰੇ ਮੱਤਾਂ ਦੇ ਵਿਚ ਅੰਮ੍ਰਿਤ ਵੇਲੇ ਨੂੰ ਖਾਸ ਮਹੱਤਤਾ ਦਿੱਤੀ ਗਈ ਹੈ।

ਫਰੀਦਾ ਪਿਛਲ ਰਾਤਿ ਨ ਜਾਗਿਓ
ਜੀਵਦੜੇ ਮੁਇਓ ॥

ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓ ॥
ਅੰਗ - ੧੩੮੩

ਇਥੋਂ ਤਕ ਕਿਹਾ ਹੈ ਕਿ ਜੇ ਪਿਛਲੀ ਰਾਤ ਨਹੀਂ ਜਾਗਦਾ ਤਾਂ ਜੀਉਂਦਾ ਹੀ ਚੜ੍ਹਾਈ ਕਰ ਗਿਆ ਉਹ, ਮਰਿਆ ਹੋਇਆ ਹੈ ਉਹ। ਜੋ ਰਸ ਹੈ ਜਿੰਦਗੀ ਦਾ, ਉਸ ਦੇ ਨਾਲ ਇਹ ਸੰਪਰਕ ਕਾਇਮ ਨਹੀਂ ਕਰ ਸਕਦਾ। ਸੋ ਅੰਮ੍ਰਿਤ ਵੇਲੇ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਕਿਉਂਕਿ ਬਾਅਦ ਵਿਚ ਤਾਂ ਮਨ ਦੀਆਂ ਮੱਤਾਂ ਖਿੰਡ ਜਾਂਦੀਆਂ ਨੇ -

ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥
ਅੰਗ - ੧੪੫

ਐਨੀ ਵਾਸ਼ਨਾ ਵਧ ਜਾਂਦੀ ਹੈ, ਐਨੇ ਫੁਰਨੇ ਵਧ ਜਾਂਦੇ ਨੇ, ਐਨਾ ਫੈਲਾਓ ਮਨ ਦਾ ਹੋ ਜਾਂਦਾ ਹੈ ਕਿ ਫੇਰ ਬੜਾ ਮੁਸ਼ਕਲ ਹੁੰਦਾ ਹੈ। ਜੋ ਆਦਮੀ ਦੇ ਸੰਸਕਾਰ ਨੇ, ਸਿਮ੍ਰਿਤੀ ਬਿਰਤੀ ਹੈ ਯਾਦਦਾਸ਼ਤ ਦੀ, ਉਨ੍ਹਾਂ ਬਿਰਤੀਆਂ ਦੇ ਨਾਲ ਇਸ ਦਾ ਮਨ ਭਟਕਦਾ ਤੇ ਦੌੜਦਾ ਫਿਰਦਾ ਹੈ। ਇਸ ਵੇਲੇ ਦੀ ਮਹੱਤਤਾ ਦਸਦੇ ਹੋਏ ਮਹਾਰਾਜ ਰਸਨਾ ਦੇ ਪ੍ਰਯੋਗ ਦਾ ਫਲ ਦਸਦੇ ਨੇ ਕਿ ਜੇ ਰਸਨਾ ਦਾ ਪ੍ਰਯੋਗ ਸਹੀ ਕੀਤਾ ਜਾਵੇ ਤਾਂ ਕਿੱਡਾ ਫਲ ਹੈ। ਜੇ ਇਸ ਦਾ ਪ੍ਰਯੋਗ ਗਲਤ ਕੀਤਾ ਜਾਵੇ ਤਾਂ ਕਿੰਨਾ ਦੁੱਖ ਹੈ। ਚਾਰ ਉੰਗਲ ਦੀ ਜੂਬਾਨ ਹੈ ਇਸ ਦੀ ਮਦਦ ਦੇ ਨਾਲ ਅਸੀਂ ਆਪਣੇ ਭਾਵਾਂ ਨੂੰ ਪ੍ਰਗਟ ਕਰ ਸਕਦੇ ਹਾਂ ਜੇ ਇਹ ਨਾ ਹੋਵੇ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ, ਇਸ਼ਾਰਿਆਂ ਨਾਲ ਬਾਤ ਕਰਾਂਗੇ। ਵਾਹਿਗੁਰੂ ਜੀ ਨੇ ਇਸ ਮਨੁੱਖ ਨੂੰ ਰਸਨਾ ਦਿੱਤੀ। ਇਸ ਦੇ ਨਾਲ ਫਿੱਕੇ ਤੋਂ ਫਿੱਕਾ, ਕੌੜੇ ਤੋਂ ਕੌੜਾ ਜੀਵਨ ਵੀ ਬਣ ਸਕਦਾ ਹੈ, ਢੱਹਿੰਦੀ ਕਲਾ ਵਾਲਾ ਜੀਵਨ ਵੀ ਬਣ ਸਕਦਾ ਹੈ। ਜੇ ਇਹੀ ਰਸਨਾ ਨਿੰਦਿਆ ਕਰਦੀ ਹੈ, ਦੂਸਰੇ ਦੇ ਔਗੁਣਾਂ ਨੂੰ ਪਹਿਲਾਂ ਚਿਤਵ ਕੇ ਫੇਰ ਉਸ ਨੂੰ ਰਸਨਾ ਦੇ ਨਾਲ ਧਿਆਨ ਕਰਦੇ ਹਾਂ ਤਾਂ ਉਸ ਦਾ ਮਾੜਾ ਅਸਰ ਹੁੰਦਾ ਹੈ। ਮਹਾਰਾਜ ਜੀ ਕਹਿੰਦੇ -

ਨਿੰਦਾ ਭਲੀ ਕਿਸੈ ਕੀ ਨਾਹੀ
ਮਨਮੁਖ ਮੁਗਧ ਕਰੰਨਿ॥

ਅੰਗ - ੨੫੫

ਮਹਾਂ-ਮੂਰਖ ਬੰਦੇ ਤੇ ਮਨ ਦੇ ਪਿੱਛੇ ਲੱਗਣ ਵਾਲੇ, ਗੁਰੂ-ਪੀਰ ਦੀ ਗੱਲ ਨਾ ਮੰਨਣ ਵਾਲੇ ਬੰਦੇ ਕਰਿਆ ਕਰਦੇ ਨੇ -

ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥

ਅੰਗ - ੨੫੫

ਘੋਰ ਨਰਕਾਂ ਦੇ ਵਿਚ ਉਨ੍ਹਾਂ ਨੂੰ ਪਚਣਾ ਪੈਂਦਾ ਹੈ।

ਸਾਧ ਕਾ ਨਿੰਦਕੁ ਕੈਸੇ ਤਰੈ ॥

ਸਰਪਰ ਜਾਨਹੁ ਨਰਕ ਹੀ ਪਰੈ ॥ ਅੰਗ - ੮੨੫

ਫਿੱਕਾ ਬੋਲਦਾ ਹੈ, ਕੌੜਾ ਬੋਲਦਾ ਹੈ। ਮਹਾਰਾਜ ਜੀ ਕਹਿੰਦੇ -

ਫਿਕਾ ਦਰਗਹ ਸਟੀਐ ਮੁਹਿ ਬੁਕਾ ਫਿਕੇ ਪਾਇ ॥

ਫਿਕਾ ਮੁਰਖੁ ਆਖੀਐ ਪਾਣਾ ਲਹੈ ਸਜਾਇ ॥

ਅੰਗ - ੮੨੩

ਗੁਰਮਤਿ ਸਿਧਾਂਤ ਦੇ ਮੁਤਾਬਿਕ ਫਿੱਕਾ ਬੋਲਣਾ, ਨਿੰਦਿਆ ਕਰਨੀ, ਚੁਗਲੀ ਕਰਨੀ, ਕੁ-ਰਸ ਦੀਆਂ ਬਾਤਾਂ ਕਰਨੀਆਂ ਇਹ ਢਹਿੰਦੀ ਕਲਾ ਪੈਦਾ ਕਰਦੀਆਂ ਨੇ, ਖੁਸ਼ਕੀ ਪੈਦਾ ਕਰਦੀਆਂ ਨੇ। ਦੂਸਰੇ ਪਾਸੇ ਜਿੰਦਗੀ ਦੇ ਅੰਦਰ ਜੇ ਰਸ ਨਹੀਂ ਆਇਆ ਤਾਂ ਉਸ ਜਿੰਦਗੀ ਦਾ ਕੋਈ ਬਹੁਤਾ ਲਾਭ ਨਹੀਂ ਹੈ, ਉਹ ਕੇਵਲ ਖਾਣ-ਪੀਣ ਵਾਲੀ ਤੇ ਪੈਸੇ ਕਮਾਉਣ ਵਾਲੀ ਮਸ਼ੀਨ ਹੈ ਇਸ ਤੋਂ ਵੱਧ ਕੁਝ ਵੀ ਨਹੀਂ ਹੈ ਕਿਉਂਕਿ ਉਸ ਦੇ ਅੰਦਰ ਜੀਵਨ ਕਰੰਦ ਨਹੀਂ ਹੈ।

ਰਸਨਾ ਗੁਣ ਗੋਪਾਲ ਨਿਧਿ ਗਾਇਣ ॥

ਇਹ ਰਸਨਾ ਪ੍ਰਮੇਸ਼ਰ ਦੇ ਗੁਣ ਗਾਉਂਦੀ ਹੈ ਤਾਂ ਉਸ ਦਾ ਫਲ ਦਸ ਰਹੇ ਨੇ ਕਿ -

ਸਾਂਤਿ ਸਹਜੁ ਰਹਸੁ ਮਨਿ ਉਪਜਿਓ

ਸਗਲੇ ਦੂਖ ਪਲਾਇਣ ॥

ਸ਼ਾਂਤੀ ਵੀ ਆ ਜਾਂਦੀ ਹੈ, ਜਿੰਦਗੀ 'ਚ ਸੰਤੁਲਨ ਆ ਜਾਂਦਾ ਹੈ ਤੇ ਖੇੜਾ ਆ ਜਾਂਦਾ ਹੈ ਤੇ ਸਾਰੇ ਦੁਖਾਂ ਦਾ ਖਾਤਮਾ ਹੋ ਜਾਂਦਾ ਹੈ। ਬੜੇ-ਬੜੇ ਦੁਖ ਗਿਣੇ ਨੇ ਜਿਹੜੇ ਆਦਮੀ ਸਹਿ ਨਹੀਂ ਸਕਦਾ -

ਦੁਖ ਵੇਛੋੜਾ ਇਕੁ ਦੁਖੁ ਭੁਖੁ ॥

ਇਕੁ ਦੁਖੁ ਸਕਤਵਾਰ ਜਮਦੂਤ ॥

ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥

ਵੈਦ ਨ ਭੋਲੇ ਦਾਰੁ ਲਾਇ ॥ ਅੰਗ - ੯੨੫੯

ਦੂਜਾ ਜੰਮਣ-ਮਰਣ ਦਾ ਦੁੱਖ ਹੈ ਜੋ ਬਹੁਤ ਵੱਡਾ ਹੈ। ਸੋ ਇਹ ਸਾਰੇ ਜਿੰਨੇ ਵੀ ਦੁਖ ਨੇ ਇਨ੍ਹਾਂ ਸਾਰਿਆਂ ਦਾ ਨਾਸ਼ ਹੋ ਜਾਂਦਾ ਹੈ, ਰਸਨਾ ਦਾ ਪ੍ਰੋਗ ਕਰਕੇ ਪਰ ਉਸ ਦੇ ਨਾਲ ਸ਼ਰਤ ਹੈ, ਹੋਰ ਥਾਂ ਤੇ ਮਹਾਰਾਜ ਜੀ ਨੇ ਦੱਸੀ ਕਿ -

ਸੇਵਕ ਸਿਖ ਪੁਜਣ ਸਭਿ ਆਵਹਿ ਸਭਿ ਗਾਵਹਿ

ਹਰਿ ਹਰਿ ਉਤਮ ਬਾਨੀ ॥ ਅੰਗ - ੯੬੯

ਪੁਜਣ ਆਉਂਦੇ ਨੇ ਤੇ ਉਤਮ ਬਾਣੀ ਗਾਉਂਦੇ ਨੇ ਤੇ ਥਾਂ ਕਿਨ੍ਹਾਂ ਦਾ ਪੈਂਦਾ ਹੈ -

ਗਾਵਿਆ ਸੁਣਿਆ ਤਿਨ ਕਾ ਹਰਿ ਬਾਇ ਪਾਵੈ

ਜਿਨ ਸਤਿਗੁਰ ਕੀ ਆਗਿਆ

ਸਤਿ ਸਤਿ ਕਰਿ ਮਾਨੀ ॥ ਅੰਗ - ੯੬੯

ਜੇ ਆਗਿਆ ਨਹੀਂ ਮੰਨੀ ਤਾਂ ਜੀਵਨ ਦੇ ਵਿਚ ਪਰਿਵਰਤਨ

ਨਹੀਂ ਆਉਦਾ। ਆਗਿਆ ਮੰਨਣ ਤੋਂ ਬਾਅਦ ਉਸ ਨੂੰ ਅਭਿਆਸ ਵਿਚ ਲਿਆ ਕੇ ਵਰਤਣਾ ਹੈ। ਸੋ ਇਹ ਰਸਨਾ ਦੇ ਘੇਰੇ ਵਿਚ ਆ ਜਾਂਦਾ ਹੈ ਕੇਵਲ ਜੇ ਗਾਉਣ ਨੂੰ ਹੀ ਮਹੱਤਤਾ ਨਹੀਂ ਦਿੱਤੀ। ਬੇਅੰਤ ਥਾਵਾਂ ਦੇ ਉਤੇ ਮਹਾਰਾਜ ਜੀ ਨੇ ਦਸਿਆ ਹੈ ਕਿ ਕੇਵਲ ਗਾਉਣ ਦੇ ਨਾਲ ਕੁਝ ਨਹੀਂ ਬਣਦਾ, ਚਾਹੇ ਕੋਈ ਰਾਗ ਗਾ ਲਓ ਜਿੰਨੀ ਦੇਰ ਤਕ ਅੰਦਰੋਂ ਹਿਰਦਾ ਸਾਥ ਨਹੀਂ ਦਿੰਦਾ, ਮਨ ਸਾਥ ਨਹੀਂ ਦਿੰਦਾ, ਓਨ੍ਹਾਂ ਦੇਰ ਤਕ ਗਾਵਿਆ ਤੇ ਸੁਣਿਆ ਥਾਂ ਨਹੀਂ ਪਿਆ ਕਰਦਾ -

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ
ਨਹੀਂ ਹਰਿ ਹਰਿ ਭੀਜੈ ਰਾਮ ਰਜੇ॥ ਅੰਗ - ੮੫੦

ਨਹੀਂ ਭਿਜਦਾ ਚਾਹੇ ਕਿੰਨੇ ਹੀ ਰਾਗ ਗਾ ਲੈ, ਕਿੰਨੀਆਂ ਹੀ ਤਰਜ਼ਾਂ ਕੱਢ ਲੈ, ਪ੍ਰਮੇਸ਼ਰ ਨਾਲ ਇਸ ਦਾ ਸਬੰਧ ਨਹੀਂ, ਆਪਣਾ ਹਿਰਦਾ ਵੀ ਨਹੀਂ ਭਿਜਿਆ ਕਰਦਾ ਉਹ ਵੀ ਉਤੇ-ਉਤੇ ਹੀ ਹੈ। ਇਕ ਕਲਾ ਹੈ। ਕਲਾ ਦੇ ਤੌਰ ਤੇ action ਹੈ ਮੂੰਹ ਦਾ action ਹੈ, ਹੱਥਾਂ ਪੈਰਾਂ ਦਾ ਹੈ ਲੇਕਿਨ ਉਹ ਹਿਰਦੇ ਭਿੱਜਣ ਵਾਲੀ ਬਾਤ ਹੋਰ ਹੈ।

ਸੋ ਮਹਾਰਾਜ ਜੀ ਇਹ ਕਹਿੰਦੇ ਨੇ ਕਿ ਜੇ ਗੁਣਾਂ ਨੂੰ ਗਾਵੇ ਗੁਣਾਂ ਦਾ ਰੂਪ ਹੋ ਕੇ ਫੇਰ ਕਹਿੰਦੇ ਖੇੜਾ ਤੇ ਸ਼ਾਂਤੀ ਆਉਣੀ ਹੈ ਤੇ ਨਾਲ ਇਹ ਵੀ ਹੈ ਕਿ ਸਾਰੇ ਹੀ ਦੁਖਾਂ ਦਾ ਖਾਤਮਾ ਹੋ ਜਾਏਗਾ, ਜਿਹੜਾ ਵੀ ਕੁਝ ਮੰਗਦਾ ਹੈ -

ਜੋ ਮਾਗਹਿ ਸੋਈ ਸੋਈ ਪਾਵਹਿ

ਸੋਵਿ ਹਰਿ ਕੇ ਚਰਣ ਰਸਾਇਣ ॥ ਅੰਗ - ੨੧੪

ਦੂਸਰੇ ਵਿਚ ਕਿਉਂਕਿ ਮਨੁੱਖ ਦਾ ਮਨ ਅਜੇ ਮੰਗਾਂ ਤੋਂ ਉਪਰ ਨਹੀਂ ਗਿਆ। ਮੰਗਾਂ ਦੇ ਵਿਚ ਹੀ ਜਿਸ ਦਾ ਜੀਵਨ ਜਾਰਿਹਾ ਹੈ, ਵਾਸ਼ਨਾਵਾਂ ਦੇ ਵਿਚ, ਵਾਸ਼ਨਾਵਾਂ ਅਧੂਰੀਆਂ ਰਹਿੰਦੀਆਂ ਨੇ ਪੂਰੀਆਂ ਨਹੀਂ ਹੁੰਦੀਆਂ। ਉਸ ਦੇ ਵਾਸਤੇ ਗੁਰਬਾਣੀ ਦੇ ਅੰਦਰ ਬਹੁਤ ਥਾਂ ਆਉਂਦਾ ਹੈ ਕਿ ਵਾਸ਼ਨਾਵਾਂ ਜਿਨ੍ਹਾਂ ਨੂੰ ਕਾਮਨਾਵਾਂ ਵੀ ਆਖਦੇ ਨੇ -

ਚਾਰਿ ਪਦਾਰਥ ਜੇ ਕੋ ਮਾਗੈ ॥

ਸਾਧ ਜਨਾ ਕੀ ਸੇਵਾ ਲਾਗੈ ॥ ਅੰਗ - ੨੬੬

ਧਰਮ, ਅਰਥ, ਕਾਮ ਤੇ ਮੋਖਸ - ਚਾਰ ਚੀਜ਼ਾਂ ਸਾਧੂਆਂ ਦੀ ਸੰਗਤ ਤੇ ਸੇਵਾ ਵਿਚੋਂ ਪ੍ਰਾਪਤ ਹੋਇਆ ਕਰਦੀਆਂ ਹਨ। ਸੋ ਸਾਰੀਆਂ ਵਾਸ਼ਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਕੁਝ ਵੀ ਮੰਗ ਲੈ ਵਾਹਿਗੁਰੂ ਦੇ ਘਰ ਕੋਈ ਘਾਟਾ ਨਹੀਂ -

ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥

ਘਰਿ ਤ ਤੇਰੈ ਸਭੁ ਕਿਛੁ ਹੈ

ਜਿਸੁ ਦੇਹਿ ਸੁ ਪਾਵਏ॥ ਅੰਗ - ੯੧੭

ਜਿਸ ਨੂੰ ਦਿੰਦਾ ਹੈ ਉਸ ਨੂੰ ਮਿਲ ਹੀ ਜਾਂਦਾ ਹੈ ਕਿਉਂਕਿ ਕੋਈ ਵੀ ਚੀਜ਼ ਨਹੀਂ ਹੈ ਜੋ ਰੱਬ ਦੇ ਘਰ ਨਾ ਹੋਵੇ। ਸੋ ਮਹਾਰਾਜ ਜੀ ਕਹਿੰਦੇ ਜੋ ਵੀ ਮੰਗ ਲਵੇਂ ਉਹ ਤੈਨੂੰ ਪ੍ਰਾਪਤ ਹੋ

ਜਾਣੇਗਾ -

ਜੋ ਮਾਗਹਿ ਸੋਈ ਸੋਈ ਪਾਵਹਿ

ਸੋਵਿ ਹਰਿ ਕੇ ਚਰਣ ਰਸਾਇਣ ॥ ਅੰਗ - ੨੧੪

ਜੋ ਵਾਹਿਗੁਰੂ ਜੀ ਦੇ ਚਰਣ, ਮੰਦਰ ਹੈ ਜਿਸ ਨੂੰ ਨਾਮ
ਆਖਦੇ ਨੇ ਉਸ ਦੀ ਸੇਵਾ ਕਰ ਉਹ ਰਸਾਇਣ ਰੂਪ ਹੈ। ਸੁਖਮਨੀ
ਸਾਹਿਬ ਦੇ ਅੰਦਰ ਸਿਮਰਨ ਦੀ ਮਹਿਮਾ ਪਹਿਲੀ ਅਸਟਪਦੀ
ਵਿਚ ਮਹਾਰਾਜ ਜੀ ਨੇ ਦੱਸੀ ਹੈ। ਦੂਸਰੀ ਦੇ ਅੰਦਰ ਉਸ ਦੀਆਂ
ਬਰਕਤਾਂ ਦੱਸੀਆਂ ਨੇ ਕਿ ਉਸ ਨੂੰ ਤੂੰ ਯਾਦ ਕਰ ਜੇ ਕੁਝ ਲੈਣਾ
ਹੈ, ਸਭ ਕੁਝ ਮਿਲੇਗਾ ਤੈਨੂੰ -

ਜਨਮ ਮਰਣ ਦੁਹਹੂ ਤੇ ਛੁਟਹਿ

ਭਵਜਲੁ ਜਗਤੁ ਤਰਾਇਣ ॥ ਅੰਗ - ੨੧੪

ਸਾਰਿਆਂ ਤੋਂ ਜੋ ਵੱਡਾ ਦੁਖ ਹੈ ਉਹ ਜੰਮਣ ਤੇ ਮਰਨ ਦਾ
ਹੈ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਕਦੋਂ ਤੋਂ ਸਾਡਾ ਵਜੂਦ
ਬਣਿਆ ਹੈ, ਕਿੰਨੀ ਕੁ ਦੇਰ ਤੋਂ ਆਸੀਂ ਤੁਰੇ ਹੋਏ ਹਾਂ?

ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥

ਏਤੀ ਨ ਜਨਉ ਕੇਤੀਕ ਮੁਦਤਿ

ਚਲਤੇ ਬਹਰਿ ਨ ਪਾਇਓ ॥ ਅੰਗ - ੬੯੯

ਤੈਨੂੰ ਤਾਂ ਇਹ ਪਤਾ ਹੀ ਨਹੀਂ ਕਿ ਮੈਨੂੰ ਕਿੰਨਾ-ਕੁ ਚਿਰ
ਹੋ ਗਿਆ ਚਲਦੇ ਨੂੰ ਤੇ ਅਜੇ ਕਿੰਨਾ-ਕੁ ਚਿਰ ਚੱਲਣਾ ਹੈ? ਕਦੇ
ਸ਼ਾਂਤੀ ਵੀ ਮਿਲੇਗੀ? ਕਦੇ ਕੋਈ ਐਸਾ ਸਥਾਨ ਵੀ ਮਿਲੇਗਾ ਜਿਸ
ਥਾਂ ਤੇ ਜਾ ਕੇ ਪਰਮ ਅਨੰਦ ਦਾ ਸਾਨੂੰ ਅਨੁਭਵ ਹੋਵੇ ਤੇ ਆਸੀਂ
ਜੰਮਣ-ਮਰਨ ਦੇ ਚੱਕਰ 'ਚੋਂ ਛੁਟ ਜਾਈਏ ਕਿਉਂਕਿ ਮਰਨ ਦਾ
ਦੁੱਖ ਦਸਦੇ ਨੇ ਕਿ 400 ਬਿੱਛੂ ਇਕ ਥਾਂ ਤੇ ਲੜ ਜਾਵੇ, 1000
ਤਲਵਾਰ ਇਕੋ ਥਾਂ ਤੇ ਫੱਟ ਤੇ ਲੱਗੀ ਜਾਵੇ ਐਨਾ ਹੀ ਦੁਖ
ਆਦਮੀ ਨੂੰ ਮੌਤ ਵੇਲੇ ਸਰੀਰ 'ਚੋਂ ਨਿਕਲਣ ਵੇਲੇ ਹੁੰਦਾ ਹੈ,
ਮੁਰਸ਼ਤ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਇਹ ਬੜਾ ਭਾਰਾ ਦੁਖ
ਹੈ। ਮਹਾਰਾਜ ਜੀ ਕਹਿੰਦੇ ਇਸ ਤੋਂ ਵੀ ਛੁਟਕਾਰਾ ਹੋ ਜਾਂਦਾ
ਹੈ ਇਹ ਜੋ ਭਵਜਲ ਜਗਤ ਹੈ ਬਹੁਤ ਔਖਾ ਹੈ ਤਰਨਾ -

ਪਾਵਕ ਸਾਗਰ ਅਥਾਰ ਲਹਰਿ ਮਹਿ

ਤਾਰਹੁ ਤਾਰਨਹਾਰੇ ॥ ਅੰਗ - ੬੧੩

ਅੱਗ ਦਾ ਸਮੁੰਦਰ ਤੇ ਲਹਿਰਾਂ ਦਾ ਕੋਈ ਥਾਹ ਨਹੀਂ, ਲੰਘ
ਨਹੀਂ ਸਕਦਾ ਜੀਵ, ਕੇਵਲ ਗੁਣ ਗਾਉਣ ਦੇ ਨਾਲ ਲੰਘ ਸਕਦਾ
ਹੈ। ਦੂਸਰਾ ਹੈ, ਹਰਿ ਕੇ ਚਰਣ ਰਸਾਇਣ ਦੀ ਪੂਜਾ ਕਰਨ ਦੇ
ਨਾਲ, ਸਿਮਰਨ ਦੇ ਨਾਲ, ਨਾਮ ਦਾ, ਗੁਰਮੰਤਰ ਦਾ ਜਾਪ ਕਰਨ
ਦੇ ਨਾਲ, ਨਾਮ ਦੇ ਪੰਡਾਲ ਵਿਚ ਪ੍ਰਵੇਸ਼ ਕਰਨ ਦੇ ਨਾਲ ਕਹਿੰਦੇ
ਇਹ ਜੰਮਣਾ-ਮਰਨਾ ਛੁਟ ਜਾਣੇਗਾ ਕਿਉਂਕਿ ਅੰਦਰ ਗਿਆਨ ਦਾ
ਪ੍ਰਕਾਸ਼ ਹੋ ਜਾਂਦਾ ਹੈ -

ਕਬਹੁ ਸਾਧਸੰਗਤਿ ਇਹ ਪਾਵੈ ॥

ਉਸੁ ਅਸਥਾਨ ਤੇ ਬਹੁਰਿ ਨ ਆਵੈ ॥

ਅੰਤਰਿ ਹੋਇ ਗਿਆਨ ਪਰਗਾਸੁ ॥

ਉਸੁ ਅਸਥਾਨ ਕਾ ਨਹੀਂ ਬਿਨਾਸੁ ॥

ਮਨ ਤਨ ਨਾਮਿ ਰਤੇ ਇਕ ਰੰਗਿ ॥

ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥

ਜਿਉ ਜਲ ਮਹਿ ਜਲੁ ਆਇ ਖਟਾਨਾ ॥

ਜਿਉ ਜੋਤੀ ਸੰਗਿ ਜੋਤਿ ਸਮਾਨਾ ॥

ਮਿਟਿ ਗਏ ਗਵਨ ਪਾਏ ਬਿਸ੍ਰਾਮ ॥

ਨਨਕ ਪ੍ਰਭ ਕੈ ਸਦ ਕੁਰਬਾਨ ॥ ਅੰਗ - ੨੨੮

ਆਉਣਾ-ਜਾਣਾ ਖਤਮ ਹੋ ਕੇ ਪੱਕੀ ਅਵਸਥਾ ਪ੍ਰਾਪਤ ਹੋ ਜਾਂਦੀ
ਹੈ, ਫੇਰ ਨਹੀਂ ਕਿਰਦਾ। ਮਹਾਰਾਜ ਜੀ ਕਹਿੰਦੇ ਤੈਨੂੰ ਤਾਂ ਇਹੀ
ਨਹੀਂ ਪਤਾ ਕਿ ਮੈਂ ਕਿੰਨਿਆਂ ਜਨਮਾਂ ਵਿਚ, ਕਿੰਨਿਆਂ ਸਰੀਰਾਂ
ਨੂੰ ਧਾਰਨ ਕਰਿਆ ਹੈ -

ਕਈ ਜਨਮ ਭਏ ਕੀਟ ਪਤੰਗਾ ॥

ਕਈ ਜਨਮ ਗਜ ਮੀਨ ਕੁਰੰਗਾ ॥

ਕਈ ਜਨਮ ਪੰਖੀ ਸਰਪ ਹੋਇਓ ॥

ਕਈ ਜਨਮ ਹੈਵਰ ਬ੍ਰਿਖ ਜੋਇਓ ॥ ਅੰਗ - ੧੭੯

ਇਹੋ ਜਿਹੀਆਂ ਨਿਖਿੱਧ ਇਕ ਘੱਟ ਚੌਰਾਸੀ ਲੱਖ ਜੂਨਾਂ,
ਇਹੋ ਜਿਹੇ ਸਰੀਰ ਹੰਚਾਊਣ ਤੋਂ ਬਾਅਦ -

ਮਿਲੁ ਜਗਦੀਸ ਮਿਲਨ ਕੀ ਬਰੀਆ ॥

ਚਿਰਕਾਲ ਇਹ ਦੇਰ ਸੰਜਰੀਆ ॥ ਅੰਗ - ੧੭੯

ਹੁਣ ਤੇਰੀ ਵਾਰੀ ਆਈ ਹੈ ਪ੍ਰਮੇਸ਼ਰ ਨੂੰ ਮਿਲਣ ਵਾਸਤੇ,
ਪਤਾ ਨਹੀਂ ਪਹਿਲਾਂ ਕਦੋਂ ਤੈਨੂੰ ਇਹ ਦੇਹੀ ਮਿਲੀ ਸੀ। ਨਾ
ਕਰੋੜਾਂ ਸਾਲਾਂ ਦਾ ਅੰਦਾਜਾ ਹੈ, ਨਾ ਅਰਥਾਂ ਸਾਲਾਂ ਦਾ ਕੋਈ ਕਹਿ
ਨਹੀਂ ਸਕਦੇ।

ਸੋ ਇਹ ਹੁਣ ਪ੍ਰਾਪਤ ਹੋਈ ਹੋਈ ਹੈ ਤੇ ਤੈਨੂੰ ਚਾਹੀਦਾ
ਹੈ ਕਿ ਤੂੰ ਪ੍ਰਮੇਸ਼ਰ ਨੂੰ ਪ੍ਰਾਪਤ ਕਰੋਂ। ਫੇਰ ਸਵਾਲ ਆਉਂਦਾ ਹੈ
ਕਿ ਜਦੋਂ ਆਸੀਂ ਜਾਣਦੇ ਹੀ ਨਹੀਂ ਹਾਂ ਕਿ ਰੱਬ ਰਹਿੰਦਾ ਕਿੱਥੇ
ਹੈ? ਉਸ ਦਾ ਸਾਡੇ ਨਾਲ ਕੀ ਸਬੰਧ ਹੈ? ਕਿਸ ਤਰ੍ਹਾਂ ਦੇ ਨਾਲ
ਆਸੀਂ ਮਿਲ ਸਕਦੇ ਹਾਂ? ਮਹਾਰਾਜ ਜੀ ਕਹਿੰਦੇ ਤੂੰ ਬਾਹਰ ਨਾ
ਟੋਲੁ, ਉਹ ਤੇਰੇ ਅੰਦਰ ਹੀ ਹੈ ਜਿਥੇ ਤੂੰ ਰਹਿੰਦਾ ਹੈਂ। ਪਹਿਲਾਂ
ਤੂੰ ਆਪਣੀ ਪਛਾਣ ਕਰ ਕਿ ਮੈਂ ਕੋਣ ਹਾਂ ਉਦੋਂ ਤਕ ਗੱਲ
ਨਹੀਂ ਬਣਦੀ। ਪ੍ਰਛੇ ਕਿਸੇ ਨੂੰ ਕਿ ਤੂੰ ਕੋਣ ਹੈਂ? ਤਾਂ ਉਹ ਆਪਣਾ
ਨਾਉਂ ਦੱਸ ਦਿੇਗਾ ਕਿ ਮੈਂ ਫਲਾਣਾ ਹਾਂ। ਜੇ ਛੁਹ ਕੇ ਦੱਸੋ ਬਾਂਹ
ਫੜ ਕੇ ਕਿ ਆਹ ਹੈਂ ਤੂੰ ਤਾਂ ਇਹ ਕੀ ਹੈ? ਕਹਿੰਦਾ ਇਹ
ਮੇਰੀ ਬਾਂਹ ਹੈ। ਆਹ ਕੀ ਹੈ? ਮੇਰੀ ਲੱਤ ਹੈ। ਇਹ ਮੇਰਾ ਪੇਟ
ਹੈ, ਇਹ ਮੇਰੀ ਛਾਤੀ ਹੈ, ਆਹ ਮੇਰਾ ਸਿਰ ਹੈ। ਫੇਰ ਤੂੰ ਕੀ
ਹੋਇਆ? ਜਿੰਨੀ ਦੇਰ ਤਕ ਇਸ ਚੀਜ਼ ਦਾ ਗਿਆਨ ਹਿਰਦੇ
ਵਿਚ ਨਹੀਂ ਬੈਠਦਾ, ਨਿਸ਼ਚੇਪੁਰਵਕ ਨਹੀਂ ਹੁੰਦਾ ਕਿਉਂਕਿ ਦੇਹ-
ਹੰਗਤਾ ਤੇ ਮਮਤਾ ਇਹ ਗੱਲ ਨਾਲ ਨਹੀਂ ਜਾਇਆ ਕਰਦੀ। ਨਾ
ਪੜ੍ਹ ਕੇ ਜਾਂਦੀ ਹੈ, ਨਾ ਬੁੱਧੀ ਮੰਡਲ ਨਾਲ ਸੋਚਣ ਤੇ ਜਾਂਦੀ ਹੈ,
ਇਸ ਦਾ ਰਸਤਾ ਹੋਰ ਹੈ। ਜਦੋਂ ਤਕ ਉਹ ਚੀਜ਼ ਪ੍ਰਾਪਤ ਨਹੀਂ

ਹੁੰਦੀ ਓਨੀਂ ਦੇਰ ਤਕ ਦੇਹ-ਹੰਗਤਾ ਤੇ ਮਮਤਾ ਨੇ ਜਾਣਾ ਨਹੀਂ
ਇਸ ਦੇ ਅੰਦਰੋਂ ਭਰਮ ਦਾ ਨਾਸ਼ ਨਹੀਂ ਹੋਣਾ। ਜਿੰਨਾਂ ਚਿਰ ਭਰਮ
ਕਾਇਮ ਹੈ ਇਸ ਨੇ ਜੰਮਦਾ-ਮਰਦਾ ਰਹਿਣਾ ਹੈ, ਦੁਖ-ਸੁਖ ਭੋਗਣੇ
ਨੇ।

ਸੋ ਮਹਾਰਾਜ ਜੀ ਕਹਿੰਦੇ ਪਿਆਰਿਆਂ! ਪਹਿਲਾਂ ਤੂੰ ਆਪਣੇ
ਆਪ ਨੂੰ ਜਾਣ। ਜਦੋਂ ਆਪਣੇ-ਆਪ ਨੂੰ ਜਾਣ ਗਿਆ ਫੇਰ ਤੈਨੂੰ
ਪ੍ਰਮੇਸ਼ਰ ਵੀ ਲੱਭ ਜਾਏਗਾ ਕਿਉਂਕਿ ਨਾਲ-ਨਾਲ ਰਹਿੰਦੇ ਨੇ ਦੋਵੇਂ
-

ਧਨ ਪਿਰ ਕਾ ਇਕ ਹੀ ਸੰਗ ਵਾਸਾ
ਵਿਚਿ ਹਉਮੈ ਭੀਤਿ ਕਰਾਰੀ ॥
ਗੁਰਿ ਪੂਰੈ ਹਉਮੈ ਭੀਤਿ
ਤੇਰੀ ਜਨ ਨਾਨਕ ਮਿਲੇ ਬਨਵਾਰੀ ॥

ਅੰਗ - ੧੨੬੩

ਸਮਰੱਥ ਗੁਰੂ ਦੀ ਸ਼ਰਨ ਵਿਚ ਜਾ ਕੇ ਹਉਮੈ ਦੀ ਕੰਧ
ਟੁੱਟਦੀ ਹੈ ਹੋਰ ਕੋਈ ਤਰੀਕਾ ਨਹੀਂ ਹੈ ਇਸਨੂੰ ਤੋੜਨ ਦਾ,
theortically ਇਹ ਨਹੀਂ ਜਾਂਦੀ -

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥

ਅੰਗ - ੧

ਕੋਈ ਸਾਧਨ ਨਹੀਂ ਹੈ ਇਸ ਕੰਧ ਨੂੰ ਤੋੜਨ ਦਾ। ਫੇਰ
ਮਹਾਰਾਜ ਜੀ ਸਵਾਲ ਕਰਦੇ ਨੇ ਕਿ ਸੱਚੇ ਪਾਤਿਸ਼ਾਹ! ਜੇ ਕੋਈ
ਸਾਧਨ ਨਹੀਂ ਹੈ ਤਾਂ ਇਹ ਫੇਰ ਕਿਸ ਤਰ੍ਹਾਂ ਦੇ ਨਾਲ ਟੁੱਟੇਗੀ?

ਕਿਵ ਸਚਿਆਰਾ ਹੋਈਐ ਕਿਵ ਕੁੜੈ ਤੁਟੈ ਪਾਲਿ ॥

ਅੰਗ - ੧

ਮਹਾਰਾਜ ਜੀ ਕਹਿੰਦੇ -

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥

ਅੰਗ - ੧

ਜਦੋਂ ਤਕ ਹੁਕਮ ਦੇ ਨਾਲ ਇਕ-ਮਿਕ ਨਹੀਂ ਹੁੰਦਾ, ਰਜ਼ਾ
ਨਹੀਂ ਮੰਨਦਾ ਓਨਾਂ ਚਿਰ ਮੈਂ ਭਾਵ ਨਹੀਂ ਖਤਮ ਹੁੰਦਾ, ਜਦੋਂ ਤਕ
ਮੈਂ ਭਾਵ ਖਤਮ ਨਹੀਂ ਹੁੰਦਾ ਉਦੋਂ ਤਕ ਇਹ ਕੰਧ ਨਹੀਂ ਟੁੱਟਦੀ-
ਹਉ ਹਉ ਭੀਤਿ ਭਇਓ ਹੈ ਬੀਚੇ

ਸੁਨਤ ਦੇਸਿ ਨਿਕਟਾਇਓ ॥
ਭਾਂਭੀਰੀ ਕੇ ਪਤ ਪਰਦੋ ਬਿਨੁ ਪੇਖੇ ਦੁਰਾਇਓ ॥

ਅੰਗ - ੯੨੪

ਬਹੁਤ ਹੀ ਬਰੀਕ, ਇਕ ਖਿਆਲ ਦੀ ਕੰਧ ਬਣੀ ਹੋਈ
ਹੈ। ਸੋ ਇਹ ਟੁੱਟਣੀ ਹੈ ਪੂਰੇ ਗੁਰੂ ਦੇ ਉਪਦੇਸ਼ ਨਾਲ। ਸੋ
ਮਹਾਰਾਜ ਜੀ ਕਹਿੰਦੇ ਨੇ -

ਖੋਜਤ ਖੋਜਤ ਤਤੁ ਬੀਚਾਰਿਓ
ਦਾਸ ਗੋਵਿੰਦ ਪਰਾਇਣ॥

ਅਬਿਨਾਸੀ ਖੇਮ ਚਾਹਰਿ ਜੇ ਨਾਨਕ

ਸਦਾ ਸਿਮਰਿ ਨਾਰਾਇਣ ॥ ਅੰਗ - ੨੧੪

ਤੱਤ ਦੀ ਬਾਤ ਤੁਹਾਨੂੰ ਅਸੀਂ ਸਮਝਾਉਂਦੇ ਹਾਂ ਜਿਹੜੀ
ਖੋਜ-ਖੋਜ ਕੇ, ਖੋਜ-ਖੋਜ ਕੇ ਕੀਤੀ ਗਈ ਹੈ।

ਸੋਧਤ ਸੋਧਤ ਸੋਧਤ ਸੀਝਿਆ ॥

ਗੁਰ ਪ੍ਰਸਾਦਿ ਤਤੁ ਸਭ ਬੁਝਿਆ ॥ ਅੰਗ - ੨੮੧

ਤੱਤ ਕੀ ਬੁਝਿਆਂ?
ਜਬ ਦੇਖਉ ਤਬ ਸਭ ਕਿਛੁ ਮੂਲ ॥
ਨਾਨਕ ਸੋ ਸੂਖਮੁ ਸੋਈ ਅਸਥੂਲੁ ॥ ਅੰਗ - ੨੮੧

ਜਦੋਂ ਦੇਖਦੇ ਹਾਂ ਤਾਂ ਸਾਰੇ ਪਸਾਰੇ ਦੀ ਜੜ੍ਹ ਜੋ ਹੈ ਉਹ
ਇਕੋ ਹੀ ਹੈ। ਉਹੀ ਬੀਜ ਜਿਹੜਾ ਹੈ -

ਤੂੰ ਪੇਡ ਸਾਖ ਤੇਰੀ ਢੂਲੀ ॥

ਤੂੰ ਸੂਖਮੁ ਹੋਆ ਅਸਥੂਲੀ ॥

ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ

ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥

ਅੰਗ - ੧੦੨

ਤੂੰ ਸਮੁੰਦਰ ਹੈਂ, ਸਮੁੰਦਰ ਦੇ ਉਤੇ ਲਹਿਰਾਂ ਵੀ ਤੂੰ ਹੀ
ਹੈਂ। ਜੋ ਆਪੇ ਹੀ ਆਪਣਾ ਪਸਾਰਾ ਪ੍ਰਮੇਸ਼ਰ ਨੇ ਕਰਕੇ, ਅਨੇਕ
ਰੂਪਾਂ ਵਿਚ ਪ੍ਰਗਟ ਹੋ ਕੇ ਖੇਲ੍ਹ ਰਿਹਾ ਹੈ -

ਪਾਰਬ੍ਰਹਮ ਕੇ ਸਗਲੇ ਠਾਉ ॥

ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥

ਅਪੇ ਕਰਨ ਕਰਾਵਨ ਜੋਗੁ ॥

ਪ੍ਰਭ ਭਾਵੈ ਸੋਈ ਢੁਨਿ ਹੋਗੁ ॥

ਪਸਰਿਓ ਆਪਿ ਹੋਇ ਅਨਤ ਤਰੰਗ ॥

ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥

ਜੈਸੀ ਮਤਿ ਦੇਇ ਤੈਸਾ ਪਰਗਾਸ ॥ ਅੰਗ - ੨੨੫

ਜਿੰਨੀ ਇਹ ਸਿਸਟੀ ਰਚੀ ਹੋਈ ਹੈ ਚੇਤਨ, ਜਿਹੋ ਜਿਹੀ
ਕਿਸੇ ਨੂੰ ਮੱਤ ਦਿੰਦਾ ਹੈ ਉਹੋ ਜਿਹਾ ਉਸ ਦੇ ਅੰਦਰ ਪ੍ਰਕਾਸ਼ ਹੋ
ਜਾਂਦਾ ਹੈ -

ਪਾਰਬ੍ਰਹਮੁ ਕਰਤਾ ਅਬਿਨਾਸ ॥

ਸਦਾ ਸਦਾ ਸਦਾ ਦਇਆਲ ॥

ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥

ਅੰਗ - ੨੨੫

ਵਾਹਿਗੁਰੂ ਸਦਾ ਦਇਆਲ ਹੈ ਤੂੰ ਉਸ ਨੂੰ ਸਿਮਰ-ਸਿਮਰ
ਕੇ ਸਦਾ ਹੀ ਉਸ ਦਾ ਧਿਆਨ ਧਰ। ਸੋ ਜਿੰਨੀ ਦੇਰ ਤਕ ਅਸੀਂ
ਅੰਦਰੋਂ ਨਹੀਂ ਜਾਗਦੇ ਸਾਨੂੰ ਪਤਾ ਨਹੀਂ ਲਗਦਾ, ਮਹਾਰਾਜ ਜੀ
ਕਹਿੰਦੇ ਅਸੀਂ ਖੋਜ-ਖੋਜ ਕੇ ਤੱਤ ਤੈਨੂੰ ਦੱਸਿਆ ਹੈ -

ਖੋਜਤ ਖੋਜਤ ਤਤੁ ਬੀਚਾਰਿਓ

ਦਾਸ ਗੋਵਿੰਦ ਪਰਾਇਣ॥

ਅੰਗ - ੨੧੪

ਇਹ ਆਪਣੀ ਹਉਮੈ ਛੱਡ ਕੇ ਵਾਹਿਗੁਰੂ ਦੇ ਪਰਾਇਣ ਹੋ ਜਾਵੇ ਕਿਉਂਕਿ ਇਸ ਦੇ ਵਿਚ ਕਰਨ ਦੀ ਕੋਈ ਸ਼ਕਤੀ ਨਹੀਂ ਹੈ, ਇਹ ਮੈਂ ਧਾਰਦਾ ਹੈ ਇਸ ਕਰਕੇ ਇਸ ਨੂੰ ਕਰਮ ਚਿੰਬੜ ਜਾਂਦਾ ਹੈ। ਜਦੋਂ ਤਕ ਇਸ ਦੇ ਅੰਦਰੋਂ ਮੈਂ ਦਾ ਨਾਸ਼ ਨਹੀਂ ਹੁੰਦਾ, ਉਨ੍ਹਿਂਦੀਂ ਦੇਰ ਤਕ ਕਰਮ ਦੂਰ ਨਹੀਂ ਹੁੰਦੇ, ਵੈਸੇ ਜੋ ਸਚਾਈ ਹੈ ਮਹਾਰਾਜ ਜੀ ਕਹਿੰਦੇ -

ਇਸ ਕਾ ਬਲੁ ਨਹੀਂ ਇਸੁ ਹਾਥ ॥

ਕਰਨ ਕਰਾਵਨ ਸਰਬ ਕੋ ਨਾਥ ॥ ਅੰਗ - ੨੨੨

ਇਹ ਜਿਸ ਵਕਤ ਪਰਾਇਣ ਹੋ ਜਾਂਦਾ ਹੈ ਤਾਂ ਮਹਾਰਾਜ ਜੀ ਕਹਿੰਦੇ -

ਅਬਿਨਾਸੀ ਖੇਮ ਚਾਹਰਿ ਜੇ ਨਾਨਕ.....॥

ਅੰਗ - ੨੧੪

ਜੇ ਤੂੰ ਚਾਹੁੰਦਾ ਹੈਂ ਕਿ ਐਸਾ ਸੁਖ ਮਿਲ ਜਾਵੇ ਜਿਸ ਦਾ ਕਦੇ ਵੀ ਨਾਸ਼ ਨਾ ਹੋਵੇ ਤਾਂ -

.....ਸਦਾ ਸਿਮਰਿ ਨਾਰਾਇਣ॥ ਅੰਗ - ੨੧੪

ਹਮੇਸ਼ਾਂ round the clock ਤੇਰੇ ਪ੍ਰਮੇਸ਼ਰ ਯਾਦ ਰਹਿਣਾ ਚਾਹੀਦਾ ਹੈ ਕਿ ਉਹ ਪ੍ਰਮੇਸ਼ਰ ਪਰੀਪੂਰਨ ਹਰੇਕ ਦੇ ਅੰਦਰ ਘਟ-ਘਟ ਵਿਚ ਵਿਆਪਕ ਹੈ।

ਕਾਇਆ ਨਗਰੁ ਨਗਰ ਗੜ੍ਹ ਅੰਦਰਿ ॥

ਸਾਚਾ ਵਾਸਾ ਪੁਰਿ ਗਗਨੰਦਰਿ ॥

ਅਸਥਿਰੁ ਬਾਨੁ ਸਦਾ ਨਿਰਮਾਇਲੁ

ਅਧੇ ਆਪੁ ਉਪਾਇਦਾ ॥ ੧ ॥

ਅੰਦਰਿ ਕੋਟ ਛਜੇ ਹਟਨਾਲੇ ॥ ਅੰਗ - ੧੦੩੩

ਇਥੇ ਮਹਾਰਾਜ ਜੀ ਰਸਤਾ ਦਸਦੇ ਨੇ ਕਿ ਹੈ ਤਾਂ ਤੇਰੇ ਅੰਦਰ ਪਰ ਬਜਰ ਕਪਾਟ ਜੜ੍ਹੇ ਹੋਏ ਨੇ - ਅਗਿਆਨਤਾ ਦੇ, ਆਸਾ ਤੇ ਅੰਦੇਸ਼ਿਆਂ ਦੇ ਬਜਰ ਕਪਾਟ ਜੜ੍ਹੇ ਹੋਏ ਨੇ। ਜਦੋਂ ਤਕ ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਕਰਦਾ ਉਨ੍ਹਿਂਦੀਂ ਦੇਰ ਤਕ ਨਹੀਂ ਉਹ ਖੁਲ੍ਹੇ ਕਿਉਂਕਿ ਉਹ ਬੰਦ ਕਰ ਦਿਤੇ ਗਏ ਨੇ -

ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ

ਕੁੰਜੀ ਗੁਰ ਸਉਪਾਈ ॥

ਅਨਿਕ ਉਪਾਵ ਕਰੇ ਨਹੀਂ ਪਾਵੈ

ਬਿਨੁ ਸਤਿਗੁਰ ਸਰਣਾਈ ॥ ਅੰਗ - ੨੦੫

ਸਤਿਗੁਰੂ ਦੀ ਸ਼ਰਣ ਵਿਚ ਆ ਕੇ ਜਦੋਂ ਤੂੰ ਉਸ ਨੂੰ ਯਾਦਾਦਾਸ਼ਤ ਦੇ ਵਿਚ ਲਿਆਏਂਗਾ ਤਾਂ ਬਜਰ ਕਪਾਟ ਖੁਲ੍ਹੇ ਜਾਂਦੇ ਨੇ -

ਨਉ ਦਰਵਾਜ਼ੇ ਕਾਇਆ ਕੋਟੁ ਹੈ

ਦਸਵੈ ਗੁਪਤੁ ਰਖੀਜੈ ॥

ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥

ਅੰਗ - ੯੫੪

ਫੇਰ ਉਸ ਦੀਆਂ ਨਿਸ਼ਾਨੀਆਂ ਹਨ -

ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥

ਤਿਤੁ ਘਟ ਅੰਤਰਿ ਚਨਣਾ ਕਰਿ ਭਗਤਿ ਮਿਲੀਜੈ॥

ਸਭ ਮਹਿ ਏਕੁ ਵਰਤਦਾ

ਜਿਨਿ ਆਧੇ ਰਚਨ ਰਚਾਈ ॥ ਅੰਗ - ੯੫੪

ਕੇਵਲ 'ਮੈਂ' ਕਰਕੇ ਦੁਜਾਇਗੀ ਹੈ ਜੇ ਮੈਂ ਮਿਟ ਜਾਵੇ ਫੇਰ ਤਾਂ ਇਕੱਲਾ ਪ੍ਰਮੇਸ਼ਰ ਆਪਣੇ-ਆਪ ਆਪਣੀ ਮੌਜ ਵਿਚ ਸਾਰੀ ਖੇਲ੍ਹ ਕਰ ਰਿਹਾ ਹੈ।

ਜੇ ਇਸ ਗਿਆਨ ਦਾ ਪ੍ਰਕਾਸ਼ ਹੋ ਜਾਵੇ ਤੇ ਇਸ ਦੇ ਵਿਚ ਟਿਕ ਜਾਵੇ ਤਾਂ ਸਦਾ ਦੀ ਯਾਦ ਇਸ ਦੇ ਅੰਦਰ ਕਾਇਮ ਹੋ ਕੇ ਦੁਬਾਰਾ ਮਾਇਆ ਦਾ ਅਸਰ ਨਾ ਪਵੇ। ਮਹਾਰਾਜ ਜੀ ਕਹਿੰਦੇ ਫੇਰ ਤੈਨੂੰ ਐਸਾ ਸੁਖ ਪ੍ਰਾਪਤ ਹੋ ਸਕਦਾ ਹੈ ਜਿਸ ਦਾ ਕਦੇ ਵੀ ਨਾਸ਼ ਨਹੀਂ ਹੁੰਦਾ। ਸੋ ਇਹ ਰਸਨਾ ਤੋਂ ਚਲਦੀ ਹੈ ਸਾਰੀ ਚੀਜ਼, ਰਸਨਾ ਤੋਂ ਨਾਮ ਜਪਦੇ ਹਾਂ, ਰਸਨਾ ਦੇ ਨਾਲ ਆਸੀਂ ਹਰੀ ਦਾ ਜਸ ਕਰਦੇ ਹਾਂ ਉਸ ਤੋਂ ਬਾਅਦ ਉਹ ਫਲ ਪ੍ਰਾਪਤ ਹੋਣੇ ਸ਼ੁਰੂ ਹੋ ਜਾਂਦੇ ਨੇ।

ਸੋ ਇਸ ਤਰ੍ਹਾਂ ਗੁਰੂ-ਮਹਾਰਾਜ ਜੀ ਦਾ ਜੋ ਬਚਨ ਹੈ ਇਸ ਨੂੰ ਹਿਰਦੇ ਵਿਚ ਧਾਰਨ ਕਰੋ, ਸੁਖਾਂ ਦਾ ਫਲ ਪ੍ਰਾਪਤ ਕਰੋ।

(-----)

ਗੁਰਦੁਆਰਾ ਰਤਵਾੜਾ ਸਾਹਿਬ ਵਿਖੇ ਹਰ

ਪੂਰਨਮਾਸੀ ਦੇ ਸਤਿਸੰਗ ਸਬੰਧੀ ਸੁਚਨਾ

ਰਤਵਾੜਾ ਸਾਹਿਬ ਦੀ ਪਾਵਨ ਪਵਿੱਤਰ ਭੂਮੀ ਉਪਰ ਨਵੇਂ ਸਾਲ 2009 ਤੋਂ ਹਰ ਪੂਰਨਮਾਸੀ ਦਾ ਸਤਿਸੰਗ ਕਥਾ ਕੀਰਤਨ ਰਾਤ ਦੇ ਸਮੇਂ ਸ਼ਾਮ 7.00 ਤੋਂ ਰਾਤ 10.00 ਵਜੇ ਤੱਕ ਹੋਇਆ ਕਰੇਗਾ। ਰਾਤ ਨੂੰ ਚੰਦਰਮਾ ਦੀਆਂ ਗੁਣਕਾਰੀ ਕਿਰਨਾਂ ਵਿੱਚ, ਕੁਦਰਤੀ ਜੜ੍ਹੀ-ਬੂਟੀਆਂ ਦੇ ਸੰਜੇਗ ਨਾਲ ਖੀਰ ਤਿਆਰ ਕੀਤੀ ਜਾਵੇਗੀ, ਜਿਸਦੇ ਛਕਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਸਾਹ, ਦਮਾ, ਪੁਰਾਣਾ ਸਿਰ ਦਰਦ, ਨਜਲਾ, ਅੱਖਾਂ ਦੀ ਘਟ ਰਹੀ ਜੋਤ, ਦਿਲ, ਦਿਮਾਗ, ਫੇਫੜਿਆਂ ਦੇ ਮਰੀਜਾਂ ਲਈ ਵਰਤਾਨ ਸਿੱਧ ਹੋ ਚੁਕੀ ਹੈ ਅਤੇ ਕੈਸਰ ਦੇ ਭਿਆਨਕ ਰੋਗਾਂ ਤੋਂ ਪੂਰਾ ਬਚਾਅ ਰਹਿੰਦਾ ਹੈ। ਇਹ ਖੀਰ ਪੂਰਨਮਾਸੀ ਨੂੰ ਰਤਵਾੜਾ ਸਾਹਿਬ ਵਿਖੇ ਤਿਆਰ ਕਰਕੇ ਅੰਮ੍ਰਿਤਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਵਰਤਾਈ ਜਾਵੇਗੀ ਜੀ।

ਸੁਗੰਧਤ ਜੀਵਨ (ਸੰਤ ਅਤਰ ਸਿੰਘ ਜੀ ਰੇਤੂ ਸਾਹਿਬ)

ਸੰਤ ਵਰਿਆਮ ਸਿੰਘ ਜੀ
ਬਾਨੀ ਤੇ ਮੁਖੀ ਵਿ. ਗੁ. ਕੁ. ਮਿਸ਼ਨ।

ਮਾਰਚ 1667 ਈ. ਮੁਤਾਬਿਕ 1924 ਬਿਕ੍ਰਮੀ, ਚੇਤ ਦਾ ਮਹੀਨਾ ਚੰਡੀਆ। ਬਸੰਤ ਰੁੱਤ ਵਿਚ ਚੇਤ ਦਾ ਮਹੀਨਾ ਬਹੁਤ ਹੀ ਦਿਲ ਖਿੱਚਵਾਂ ਗਿਣਿਆ ਹੈ। ਵਿਦਵਾਨ ਚੇਤ ਰੁੱਤ ਨੂੰ ਬਸੰਤ ਰੁੱਤ ਕਰਕੇ ਮੰਨਦੇ ਹਨ। ਇਸ ਰੁੱਤ ਵਿਚ ਕੱਕਰਾਂ ਦੇ ਮਾਰੇ ਹੋਏ ਰੁਖਾਂ, ਬਿਰਖਾਂ, ਬੂਟਿਆਂ ਵਿਚ ਮਹੁਰ ਰਸ ਇਨ੍ਹਾਂ ਨੂੰ ਜੀਵਨ ਦੀ ਨਵੀਂ ਨੁਹਾਰ ਬਖਸ਼ਣ ਲਈ ਬਨਸਪਤੀ ਦੇ ਰੈਮ-ਰੈਮ ਵਿਚ ਰਚ ਜਾਂਦਾ ਹੈ। ਬਨਸਪਤੀ ਮੌਲਦੀ ਹੈ, ਬਿਛਾਂ ਦੀਆਂ ਟਾਹਣੀਆਂ ਤੇ ਕਰੂੰਬਲਾਂ ਨਵਾਂ ਸੁਨੋਹਾ ਲੈ ਕੇ, ਨਵਾਂ ਰੂਪ ਧਾਰ ਕੇ ਦਰਸਕਾਂ ਦੇ ਮਨ ਨੂੰ ਮੌਹਦੀਆਂ ਹਨ। ਇਹ ਰੁੱਤ ਮਨੁੱਖ ਦੇ ਅੰਦਰ ਵੀ ਬਹੁਤ ਹੀ ਖਿੱਚ ਪੈਦਾ ਕਰਦੀ ਹੈ। ਇਸ ਰੁੱਤ ਨੂੰ ਪਿਆਰ ਕਰਨ ਵਾਲੀ ਰੁੱਤ ਕਹਿ ਕੇ ਵਡਿਆਇਆ ਜਾਂਦਾ ਹੈ। ਹਿਰਦੇ ਵਿਚ ਅਚਾਨਕ ਝਰਨਾਟਾਂ ਉਠਦੀਆਂ ਹਨ। ਜਗਿਆਸੂ ਦੇ ਅੰਦਰ ਇਕ ਨਵੀਂ ਆਸ ਭਰਦੀ ਹੈ। ਭਜਨ ਅਨੰਦ ਵਿਚ ਜਗਿਆਸੂ ਨੂੰ ਸਰਸ਼ਾਰ ਕਰਦੀ ਹੈ। ਗੁਰੂ ਮਹਾਰਾਜਾ ਜੀ ਨੇ ਇਸ ਅਨੰਦ ਬਾਰੇ ਦਸਦਿਆਂ ਫੁਰਮਾਇਆ ਹੈ ਕਿ -

ਚੇਤਿ ਗੋਵਿੰਦੂ ਅਰਾਧੀਐ

ਹੋਵੈ ਅਨੰਦੂ ਘਣਾ॥

ਪੰਨਾ - 133

ਇਸੇ ਚੇਤ ਦੀ ਪੂਰਨ ਚੰਦਰਮਾ ਵਾਲੀ ਪੂਰਨਮਾਸੀ ਦੀ ਰਾਤ ਨੂੰ ਅੰਮ੍ਰਿਤ ਵੇਲੇ ਇਕ ਮਹਾਨ ਆਤਮਾ ਬਾਲਕ ਦੇ ਰੂਪ ਵਿਚ ਪਿੰਡ ਲੋਪੋਂ, (ਹੁਣ ਜ਼ਿਲਾ ਲੁਧਿਆਣਾ) ਮਾਤਾ ਮਹਿਤਾਬ ਕੌਰ ਜੀ ਦੇ ਘਰ ਪ੍ਰਗਟ ਹੋਈ। ਤੱਕਣ ਵਾਲਿਆਂ ਨੇ ਇਕ ਗੋਸ਼ਨੀ ਤੱਕੀ ਜੋ ਦੇਖਦਿਆਂ-ਦੇਖਦਿਆਂ ਹੀ ਅਲੋਪ ਹੋ ਗਈ। ਬਾਬਾ ਲਾਲ ਸਿੰਘ ਜੀ ਪੁੱਤਰ ਦੀ ਦਾਤ ਪ੍ਰਾਪਤ ਕਰਕੇ ਖੁਸ਼ੀ ਦੀਆਂ ਝਰਨਾਟਾਂ ਮਹਿਸੂਸ ਕਰ ਰਹੇ ਸਨ। ਪੁੱਤਰ ਦੇ ਦਰਸ਼ਨ ਕੀਤੇ, ਕੁਝ ਅਲੋਕਿਕ ਹੀ ਦਿਸ਼ਟੀ ਵਿਚ ਆਇਆ ਅਤੇ ਭਾਵ ਪੈਦਾ ਹੋਇਆ ਕਿ ਇਹ ਪੁੱਤਰ ਜ਼ਰੂਰ ਹੀ ਮਹਾਨ ਆਤਮਾ ਹੋਵੇਗਾ। ਆਪ ਜੀ ਦਾ ਨਾਮ ਅਤਰ ਸਿੰਘ ਰੱਖਿਆ ਗਿਆ ਜਿਨ੍ਹਾਂ ਨੇ ਵੱਡੇ ਹੋ ਕੇ ਅਤਰ ਦੀ ਖੁਸ਼ਬੂ ਸੰਸਾਰ ਵਿਚ ਅਜਿਹੀ ਫੈਲਾਈ ਕਿ ਅੱਜ ਤੀਕਰ ਭੀ ਵਾਤਾਵਰਣ ਸੁਗੰਧਤ ਹੈ। ਆਪ ਜੀ ਨੂੰ ਇਸ ਸੁਗੰਧੀ ਨੂੰ ਦੇਰ ਤੀਕਰ ਸੁਗੰਧਤ ਰੱਖਣ ਲਈ ਗੁਲਾਬ (ਰਾੜੇ ਵਾਲੇ ਮਹਾਂਪੁਰਸ਼ ਜਿਨ੍ਹਾਂ ਦਾ ਪਹਿਲਾ ਨਾਮ ਗੁਲਾਬ ਸਿੰਘ ਸੀ ਅਤੇ ਗੁਰੂ ਘਰ ਵਿਚ ਈਸ਼ਵਰ ਸਿੰਘ ਜੀ ਹੋ ਕੇ ਸ਼ਾਮਲ ਹੋਏ) ਮਿਲਿਆ ਜਿਸਨੂੰ ਕਰੜੀ ਘਾਲ ਕਮਾਈ ਕਰਾ ਕੇ ਸਚਮੁਚ ਹੀ ਈਸ਼ਵਰ, ਹਰੀ ਬਣਾ ਦਿਤਾ।

ਇਹ ਸਮਾਂ ਇਤਿਹਾਸ ਵਿਚ ਆਪਣੀ ਮਹੱਤਤਾ ਆਪ ਰੱਖਦਾ ਹੈ ਕਿ ਉੱਕਿ ਖਾਲਸੇ ਦਾ ਰਾਜ ਆਪਸੀ ਛੁੱਟ ਦੇ

ਕਾਰਨ ਅਲੋਪ ਹੋ ਚੁਕਿਆ ਸੀ। ਨਵੇਂ ਆਏ ਅੰਗ੍ਰੇਜ਼ ਸਾਸ਼ਕ ਦੀ ਨੀਤੀ ਭਾਵੇਂ ਮੁਗਲਾਂ ਦੇ ਰਾਜ ਵਰਗੀ ਤਾਂ ਨਹੀਂ ਸੀ ਪਰ ਬਹੁਤ ਦੂਰ ਦੇ ਮਨ-ਚਾਹੇ ਅਸਰ ਕਰਨ ਵਾਲੀ ਸੀ। ਸਿੱਖ ਰਾਜ ਦੇ ਵੱਡੇ-ਵੱਡੇ ਜਨਨੈਲ ਸਾਹਸਹੀਣੇ ਹੋ ਚੁੱਕੇ ਸਨ। ਉਨ੍ਹਾਂ ਦੇ ਜੀਵਨ ਦਾ ਆਧਾਰ ਨਾਮ ਦੀ ਥਾਂ ਸ਼ਗਾਬ ਦਾ ਪਿਆਲਾ ਅਤੇ ਨਿਰਮਲ ਭੋਜਨ ਦੀ ਥਾਂ ਪਸੂਆਂ ਦਾ ਮਾਸ ਖਾਣਾ ਹੀ ਰਹਿ ਗਿਆ। ਸਿੱਖੀ ਨੂੰ ਸੰਭਾਲਣ ਵਾਲਾ ਉਸ ਵੇਲੇ ਇਕੋ-ਇਕ ਵਰਿਆਮ ਸੂਰਮਾ ਪੰਜਾਬ ਦੀ ਹਿੱਕ ਉਪਰ ਆਪਣਾ ਪ੍ਰੇਮ ਨਾਟ ਕਰ ਰਿਹਾ ਸੀ ਜਿਸ ਦੇ ਅੰਦਰ ਬੇਹਿਸ ਹੋਈ ਹੋਈ ਸਿੱਖੀ ਨੂੰ ਉਭਾਰਨ ਦਾ ਕਹਿਰਾਂ ਦਾ ਉਤਸ਼ਾਹ ਸੀ, ਉਹ ਸੀ ਮਹਾਨ ਮਹਾਂਪੁਰਸ਼ ਬਾਬਾ ਰਾਮ ਸਿੰਘ ਜੀ ਭੈਣੀ ਸਾਹਿਬ ਵਾਲੇ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰੇਮੀ, ਸਤਿਗੁਰੂ ਰੂਪ ਜਾਣ ਕੇ ਪ੍ਰੇਮ ਲੀਨ ਰਹਿੰਦੇ ਹਨ। ਉਨ੍ਹਾਂ ਨੇ ਗਿਰਦੀ ਸਿੱਖੀ ਨੂੰ ਥੰਮ੍ਹ ਲਿਆ। ਜਦੋਂ 1861 ਦੀ ਮਰਦਮਸ਼ੁਮਾਰੀ ਹੋਈ ਤਾਂ ਸਿੱਖਾਂ ਦੀ ਗਿਣਤੀ 13 ਲੱਖ ਦੇ ਏੜ੍ਹ ਗੋੜ ਸੀ। ਮਰਦਮਸ਼ੁਮਾਰੀ ਵਾਲੇ ਮੁਖ ਅਫਸਰ ਨੇ ਆਪਣੇ remarks ਵਿਚ ਕਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਸਮੇਂ ਜਦੋਂ ਸਿੱਖਾਂ ਦੀ ਗਿਣਤੀ 70 ਲੱਖ ਤੋਂ ਵੀ ਵੱਧ ਸੀ ਉਹ ਥੋੜ੍ਹੇ ਸਾਲਾਂ ਵਿਚ ਐਨੀ ਰਫਤਾਰ ਦੇ ਨਾਲ ਪਤਨ ਵਲ ਆਈ ਕਿ ਇਨ੍ਹਾਂ ਦੀ ਗਿਣਤੀ 13 ਲੱਖ ਦੇ ਕਰੀਬ ਰਹਿ ਗਈ ਜਿਨ੍ਹਾਂ ਵਿਚੋਂ ਅਸਲ ਸਿੱਖ ਜੋ ਆਪਣੇ ਗੁਰੂ ਦੀ ਬਾਣੀ ਦੇ ਮੁਤਾਬਿਕ ਆਪਣਾ ਜੀਵਨ ਢਾਲਦੇ ਹਨ, ਜਿਨ੍ਹਾਂ ਨੂੰ ਗੁਰੂ ਉਪਰ ਪੂਰਾ ਭਰੋਸਾ ਹੈ ਜੋ ਅੰਮ੍ਰਿਤ ਵੇਲੇ ਜਾਗਦੇ ਹਨ, ਨਾਮ ਸਿਮਰਨ ਕਰਦੇ ਹਨ, ਕਦੇ ਝੂਠ ਨਹੀਂ ਥੋਲਦੇ, ਕਦੇ ਛਲ ਨਹੀਂ ਕਰਦੇ, ਕਦੇ ਧੋਖਾ ਨਹੀਂ ਦਿੰਦੇ, ਨਾ ਹੀ ਉਹ ਸ਼ਗਾਬ ਪੀਂਦੇ ਹਨ, ਨਾ ਹੀ ਉਹ ਪਸੂਆਂ ਨੂੰ ਵੱਡ ਕੇ ਖਾਂਦੇ ਹਨ। ਜਿਹੋ ਜਿਹੋ ਚਿੱਟੇ ਵਸਤਰ ਪਹਿਨਦੇ ਹਨ ਉਸੇ ਤਰ੍ਹਾਂ ਦਾ ਉਨ੍ਹਾਂ ਦਾ ਅੰਦਰ ਵੀ ਸਾਫ਼ ਹੈ, ਉਹ ਅਸਲੀ ਸਿੱਖ ਹਨ ਉਨ੍ਹਾਂ ਨੂੰ ਸਾਧਾਰਣ ਲੋਕ ਕੂਕਾ ਕਹਿ ਕੇ ਪੁਕਾਰਦੇ ਹਨ ਜੋ ਨਾ ਹੀ ਅਸਾਡੀ (ਅੰਗ੍ਰੇਜ਼ ਦੀ) ਈਨ ਮੰਨਦੇ ਹਨ, ਨਾ ਹੀ ਅਸਾਡੇ ਨਾਲ ਸਮਝੇਤਾ ਕਰਦੇ ਹਨ। ਉਨ੍ਹਾਂ ਦੀ ਡਾਕ ਆਪਣੀ ਹੈ, ਆਪਣੇ ਪਬੰਧ ਨਾਲ ਚਿੱਠੀਆਂ ਪਹੁੰਚਾਂਦੇ ਹਨ। ਅਸਾਡੇ ਲਗਾਏ ਹੋਏ ਨਲਕਿਆਂ ਤੋਂ ਪਾਣੀ ਨਹੀਂ ਪੀਂਦੇ ਅਤੇ ਸਦਾ ਮਾਲਾ ਆਪਣੇ ਗਲ ਵਿਚ ਰਖਦੇ ਹਨ। ਮਹਾਂਪੁਰਸ਼ ਬਾਬਾ ਰਾਮ ਸਿੰਘ ਜੀ ਦੇ ਹੁਕਮ ਵਿਚ ਆਪਣੀ ਜਾਨ ਕੁਰਬਾਨ ਕਰਨ ਨੂੰ ਆਪਣਾ ਸਭ ਤੋਂ ਸੈਸ਼ਨ ਕਰਮ ਸਮਝਦੇ ਹਨ ਉਨ੍ਹਾਂ ਦੀ ਗਿਣਤੀ 4 ਲੱਖ 45 ਹਜ਼ਾਰ ਦੇ ਕਰੀਬ ਹੈ। ਸੋ ਇਸ ਤੋਂ

ਪਤਾ ਲਗਦਾ ਹੈ ਕਿ ਸਿੱਖੀ ਨੂੰ ਰਸਾਤਲ ਦੀ ਰੋੜ ਵਿਚ ਤਿਲੁਕਦਿਆਂ ਰੋਕਣ ਲਈ ਇਕ ਸੂਰਬੀਰ ਵਰਿਆਮ ਪ੍ਰਗਟ ਹੋਇਆ ਜਿਸ ਨੇ ਨਾਮ ਦੇ ਬਲ ਨਾਲ ਅੰਗ੍ਰੇਜ਼ਾਂ ਦੀ ਈਨ ਨਹੀਂ ਮੰਨੀ ਸੀ, ਉਸ ਦੀ ਥਾਂ ਸਿੱਖਾਂ ਦੇ ਜੀਵਨ ਵਿਚ ਨਾਮ ਦੀ ਸ਼ਕਤੀ ਪ੍ਰਵੇਸ਼ ਕਰਾ ਰਹੇ ਸਨ। ਉਸ ਸਮੇਂ ਜੋ ਸਚਮੁੱਚ ਹੀ ਬਗੈਰ ਪੱਖਪਾਤ ਤੋਂ ਅਸੀਂ ਨਿਰਣਾ ਕਰਨਾ ਹੋਵੇ ਤਾਂ ਕੇਵਲ ਇਕੋ ਇਕ ਇਹੋ ਮਹਾਨ ਜਮਾਤ ਗੁਰਸਿੱਖ ਸੀ। 1872 ਵਿਚ ਇਸ ਲਹਿਰ ਨੂੰ ਕੁਚਲਣ ਵਾਸਤੇ ਅੰਗ੍ਰੇਜ਼ ਨੇ ਨਾਮਧਾਰੀਆਂ ਨੂੰ ਤੋਪਾਂ ਨਾਲ ਬਿਨਾਂ ਕੋਈ ਮੁਕੱਦਮਾ ਚਲਾਏ ਉਡਾਇਆ। ਬਾਬਾ ਜੀ ਨੂੰ ਗਿੜਤਾਰ ਕਰਕੇ ਵਿਦੇਸ਼ਾਂ ਵਿਚ ਲੈ ਗਏ। ਉਨ੍ਹਾਂ ਦੇ ਅਨੇਕ ਸਾਥੀਆਂ ਬਾਰੇ ਕੁਝ ਵੀ ਪਤਾ ਨਹੀਂ ਲਗਦਾ ਕਿ ਉਹ ਕਿਹੜੀਆਂ-ਕਿਹੜੀਆਂ ਜੇਲ੍ਹਾਂ ਵਿਚ ਸੰਤਾਪ ਸਹਿ ਕੇ ਇਸ ਸੰਸਾਰ ਤੋਂ ਚਲੇ ਗਏ। ਉਨ੍ਹਾਂ ਤੋਂ ਪਹਿਲਾਂ ਇਕ ਹੋਰ ਮਹਾਨ ਹਸਤੀ ਜੋ ਸਿੱਖ ਰਾਜ ਦੇ ਬਿਲਕੁਲ ਪਤਨ ਵੇਲੇ ਭਾਰਤ ਵਰਸ ਵਿਚ ਰੂਪਮਾਨ ਹੋਈ - ਉਹ ਸਨ ਬਾਬਾ ਨਿਹਾਲ ਸਿੱਖ ਜੀ, ਜਿਨ੍ਹਾਂ ਦਾ ਪ੍ਰਸਿੱਧ ਨਾਮ ਬਾਬਾ ਮਹਾਰਾਜ ਸਿੱਖ ਜੀ ਹੈ। ਉਹ ਵੀ ਪਟਿਆਲਾ ਰਿਆਸਤ ਦੇ ਇਕ ਪਿੰਡ ਰੱਬੋਂ ਦੇ ਰਹਿਣ ਵਾਲੇ ਸਨ। ਉਸ ਸਮੇਂ ਅਕਾਲ ਪੁਰਖ ਦੇ ਹੁਕਮ ਨਾਲ ਮਹਾਨ ਆਤਮਾਵਾਂ ਭੇਜੀਆਂ ਗਈਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਸਾਕਾਰ ਰੱਖਿਆ। ਉਸ ਸਮੇਂ ਵਿਚ ਸੰਤ ਅਤਰ ਸਿੱਖ ਜੀ ਰੇਤੂ ਸਾਹਿਬ ਕਰਮ ਬੇਤਰ ਵਿਚ ਆਏ ਜਿਨ੍ਹਾਂ ਨੇ ਆਪਣੀ ਜੀਵਨ ਯਾਤਰਾ ਦੇ ਆਰੰਭਕ ਸਮੇਂ ਵਿਚ ਫੌਜ ਵਿਚ ਨੌਕਰੀ ਕੀਤੀ। ਆਪ ਜੀ ਨੂੰ ਸੰਤ ਮਹਾਰਾਜ ਸੰਤ ਬਾਬਾ ਕਰਮ ਸਿੱਖ ਜੀ ਹੋਤੀ ਮਰਦਾਨ ਵਾਲਿਆਂ ਦੀ ਸੰਗਤ ਪ੍ਰਾਪਤ ਹੋਈ ਅਤੇ ਗੁਰੂ ਦਸ਼ਮੇਸ਼ ਪਿਤਾ ਜੀ ਦੇ ਦੱਸੇ ਹੋਏ ਅਧਿਆਤਮ ਮਾਰਗ ਦੇ ਗੁਪਤ ਭੇਤਾਂ ਦੀ ਪ੍ਰਾਪਤੀ ਬਾਬਾ ਕਰਮ ਸਿੱਖ ਜੀ ਦੀ ਸੰਗਤ ਕਰਨ ਨਾਲ ਪ੍ਰਾਪਤ ਹੋਈ। ਪੈਨਸ਼ਨ ਲੈਣ ਪਿਛੋਂ ਆਪ ਨੇ ਪਿੰਡ ਰਾਮਪੁਰ ਵਿਚ ਪਹੁੰਚ ਕੇ ਗੁਰਦੁਆਰਾ ਰੇਤੂ ਸਾਹਿਬ ਬਣਾਇਆ ਅਤੇ ਉਸ ਥਾਂ ਦੇ ਉਤੇ ਇਕ ਕਾਮਲ ਉਸਤਾਦ ਵਾਂਗੂ ਕਰੜੀ ਘਾਲ ਕਮਾਈ ਕਰਕੇ ਬੇਅੰਤ ਜਗਿਆਸੂਆਂ ਨੂੰ ਆਤਮ ਮਾਰਗ ਦੀ ਸੋਝੀ ਦਿਤੀ ਜਿਨ੍ਹਾਂ ਵਿਚੋਂ ਸੰਤ ਮਹਾਰਾਜ 108 ਸੰਤ ਈਸ਼ਵਰ ਸਿੱਖ ਜੀ ਰਾੜੇ ਸਾਹਿਬ ਵਾਲੇ ਵਿਸ਼ਵ ਪ੍ਰਸਿੱਧ ਮਹਾਪੁਰਸ਼ ਹੋਏ। ਉਨ੍ਹਾਂ ਦੇ ਜੀਵਨ ਵਿਚੋਂ ਕੁਝ ਘਟਨਾਵਾਂ ਵੰਨਗੀ ਮਾਤਰ ਦਰਜ ਕੀਤੀਆਂ ਜਾਂਦੀਆਂ ਹਨ। ਪਹਿਲੀ ਜੋ ਗਿਆਨੀ ਮੇਹਰ ਸਿੱਖ ਜੀ ਕੁਰਕਸ਼ੇਤਰ ਵਾਲਿਆਂ ਨੇ ਆਪਣੀ ਪੁਸਤਕ 'ਅਮਰ ਕਥਾ' ਵਿਚ ਦਰਜ ਕੀਤੀ ਹੈ, ਜੋ ਸੂਰਬੀਰ ਬਚਨ ਕੇ ਬਲੀ ਦੇ ਰੂਪ ਵਿਚ ਅੰਕਿਤ ਹੈ, ਉਹ ਆਪ ਜੀ ਦੀ ਗਿਆਤ ਲਈ ਛਾਪ ਰਹੇ ਹਨ।

ਕਾਂਡ 14

ਸੰਤ ਅਤਰ ਸਿੱਖ ਜੀ ਮਹਾਰਾਜ ਕਰਣੀ ਦੇ ਸੂਰੇ ਤੇ ਬਚਨਾਂ ਦੇ ਪੂਰੇ ਸ਼ਰਨ ਪਾਲਕ ਮਹਾਪੁਰਖ ਸਨ।

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ
ਇਹੁ ਬਿਰਦੁ ਸੁਆਮੀ ਸੰਦਾ॥

ਪੰਨਾ - 544

ਸ਼ਰਨ ਆਇਆਂ ਨੂੰ ਗਲ ਲਾਉਣਾ ਤੇ ਉਨ੍ਹਾਂ ਦੀ ਲਾਜ ਰਖਣੀ ਇਹ ਕੇਵਲ ਪ੍ਰਭੂ ਤੇ ਉਸਦੇ ਸੇਵਕ ਹੀ ਕਰ ਸਕਦੇ ਹਨ। ਜ਼ਿਲੇ ਅੰਮ੍ਰਿਤਸਰ ਦਾ ਇਕ ਮਫੂਰ ਜੋ ਕਿਸੇ ਕਤਲ ਕੇਸ ਵਿਚ ਭਰੌੜਾ ਸੀ, ਸੰਤ ਜੀ ਮਹਾਰਾਜ ਪਾਸ ਆਇਆ। ਇਸ ਨੇ ਆ ਕੇ ਸੰਤ ਜੀ ਮਹਾਰਾਜ ਕੌਲ ਸੱਚੋ-ਸੱਚ ਗੱਲ ਦਸ ਦਿਤੀ। ਆਪ ਤੋਂ ਆਸਰਾ ਮੰਗਿਆ। ਮਹਾਪੁਰਖਾਂ ਨੇ ਹਸ ਕੇ ਕਿਹਾ, “ਭਾਈ! ਬਾਬਾ ਬੀਰ ਸਿੰਘ ਨੌਰਗਾਬਾਦ ਜੋ ਸਾਡੇ ਵੱਡਿਆਂ ਦੇ ਵੀ ਵੱਡੇ ਸਨ, ਨੇ ਸੰਧਾਵਾਲੀਏ ਸਰਦਾਰਾਂ ਨੂੰ ਸ਼ਰਨ ਦੇਣ ਪਿਛੇ ਆਪਣੇ ਆਪ ਨੂੰ ਤੋਪਾਂ ਦੇ ਗੱਲੇ ਨਾਲ ਉਡਵਾ ਲਿਆ ਸੀ। ਪਰ ਸ਼ਰਨ ਆਇਆਂ ਨੂੰ ਡੋਗਰਿਆਂ ਦੇ ਹਵਾਲੇ ਨਹੀਂ ਕੀਤਾ ਸੀ। ਸੋ ਤੂੰ ਜਦ ਏਥੇ ਆ ਹੀ ਗਿਆ ਏਂ ਤੇ ਸ਼ਰਨ ਪੈਣ ਦਾ ਨਾਮ ਲੈ ਕੇ ਆਸਰਾ ਮੰਗਿਆਂ ਏਂ ਤਦ ਅਸੀਂ ਤੈਨੂੰ ਆਪਣੀ ਜ਼ਬਾਨ ਨਾਲ ਕਦੀ ਏਥੋਂ ਜਾਣ ਲਈ ਨਹੀਂ ਕਹਾਂਗੇ। ਨਾਲ ਹੀ ਹੁਕਮ ਕੀਤਾ “ਮਨ ਦੀ ਮੈਲ ਤੇ ਕੀਤੇ ਪਾਪਾਂ ਦੇ ਪ੍ਰਾਸਚਿਤ ਲਈ ਕਰੜੀ ਕਮਾਈ ਕਰਨੀ ਪੈਂਦੀ ਹੈ।” ਇਸ ਨੇ ਹੱਥ ਬੰਨ੍ਹ ਕੇ ਕਿਹਾ, “ਬਾਬਾ ਜੀ ਮੇਰੇ ਜੰਮੇ ਜੋ ਸੇਵਾ ਲਾਵੇਗੇ ਮੈਂ ਕਰਨ ਨੂੰ ਤਿਆਰ ਹਾਂ।” ਫੇਰ ਸੰਤ ਜੀ ਮਹਾਰਾਜ ਨੇ ਹੁਕਮ ਕੀਤਾ, “ਭਾਈ! ਤੂੰ ਅਜ ਤੋਂ ਗਊਆਂ ਦੀ ਸੇਵਾ ਕਰੇਗਾ। ਮਨੁਖ ਅੰਦਰ ਪਸੂ ਬੁਧੀ ਦੀ ਪ੍ਰਧਾਨਤਾ ਤੇ ਬਿਬੇਕ ਬੁਧੀ ਦੀ ਕਮੀ ਕਰਕੇ ਪਾਪ ਹੁੰਦੇ ਹਨ। ਸੋ ਤੂੰ ਲੰਗਰ ਨੂੰ ਦੁਧ ਦਹੀ ਦੇਣ ਵਾਲੇ ਡੰਗਰਾਂ ਦੀ ਸੇਵਾ ਕਰਿਆ ਕਰ -

ਪਸੂ ਮਿਲਹਿ ਚੰਗਿਆਈਆ
ਖੜ੍ਹ ਖਾਵਹਿ ਅੰਮ੍ਰਿਤੁ ਦੇਹਿ॥
ਨਾਮ ਵਿਹੁਣੇ ਆਦਮੀ
ਪਿਗੁ ਜਾਵਣ ਕਰਮ ਕਰੇਹਿ॥

ਪੰਨਾ - 489

ਤੁਸੀਂ ਉਨ੍ਹਾਂ ਦੀ ਸੇਵਾ ਕਰੋ, ਤੁਹਾਨੂੰ ਪਸੂ ਬੁਧੀ ਤੋਂ ਛੁਟਕਾਰਾ ਮਿਲ ਜਾਵੇਗਾ। ਫਿਰ ਤੁਹਾਡੇ ਗਲ ਵਿਚ ਪੈਣ ਵਾਲਾ ਰੱਸਾ ਡੰਗਰਾਂ ਦੇ ਰੱਸਿਆਂ ਨਾਲ ਘਸ ਘਸ ਕੇ ਟੁੱਟ ਜਾਵੇਗਾ। ਸਾਰੀ ਉਪਾਧੀ ਮਿਟ ਸਕੇਗੀ। ਆਜਾਦੀ ਆਉਣ ਪਿਛੋਂ ਸਰਕਾਰ ਨੇ ਹਰ ਜੇਲ੍ਹ ਦੇ ਅਗੇ ਲਿਖ ਕੇ ਲਾਇਆ ਹੈ, ‘ਗੁਨਾਹ ਤੋਂ ਨਫਰਤ ਕਰੋ ਪਰ ਗੁਨਾਹਗਾਰ ਤੋਂ ਨਹੀਂ।’ ਪਰ ਧੰਨ ਹਨ ਸੰਤ ਅਤਰ ਸਿੱਖ ਜੀ ਮਹਾਰਾਜ ਜਿਨ੍ਹਾਂ ਨੇ ਅੱਜ ਤੋਂ 60 ਸਾਲ ਪਹਿਲਾਂ ਇਸ ਅਮਰ ਸਚਾਈ ਨੂੰ ਗ੍ਰਹਿਣ ਕਰ ਕੇ ਲੋਕਾਂ ਦੇ ਸਾਹਮਣੇ ਰਖਿਆ। ਭਾਈ ਗੁਰਮੁਖ ਸਿੱਖ ਉਸੇ ਸਮੇਂ ਮਾਲਖਾਨੇ ਦੀ ਸੇਵਾ ਵਿਚ ਜਾ ਲਗਾ। ਕੁਝ ਹੀ ਦਿਨਾਂ ਪਿਛੋਂ ਪੁਲੀਸ ਦੇ ਵਰੰਟ ਆ ਗਏ ਤੇ ਥਾਣੇਦਾਰ ਪੁਲੀਸ ਸਮੇਤ ਆਇਆ। ਜਦੋਂ ਹੁਲੀਆ ਮਿਲਾਇਆ ਗਿਆ ਤਦ ਸ਼ਕਲ ਤਾਂ ਮਿਲਦੀ ਜੁਲਦੀ ਸੀ। ਪਰ ਉਨ੍ਹਾਂ ਦੇ ਗਿਣੇ ਮਿਥੇ

ਚਿੰਨ੍ਹ ਗਾਇਬ ਹੋ ਗਏ ਸਨ। ਦੂਸਰੇ ਹੁਲੀਏ ਅੰਦਰ ਗੁਨਾਹਗਾਰ ਦਾ ਜੋ ਚਿਹਰਾ ਤੇ ਅੱਖਾਂ ਦਰਸਾਈਆਂ ਗਈਆਂ ਸਨ ਉਹ ਚਿੰਨ੍ਹ ਬਿਲਕੁਲ ਨਹੀਂ ਸਨ ਮਿਲਦੇ। ਇਸ ਕਰਕੇ ਪੁਲੀਸ ਅਫਸਰ ਸੰਤ ਜੀ ਮਹਾਰਾਜ ਪਾਸ ਗਿਆ ਤੇ ਆਪਣੀ ਤਸੱਲੀ ਲਈ ਇਸ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਪਾਸ ਅੰਮ੍ਰਿਤਸਰ ਤੋਂ ਇਕ ਕਾਤਲ, ਇਕ ਕਤਲ ਵਿਚ ਭਗੋੜੇ ਦੇ ਵਰਟ ਹਨ। ਤੁਹਾਡੇ ਇਸ ਸੇਵਕ ਦੇ ਚਿੰਨ੍ਹ ਤੇ ਹੁਲੀਆ ਉਸ ਨਾਲ ਕੁਝ ਮਿਲਦਾ ਜੁਲਦਾ ਹੈ, ਜੇਕਰ ਇਹ ਉਹ ਹੀ ਆਦਮੀ ਹੈ ਤਾਂ ਤੁਸੀਂ ਇਸ ਨੂੰ ਕਾਨੂੰਨ ਦੇ ਹਵਾਲੇ ਕਰ ਦਿਓ।

“ਸ੍ਰੀ ਮਾਨ ਜੀ! ਸਾਰੇ ਸੰਸਾਰ ਵਿਚ ਅਸੀਂ ਤੇ ਤੁਸੀਂ ਸਾਰੇ ਗੁਨਾਹਾਂ ਦੀਆਂ ਪੰਡਾਂ ਸਿਰਾਂ ਉਤੇ ਚੁਕੀ ਫਿਰਦੇ ਹਾਂ। ਕੌਣ ਜਾਣੇ ਕੌਣ ਵਡਾ ਗੁਨਾਹਗਾਰ ਹੈ। ਕਿਸ ਮਨੁੱਖ ਨੇ ਕੀ ਕੀਤਾ ਏ, ਇਹ ਅਸੀਂ ਕਦੀ ਵਿਚਾਰਿਆ ਨਹੀਂ। ਗੁਨਾਹ ਤੋਂ ਬਿਨਾਂ ਕੋਈ ਮਨੁੱਖ ਹੈ ਨਹੀਂ, ਇਸ ਲਈ ਸਾਡੇ ਜੁਮੇਂ ਸਤਿਗੁਰਾਂ ਨੇ ਤਾਂ ਇਹ ਸੇਵਾ ਲਗਾਈ ਹੈ ਕਿ ਦੁਨੀਆਂ ਵਿਚੋਂ ਗੁਨਾਹ ਤੇ ਪਾਪ ਦੂਰ ਕਰੀਏ। ਅਸੀਂ ਕੇਵਲ ਇਕ ਇਹ ਸੌਚਦੇ ਹਾਂ ਕਿ ਪਾਪਾਂ ਤੇ ਗਲਤੀਆਂ ਨੂੰ ਰੋਕ ਕਿਵੇਂ ਪਾਈ ਜਾਵੇ। ਦੁਖਾਂ ਦਾ ਮਾਰਿਆ ਇਹ ਸੰਸਾਰ ਸ਼ਾਂਤੀ ਪ੍ਰਾਪਤ ਕਰਨ ਹਿਤ ਸਾਧੂ ਦੀ ਸ਼ਰਨ ਆਉਂਦਾ ਹੈ। ਫਿਰ ਸਾਧੂ ਦੀ ਦ੍ਰਿਸ਼ਟੀ ਵਿਚ ਦੈਤ ਕਿਥੋਂ ਆਵੇ? ਉਹ ਕਿਸ ਨੂੰ ਗੁਨਾਹਗਾਰ ਤੇ ਕਿਸ ਨੂੰ ਬੇਗੁਨਾਹ ਸਮਝੇ।” ਸੰਤ ਜੀ ਮਹਾਰਾਜ ਨੇ ਪੁਲੀਸ ਅਫਸਰ ਨੂੰ ਆਖਿਆ।

“ਬਾਬਾ ਜੀ ਤੁਹਾਡੇ ਜੈਸੇ ਮਹਾਪੁਰਖਾਂ ਰਾਹੀਂ ਸੜਦੇ ਸੰਸਾਰ ਨੂੰ ਕਲਿਆਣ ਤੇ ਸ਼ਾਂਤੀ ਮਿਲਦੀ ਹੈ। ਇਨਸਾਫ਼ ਮਨੁੱਖ ਨੂੰ ਗੁਨਾਹਗਾਰ ਸਾਬਤ ਹੋਣ ਉਤੇ ਫਾਸੀ ਦੇਂਦਾ ਹੈ। ਅਸੀਂ ਫੇਰ ਕਾਨੂੰਨ ਦੇ ਨਾਮ ਉਤੇ ਤੁਹਾਥੋਂ ਇਹ ਪੁਛਦੇ ਹਾਂ ਕਿ ਤੁਹਾਡਾ ਇਹ ਆਦਮੀ ਕਾਤਿਲ ਤਾਂ ਨਹੀਂ? ਅਸੀਂ ਇਸ ਨੂੰ ਤੁਹਾਡੀ ਜ਼ਮਾਨਤ ਤੇ ਛੱਡ ਦਿਆਂਗੇ।” ਪੁਲੀਸ ਵਾਲੇ ਅਫਸਰ ਨੇ ਬੇਨਤੀ ਕੀਤੀ।

“ਕਾਨੂੰਨ ਅੰਨ੍ਹਾ ਹੈ। ਉਹ ਕਈ ਵਾਰੀ ਗੁਨਾਹਗਾਰਾਂ ਨੂੰ ਬਖਸ਼ਦਾ ਹੈ ਤੇ ਬੇਗੁਨਾਹਾਂ ਨੂੰ ਗੁਆਹੀਆਂ ਦੇ ਅਧਾਰ ਤੇ ਸਜ਼ਾ ਦੇ ਦਿੰਦਾ ਹੈ। ਅਸੀਂ ਇਸ ਦੀ ਕੋਈ ਜ਼ਮਾਨਤ ਨਹੀਂ ਦਿੰਦੇ ਤੇ ਨਾ ਹੀ ਇਸ ਨੂੰ ਜ਼ਬਰਦਸਤੀ ਤੁਹਾਡੇ ਹਵਾਲੇ ਕਰਦੇ ਹਾਂ। ਸਗੋਂ ਤੁਹਾਨੂੰ ਸਾਫ਼ ਤੌਰ ਤੇ ਕਹਿੰਦੇ ਹਾਂ ਕਿ ਤੁਸੀਂ ਆਪਣੀਆਂ ਅੱਖਾਂ ਨਾਲ ਤੱਕ ਕੇ ਤੇ ਦਿਮਾਗ ਨਾਲ ਸੌਚ ਕੇ ਇਹ ਫੈਸਲਾ ਕਰੋ ਕਿ ਇਹ ਸੱਜਣ ਉਹ ਹੀ ਹੈ? ਇਸ ਦੇ ਅੰਦਰ ਕਿਸੇ ਖੂਨੀ ਦੀ ਮਲੀਨ ਆਤਮਾ ਹੈ? ਫਿਰ ਇਹ ਤੁਹਾਡੇ ਉਤੇ ਹੀ ਫੈਸਲਾ ਰਿਹਾ ਕਿ ਇਹ ਸੇਵਕ ਕਾਤਿਲ ਹੈ ਜਾਂ ਗੁਰੂ ਦਾ ਇਕ ਟਹਿਲੂਆ, ਜੋ ਰਾਤ ਦਿਨ ਇਕ ਕਰਕੇ ਡੰਗਰਾਂ ਦੀ ਸੇਵਾ ਵਿਚ ਹਰ ਸਮੇਂ ਤਤਪਰ ਰਹਿੰਦਾ ਹੈ ਬੰਦਾ ਤੁਹਾਡੇ ਸਾਹਮਣੇ ਖਲੋਤਾ ਹੈ ਇਸ ਦਾ ਸਰੀਰ ਤੁਹਾਡੇ

ਸਾਹਮਣੇ ਹੈ ਤੇ ਆਤਮਾ ਸਾਡੇ ਸਾਹਮਣੇ। ਅਸੀਂ ਇਸ ਦੇ ਸਰੀਰ ਦੀ ਕੋਈ ਹਾਮੀ ਨਹੀਂ ਭਰਦੇ, ਜੇ ਇਹ ਗੁਨਾਹਗਾਰ ਹੈ ਤਾਂ ਬੇਸ਼ਕ ਫੜ ਲਵੇ।”

ਇਹ ਗੱਲ ਸੁਣਕੇ ਪੁਲੀਸ ਅਫਸਰ ਨੇ ਕੌਲ ਖੜ੍ਹੇ ਗੁਰਮੁਖ ਸਿੰਘ ਵਲ ਤਿੰਨ ਵਾਰੀ ਸਿਰ ਤੋਂ ਪੈਰਾਂ ਤਕ ਤਕਿਆ ਜੋ ਅਡੋਲ ਤੇ ਮਗਨ ਖਲੋਤਾ ਸੀ। ਪੁਲੀਸ ਅਫਸਰ ਨੂੰ ਇਸ ਤਰ੍ਹਾਂ ਪ੍ਰਤੀਤ ਦਿਤਾ ਜਿਵੇਂ ਉਸ ਨੇ ਸਰੋਵਰ ਦੇ ਅੰਮ੍ਰਿਤ ਨੂੰ ਨਾਲੀ ਦਾ ਗੰਦਾ ਪਾਣੀ ਮੰਨ ਲਿਆ ਹੋਵੇ। ਉਸ ਦੇ ਅੰਦਰ ਆਤਮਾ ਨੇ ਕਿਹਾ ਕਿ ਤੂੰ ਕਿਸੇ ਬੇਗੁਨਾਹ ਨੂੰ ਛਸਾ ਕੇ ਕੀ ਕਮਾਈ ਕਰੇਗਾ? ਹੋ ਸਕਦਾ ਏ ਇਸ ਦਾ ਸੰਤਾਪ ਮੈਨੂੰ ਕੋਈ ਨੁਕਸਾਨ ਹੀ ਪੁਚਾ ਦੇਵੇ। ਸੋ ਇਸ ਕਰਕੇ ਇਸ ਨੇ ਨਾਲ ਦਿਆਂ ਸਾਥੀਆਂ ਨੂੰ ਉਠਾਇਆ ਤੇ ਢੇਰੇ ਤੋਂ ਬਾਹਰ ਚਲਾ ਗਿਆ। ਇਸ ਤੋਂ ਬਾਅਦ ਬਾਣੇ ਦੇ ਬਾਹਰਲੇ ਪੁਲੀਸ ਵਾਲੇ ਕਈ ਵਾਰੀ ਢੇਰੇ ਆਏ। ਉਸ ਦੀ ਪਰਖ ਕੀਤੀ। ਪਰ ਹਰ ਸਮੇਂ ਮਹਾਪੁਰਖਾਂ ਦੀ ਕ੍ਰਿਪਾ ਦ੍ਰਿਸ਼ਟੀ ਇਸ ਨੂੰ ਬਚਾ ਕੇ ਲੈ ਜਾਂਦੀ ਰਹੀ। ਇਹ ਬਾਬਾ ਬਹੁਤ ਦੇਰ ਬਾਅਦ ਵੀ ਸੰਤ ਜੀ ਮਹਾਰਾਜ ਦੀ ਸੇਵਾ ਤੇ ਉਸੇ ਤਰ੍ਹਾਂ ਕਾਇਮ ਰਿਹਾ। ਇਸ ਗੱਲ ਦਾ ਪ੍ਰਭਾਵ ਨਗਰ ਨਿਵਾਸੀ ਤੇ ਸੰਤ ਜੀ ਮਹਾਰਾਜ ਦੇ ਸੇਵਕਾਂ ਤੇ ਇਹ ਪਿਆ ਕਿ ਪਰਮ ਪੁਰਖ ਦੀ ਸੇਵਾ ਸੰਸਾਰਕ ਸੁਖ, ਸ਼ਾਂਤੀ ਤੇ ਪਾਪਾਂ ਰਹਿਤ ਹੀ ਨਹੀਂ ਕਰਦੀ ਸਗੋਂ ਮਹਾਪੁਰਖ ਹਰ ਸਮੇਂ ਨਿਕਟੀ ਹੋ ਕੇ ਵਰਤਦੇ ਹਨ -

ਸੇਵਕ ਕਉ ਨਿਕਟੀ ਹੋਇ ਦਿਖਾਵੈ॥

ਜੋ ਜੋ ਕਹੈ ਠਾਕਰ ਪਹਿ ਸੇਵਕ

ਤਤਕਾਲ ਹੋਇ ਆਵੈ॥

ਤਿਸੁ ਸੇਵਕ ਕੈ ਹਉ ਬਲਿਹਾਰੀ

ਜੋ ਅਪਨੇ ਪ੍ਰਭ ਭਾਵੈ॥

ਤਿਸ ਕੀ ਸੋਇ ਸੁਣੀ ਮਨੁ ਹਰਿਆ

ਤਿਸੁ ਨਾਨਕ ਪਰਸਾਣੀ ਆਵੈ॥

ਪੰਨਾ - 403

ਗਿਆਨ ਵਿਚ ਜੀਵਨ ਬਤੀਤ ਕੀਤਿਆਂ ਮਨ ਨਿਰਮਲ ਤੇ ਸਵੱਛ ਹੋ ਜਾਂਦਾ ਹੈ। ਨਾਲ ਹੀ ਆਧ, ਬਿਆਧ, ਉਪਾਧ, ਸਾਰੇ ਪਾਪ ਵੀ ਮਿਟ ਜਾਂਦੇ ਹਨ। ਸੰਤ ਜੀ ਮਹਾਰਾਜ ਉਨ੍ਹਾਂ ਸੇਵਕਾਂ ਪਰ ਬਹੁਤ ਮਿਹਰਬਾਨ ਹੁੰਦੇ ਸਨ ਜੋ ਹਰ ਸਮੇਂ ਲੰਗਰ ਦੀ ਸੇਵਾ, ਲੰਗਰ ਹਿਤ ਬਾਲਣ ਜਾਂ ਫਿਰ ਗੁਰੂ ਕੇ ਲੰਗਰ ਹਿਤ ਅਨਾਜ ਪੈਦਾ ਕਰਨ ਲਈ ਖੇਤਾਂ ਵਿਚ ਆਪਣੇ ਲਹੂ ਨੂੰ ਪਸੀਨਾ ਬਣਾ ਕੇ ਵਹਾਂਦੇ ਸਨ। ਮਿਟੀ ਨਾਲ ਲਿਬੜੇ, ਬਕੇ ਟੁੱਟੇ ਸਗੋਂ ਨੂੰ ਤਕ ਕੇ ਕਈ ਵਾਰੀ ਮਿਹਰਾਂ ਦੇ ਘਰ ਵਿਚ ਆ ਜਾਂਦੇ ਸਨ ਤੇ ਫੁਰਮਾਉਂਦੇ ਸਨ, “ਭਾਈ! ਵਿਹਲਾ ਰਹਿ ਕੇ ਮਨੁੱਖ ਕਈ ਘੰਟੇ ਸਮਾਧੀ ਲਗਾ ਕੇ ਤੇ ਸਿਮਰਨ ਕਰਕੇ ਜੋ ਅਨੰਦ ਪ੍ਰਾਪਤ ਕਰਦਾ ਹੈ ਉਹ ਨਿਸ਼ਕਾਮ ਮਿਹਨਤੀ ਤੇ ਉਦਮੀ ਸੱਜਣ ਸੇਵਾ ਅੰਦਰ ਥੱਕ ਟੁਟ ਕੇ ਫੇਰ ਸਮਾਧੀ ਅੰਦਰ ਮਿੰਟਾਂ ਵਿਚ ਪ੍ਰਾਪਤ ਕਰ ਲੈਂਦਾ ਹੈ। ਸੇਵਕ ਦੀ ਆਤਮਾ ਸਵੱਛ ਤੇ ਨਿਰਮਲ ਹੋ ਜਾਂਦੀ ਹੈ। ਉਸ ਪਰ

ਮਹਾਂਪੁਰਖਾਂ ਦਾ ਉਪਦੇਸ਼ ਤੇ ਸਤਿ ਸ਼ਬਦ ਦਾ ਉਸ ਅੰਦਰ ਨਿਵਾਸ ਸਹਿਜੇ ਹੀ ਹੋ ਆਉਂਦਾ ਹੈ। ਸੋ ਸੇਵਾ ਗਹੀਂ ਉਨ੍ਹਾਂ ਦੀ ਕਿਰਪਾ ਦਿੱਸ਼ਟੀ ਹਾਸਲ ਕਰਨੀ ਆਸਾਨ ਸੀ। ਪਰ ਕੇਵਲ ਮਾਤਰ ਨਾਮ ਜੋ ਸੇਵਾ ਤੋਂ ਬਗੈਰ ਹੋਵੇ ਪ੍ਰਾਪਤੀ ਦੇ ਸਾਧਨ ਉਹਨਾਂ ਦੀ ਦਿੱਸ਼ਟੀ ਵਿਚ ਕਠਿਨ ਸਨ।

**ਵਿਚ ਦੁਨੀਆ ਸੇਵ ਕਮਾਈਐ
ਤਾ ਦਰਗਹ ਬੈਸਣੁ ਪਾਈਐ॥**

ਪੰਨਾ - 26
(ਯੰਨਵਾਦ ਸਹਿਤ 'ਅਮਰ ਕਬਾ' ਵਿਚੋਂ)

ਪ੍ਰਕਿਤੀ ਦਾ ਆਪਣਾ ਅਟੱਲ ਸੁਭਾਅ ਹੈ ਕਿ ਵਾਹਿਗੁਰੂ ਜੀ ਦੇ ਅਟੱਲ ਨਿਯਮਾਂ ਵਿਚ ਬੰਨ੍ਹੀ ਹੋਈ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦੀ। ਅੱਗ ਜਾਲ ਦਿੰਦੀ ਹੈ, ਪਾਣੀ ਛੁਬੋ ਦਿੰਦਾ ਹੈ ਅਤੇ ਉਚਾਈ ਤੋਂ ਸੁਟਿਆ ਬੰਦਾ ਮਰ ਜਾਂਦਾ ਹੈ। ਇਹ ਨਿਯਮ ਸੰਸਾਰ ਦੀ ਕ੍ਰਿਆ ਚਲਾਉਣ ਲਈ ਅਟੱਲ ਹਨ ਪਰ ਵਾਹਿਗੁਰੂ ਜੀ ਉਪਰ ਇਨ੍ਹਾਂ ਦੀ ਅਟੱਲਤਾ ਦਾ ਕੋਈ ਵੀ ਅਸਰ ਨਹੀਂ ਹੁੰਦਾ। ਉਹ ਆਪਣੇ ਪਿਆਰ ਵਾਲਿਆਂ ਦੀ ਇਛਿਆ ਨੂੰ ਅਨੁਭਵ ਕਰਕੇ ਪ੍ਰਕਿਤੀ ਦਾ ਸੁਭਾਅ ਹੀ ਬਦਲ ਦਿੰਦੇ ਹਨ ਅਤੇ ਮਾਇਆ ਦੇ ਅਟੱਲ ਨਿਯਮਾਂ ਨੂੰ ਬਦਲ ਦਿੰਦੇ ਹਨ। ਆਪਣੇ ਪਿਆਰੇ ਨੂੰ ਅੱਗ ਵਿਚ ਜਲਣ ਨਹੀਂ ਦਿੰਦੇ, ਪਾਣੀ ਵਿਚ ਛੁਬੱਣ ਨਹੀਂ ਦਿੰਦੇ, ਜਿਵੇਂ ਕਿ ਪ੍ਰਹਿਲਾਦ ਨੂੰ -

**ਜਲ ਅਗਨੀ ਵਿਚ ਘੱਤਿਆ
ਜਲੈ ਨ ਛੁਬੈ ਗੁਰ ਪਰਸਾਦ।**
(ਬਾਬੀ ਗੁਰਦਾਸ ਜੀ, ਵਾਰ 10/2)

ਸੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਫੁਰਮਾਨ ਹੈ -

**ਦੁਸਟ ਸਭਾ ਮਿਲਿ ਮੰਤਰ ਉਪਾਇਆ
ਕਰਸਹ ਅਉਧ ਘਨੇਰੀ॥
ਗਿਰਿ ਤਰ ਜਲੁ ਜੁਆਲਾ ਭੈ ਰਾਖਿਓ
ਗਜਾ ਰਾਮਿ ਮਾਇਆ ਫੇਰੀ॥** ਪੰਨਾ - 1165

ਵਾਹਿਗੁਰੂ ਜੀ ਨੇ ਮਾਇਆ ਦਾ ਸੁਭਾਅ ਬਦਲ ਦਿਤਾ। ਕਦੇ ਕਿਸੇ ਅੱਗ ਨਾਲ ਤਪਦੇ ਥੰਮ੍ਹ ਵਿਚੋਂ ਕੋਈ ਵਿਅਕਤੀ ਪ੍ਰਗਟ ਨਹੀਂ ਹੋ ਸਕਦਾ ਪਰ ਪ੍ਰਹਿਲਾਦ ਦੀ ਰੱਖਿਆ ਕਰਨ ਲਈ ਪ੍ਰਭੂ ਇਕ ਥੰਮ੍ਹ ਵਿਚੋਂ ਪ੍ਰਗਟ ਹੋ ਗਿਆ।

**ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ॥
ਹਰਨਾਖਸੁ ਛੇਦਿਓ ਨਖ ਬਿਦਾਰ॥**
ਪੰਨਾ - 1194

ਇਸੇ ਤਰ੍ਹਾਂ ਨਾਲ ਬਾਬਾ ਬੀਰ ਸਿੰਘ ਜੀ ਦੇ ਜੀਵਨ ਵਿਚ ਇਕ ਘਟਨਾ ਦਾ ਜ਼ਿਕਰ ਕਈ ਲਿਖਾਰੀਆਂ ਨੇ ਕੀਤਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਜਮੌਰ ਦੇ ਕਿਲੇ ਵਿਚ ਸਰਦਾਰ ਹਰੀ ਸਿੰਘ ਦੀ ਹੋਈ ਸ਼ਹੀਦੀ ਬਾਰੇ ਸੁਣ ਕੇ ਫੌਜ ਇਕੱਠੀ ਕਰਕੇ ਕਾਬਲ ਦੇ ਮੁਲਖਈਏ ਦੀ ਰੋਕ ਕਰਨ ਲਈ ਜਾ ਰਹੇ ਹਨ ਤਾਂ ਜਦੋਂ ਆਪ ਸਿੰਘ ਦਰਿਆ ਦੇ ਕਿਨਾਰੇ ਪਹੁੰਚੇ ਤਾਂ ਦਰਿਆ ਚੜ੍ਹਿਆ ਹੋਇਆ ਸੀ, ਉਨ੍ਹਾਂ ਨੇ ਬਾਬਾ

ਬੀਰ ਸਿੰਘ ਜੀ ਪਾਸ ਬੇਨਤੀ ਕੀਤੀ ਕਿ ਮਹਾਂਪੁਰਸ਼! ਜੇ ਹੁਣ ਆਪਣੀਆਂ ਫੌਜਾਂ ਪਾਰ ਨਾ ਗਈਆਂ ਅਤੇ ਜਮੌਰ ਦਾ ਕਿਲਾ ਟੁੱਟ ਗਿਆ, ਬਾਗੀਆਂ ਦੇ ਕਬਜ਼ੇ ਵਿਚ ਆ ਗਿਆ ਤਾਂ ਉਸ ਹੜ੍ਹ ਨੂੰ ਆਪਣੇ ਵਿਚੋਂ ਕੋਈ ਨਹੀਂ ਰੋਕ ਸਕੇਗਾ ਅਤੇ ਮੁੜ ਕੇ ਅਸਾਡੀਆਂ ਪੀਆਂ, ਭੈਣਾਂ ਟਕੇ-ਟਕੇ ਨੂੰ ਇਨ੍ਹਾਂ ਦੇਸ਼ਾਂ ਦੀਆਂ ਮੰਡੀਆਂ ਵਿਚ ਵਿਕਣੀਆਂ ਸ਼ੁਰੂ ਹੋ ਜਾਣਗੀਆਂ। ਇਸ ਵੇਲੇ ਸਭ ਤੋਂ ਵੱਡੀ ਰੁਕਾਵਟ ਅਟਕ ਦੇ ਦਰਿਆ ਵਿਚ ਚਲਦਾ ਪਾਣੀ ਹੈ। ਕ੍ਰਿਪਾ ਕਰੋ, ਤੁਸੀਂ ਸਮਰੱਥ ਪੁਰਸ਼ ਹੋ, ਅਟਕ ਤੋਂ ਰਸਤਾ ਦਿਵਾ ਦੇਵੋ। ਬਾਬਾ ਜੀ ਨੇ ਇਕ ਮਨ, ਇਕ ਚਿੱਤ ਹੋ ਕੇ ਅਰਦਾਸ ਕੀਤੀ ਕਿ ਹੇ ਪ੍ਰਭੂ! ਇਹ ਫੌਜਾਂ ਐਸੇ ਪਵਿੱਤਰ ਕਾਰਜ ਵਾਸਤੇ ਜੂਝਣ ਲਈ ਜਾ ਰਹੀਆਂ ਹਨ ਜਿਸ ਦੇ ਫਲਸਰੂਪ ਲੱਖਾਂ ਬੀਬੀਆਂ, ਬੱਚਿਆਂ ਦੀ ਇਜ਼ਤ ਰੁਲਣੋਂ ਰੁਕ ਜਾਵੇਗੀ। ਕ੍ਰਿਪਾ ਕਰੋ, ਇਹ ਦਰਿਆ ਰਸਤਾ ਦੇ ਦੇਵੇ। ਕੰਢਿਆਂ ਦੇ ਉਪਰ ਦੀ ਵਹਿੰਦਾ ਦਰਿਆ ਹੇਠਾਂ ਉਤਰਨ ਲੱਗ ਗਿਆ। ਬਾਬਾ ਜੀ ਦਰਿਆ ਦੇ ਵਿਚਾਲੇ ਜਾ ਕੇ ਬਹੁਤ ਆਹਿਸਤਾ-ਆਹਿਸਤਾ ਸਹਿਜ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗੇ। ਸਾਰੀਆਂ ਫੌਜਾਂ ਲੰਘ ਗਈਆਂ। ਸਿਰਫ ਇਕ ਕੰਪਨੀ ਰਹਿ ਗਈ ਜੋ ਇਹ ਕਹਿ ਰਹੀ ਸੀ ਕਿ ਬਾਬਾ ਜੀ ਦੀ ਅਰਦਾਸ ਨਾਲ ਦਰਿਆ ਕਦੇ ਵੀ ਨਹੀਂ ਉਤਰ ਸਕਦਾ। ਇਸ਼ਾਰਾ ਕੀਤਾ ਗਿਆ, ਜਦੋਂ ਉਹ ਕੰਪਨੀ ਦਰਿਆ ਵਿਚ ਦਾਖਲ ਹੋਈ, ਬਾਬਾ ਜੀ ਨੇ ਆਪਣਾ ਹਾਥੀ ਪਰਲੇ ਕੰਢੇ ਵਲ ਨੂੰ ਤੌਰ ਲਿਆ। ਪਰਲੇ ਕੰਢੇ ਤੇ ਜਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋ ਗਿਆ ਤੇ ਇਹ ਕੰਪਨੀ ਦਰਿਆ ਦੇ ਵਿਚਾਲੇ ਪਹੁੰਚ ਚੁੱਕੀ ਸੀ। ਬਾਬਾ ਜੀ ਦੇ ਨਿਕਲਣ ਦੀ ਦੇਰ ਸੀ ਕਿ ਬਹੁਤ ਉਚੀ ਕਾਂਗ ਆਈ ਤੇ ਇਸ ਪੂਰੀ ਕੰਪਨੀ ਨੂੰ ਰੋੜ੍ਹ ਕੇ ਲੈ ਗਈ। ਇਸ ਤਰ੍ਹਾਂ ਅਨੇਕਾਂ ਹੋਰ ਮਹਾਂਪੁਰਸ਼ ਹੈਏ ਹਨ ਜਿਨ੍ਹਾਂ ਦੀ ਰਖਸ਼ਾ ਕਰਨ ਲਈ ਵਾਹਿਗੁਰੂ ਜੀ ਨੇ ਪ੍ਰਕਿਤੀ ਦਾ ਸੁਭਾਅ ਬਦਲਿਆ। ਕਬੀਰ ਜੀ ਨੂੰ ਗੰਗਾ ਵਿਚ ਛੁਬੋ ਦਿਤਾ, ਪਰ ਛੁਬੋਏ ਹੋਏ ਛੁਬੋ ਨਾ ਸਕੇ, ਅਗਨੀ ਉਨ੍ਹਾਂ ਨੂੰ ਸਾੜ ਨਾ ਸਕੀ ਜਿਵੇਂ ਕਿ ਫੁਰਮਾਨ ਹੈ -

**ਗੰਗ ਗੁਸਾਇਨਿ ਗਹਿਰ ਗੰਭੀਰ॥
ਜੰਜੀਰ ਬਾਂਧ ਕਰਿ ਖਰੇ ਕਬੀਰ॥
ਮਨੁ ਨ ਛਿਗੈ ਤਨੁ ਕਾਹੇ ਕਉ ਭਰਾਇ॥
ਚਰਨ ਕਮਲ ਚਿਤੁ ਰਹਿਓ ਸਮਾਇ॥
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ॥
ਮ੍ਰਿਗਛਾਲਾ ਪਰ ਬੈਠੇ ਕਬੀਰ॥
ਕਹਿ ਕੰਬੀਰ ਕੌਉ ਸੰਗ ਨ ਸਾਬ॥
ਜਲ ਬਲ ਰਾਖਨ ਹੈ ਰਘੁਨਾਥ॥**

ਪੰਨਾ - 1162

ਇਸ ਤਰ੍ਹਾਂ ਨਾਲ ਅਨੇਕ ਮਹਾਂਪੁਰਸ਼ਾਂ ਦੇ ਜੀਵਨ ਵਿਚ ਐਸੀਆਂ ਘਟਨਾਵਾਂ ਵਰਤੀਆਂ ਹਨ, ਜਿਥੇ ਪ੍ਰਕਿਤੀ ਨੂੰ ਆਪਣਾ ਸੁਭਾਅ ਬਦਲਣਾ ਪਿਆ। ਸੰਤ ਮਹਾਰਾਜ ਸੰਤ

ਅਤਰ ਸਿੰਘ ਜੀ ਦੇ ਜੀਵਨ ਵਿਚ ਇਕ ਘਟਨਾ ਬਿਲਕੁਲ ਇਸਦੇ ਨਾਲ ਰਲਦੀ ਮਿਲਦੀ 'ਗਿਆਨੀ ਮੇਹਰ ਸਿੰਘ ਜੀ' ਨੇ ਕਾਂਡ 18 ਵਿਚ ਲਿਖੀ ਹੈ ਜੋ ਆਪ ਜੀ ਦੇ ਗਿਆਤ ਲਈ ਛਾਪ ਰਹੇ ਹਾਂ ਅਤੇ ਧੰਨਵਾਦ ਸਹਿਤ ਛਾਪਣ ਦੀ ਖੁਲ੍ਹੀ ਰਹੇ ਹਾਂ।

ਕਾਂਡ 18

ਬੇਆਵਾਜ਼ ਖੂਹ ਦਾ ਹਲਟ

ਗੋਬੈਦੀ ਦੀ ਛਾਪੜੀ ਪਰ ਤਪ ਅਸਥਾਨ ਦਾ ਜਿਕਰ ਅਸੀਂ ਪਹਿਲਾਂ ਹੀ ਕਰ ਆਏ ਹਾਂ। ਇਸ ਅਸਥਾਨ ਦੀ ਇਹੀ ਮਹਾਨਤਾ ਸੀ ਕਿ ਬਾਬਾ ਅਤਰ ਸਿੰਘ ਜੀ ਮਹਾਰਾਜ਼ ਦੀਰਘ ਸਮੇਂ ਤਕ ਇਸੇ ਹੀ ਟੋਂਏ ਵਿਚ ਸਵੈਸਰੂਪ ਅੰਦਰ ਸਮਾਧੀ ਲਾ ਕੇ ਅਨੰਦ ਮਾਣਦੇ ਸਨ। ਇਕ ਦਿਨ ਅਜੀਬ ਕੌਤਕ ਹੋ ਗਿਆ। ਬਾਬਾ ਜੀ ਸਮਾਧੀ ਲਗਾ ਕੇ ਚਰਨ ਕੰਵਲਾਂ ਦੀ ਮੌਜ ਅੰਦਰ ਹੀ ਖੂਮ ਰਹੇ ਸਨ। ਇਸੇ ਹੀ ਛਾਪੜੀ ਦੇ ਪਰਲੇ ਕਿਨਾਰੇ ਬਾਬਾ ਜੀ ਦੇ ਇਕ ਤਪ ਅਸਥਾਨ ਤੋਂ ਕੇਵਲ ਵੀਹ ਗਜ਼ ਪਰ ਇਕ ਹਲਟ ਸੀ। ਇਸ ਪਰ ਉਨ੍ਹਾਂ ਨੇ ਲੋਹੇ ਦਾ ਹਲਟ ਰਖਿਆ ਹੋਇਆ ਸੀ। ਸਵੇਰੇ ਤਿੰਨ ਵਜੇ ਬਾਬਾ ਜੀ ਦੇ ਲਿਵਲੀਨ ਹੋਣ ਸਮੇਂ ਹੀ ਮਾਲਕ ਖੂਹ, ਭਾਈ ਚੈਂਚਲ ਸਿੰਘ ਜੀ ਨੇ ਖੂਹ ਜੋੜਿਆ, ਖੂਹ ਦਾ ਕੁੱਤਾ ਟਕ-ਟਕ ਦੀ ਆਵਾਜ਼ ਜ਼ੋਰ ਨਾਲ ਕਰਦਾ ਸੀ। ਰਾਤ ਸਮੇਂ ਲੋਹੇ ਦੇ ਖੂਹ ਤੋਂ ਕੁਤੇ ਦੀ ਆਵਾਜ਼ ਦੂਰ ਤਕ ਚਲੀ ਜਾਂਦੀ ਹੈ ਫਿਰ ਬਾਬਾ ਜੀ ਤਾਂ ਛਾਪੜੀ ਦੇ ਪਰਲੇ ਕਿਨਾਰੇ ਪਰ ਸਮਾਧੀ ਵਿਚ ਜੁੜੇ ਸਨ। ਭਾਈ ਚੈਂਚਲ ਸਿੰਘ ਦੀ ਨਿਗਾਹ ਝਟ ਪਟ ਹੀ ਮਹਾਰਾਜ਼ ਜੀ ਵਲ ਨੂੰ ਗਈ ਤੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਕੋਈ ਵਡਾ ਗੁਨਾਹ ਕਰ ਬੈਠਾ ਹੈ। ਸੋ ਉਸ ਨੇ ਅਗੇ ਵਧ ਕੇ ਕੁੱਤਾ ਪਿਛੇ ਹਟਾ ਦਿਤਾ ਤੇ ਬਗੀਰ ਇਸ ਤੋਂ ਹੀ ਖੂਹ ਚਲਾਉਂਦਾ ਰਿਹਾ। ਜਦੋਂ ਹੀ ਬੈਲ ਕਿਧਰੇ ਅਰਾਮ ਲਈ ਖਲੋ ਜਾਣ, ਜਾਂ ਫਿਰ ਇਸ ਨੇ ਖੂਦ ਹੀ ਉਨ੍ਹਾਂ ਦੀ ਧੂਫ ਕਢਾਉਂਦੀ ਹੋਵੇ ਉਹ ਗਾਧੀ ਅਗੇ ਪਟ ਡਾਹ ਕੇ ਰੋਕ ਲੈਣ ਤੇ ਫਿਰ ਬਲਦਾਂ ਨੂੰ ਅੱਗੇ ਹਿਕ ਦੇਵੇ। ਇਸ ਤਰ੍ਹਾਂ ਦੋ ਚਾਰ ਵਾਰੀ ਕੀਤਾ ਪਰ ਇਸ ਨਾਲ ਇਸ ਦੇ ਪੱਟਾਂ ਚੌਂ ਪੀੜ ਨਿਕਲਣ ਲਗ ਪਈ ਤੇ ਉਹ ਮਹਿਸੂਸ ਕਰਨ ਲਗਾ ਕਿ ਉਹ ਫਿਰ ਹੋਰ ਇਹ ਕਾਰਵਾਈ ਨਹੀਂ ਕਰ ਸਕੇਗਾ। ਹੁਣ ਉਸ ਤੋਂ ਚਲਿਆ ਵੀ ਮੁਸ਼ਕਲ ਨਾਲ ਹੀ ਜਾਂਦਾ ਸੀ। ਉਹ ਸੋਚਦਾ ਸੀ ਕਿ ਹੁਣ ਤਾਂ ਖੂਹ ਦੇ ਮਗਰ ਲਗ ਕੇ ਹੱਕਣਾਂ ਵੀ ਮੁਸ਼ਕਲ ਹੈ ਫਿਰ ਬਲਦਾਂ ਨੂੰ ਸਾਹ ਕਿਸ ਤਰ੍ਹਾਂ ਦਵਾਏਗਾ। ਉਹ ਇਸੇ ਹੀ ਉਧੇੜਬੁਣ ਵਿਚ ਨੀਵੀਂ ਪਾਈ ਖੜ੍ਹਾ ਸੀ। ਕਦੇ ਸੋਚਦਾ ਕਿ ਚਲੋ ਹਲਟ ਹੀ ਛਡ ਦੇਵੀਏ ਫਿਰ ਤੱਕੀ ਜਾਵੇਗੀ। ਪਰ ਹਲਟ ਦੀ ਵਾਰੀ ਦਾ ਮਸਲਾ ਤੇ ਫਿਰ ਖੇਤੀ ਦੇ ਸੜ ਜਾਣ ਦਾ ਖਤਰਾ ਵੀ ਸੀ। ਇਕ ਪਾਸੇ ਮਹਾਂਪੁਰਖਾਂ ਦੀ ਸਮਾਧੀ ਦਾ ਖਲਲ ਦਾ ਡਰ, ਦੂਸਰੇ ਪਾਸੇ ਘਰ ਦੇ ਨੁਕਸਾਨ ਦਾ ਅੰਦੇਸ਼ਾ ਸੀ। ਕੀ ਕਰੋ, ਕੀ ਨਾ ਕਰੋ, ਇਹੀ ਸੋਚ ਤੇ ਅਮਲ ਬਾਕੀ

ਸੀ। ਉਸ ਨੇ ਮਨ ਨਾਲ ਨੁਕਸਾਨ ਬਰਦਾਸ਼ਤ ਕਰਨ ਦਾ ਫੈਸਲਾ ਕੀਤਾ ਤੇ ਅੱਗੇ ਵਧ ਕੇ ਕੁਤਾ ਲਗਾ ਕੇ ਫਿਰ ਬਲਦਾਂ ਨੂੰ ਰੋਕਣ ਲਈ ਕਦਮ ਵਧਾਏ ਹੀ ਸਨ ਕਿ ਉਹ ਕਿਸੇ ਵਿਅਕਤੀ ਨਾਲ ਟਕਰਾ ਗਿਆ। ਜਾਂ ਮੂੰਹ ਚੁਕਿਆ ਤਦ ਸਾਹਮਣੇ ਨੂਰਾਨੀ ਚੇਹਰਾ, ਮਸਤ ਨੇਤਰ, ਰਹਿਮਤ ਦਾ ਭੰਡਾਰ ਤੇ ਵਾਹਿਗੁਰੂ ਜੀ ਦੇ ਅਨਿੰਨ ਭਗਤ ਸੰਤ ਅਤਰ ਸਿੰਘ ਜੀ ਖੜ੍ਹੇ ਸੀ। ਸੰਤ ਜੀ ਮਹਾਰਾਜ਼ ਨੇ ਇਸ ਦੇ ਮੌਦਿਆਂ ਪਰ ਹੱਥ ਰਖ ਕੇ ਇਸ ਨੂੰ ਪੈਰਾਂ ਤਕ ਝੁਕਣੋਂ ਰੋਕਿਆ ਤੇ ਫੁਰਮਾਇਆ-

ਸੰਤ ਮਹਾਰਾਜ਼ - ਭਾਈ ਚੈਂਚਲ ਸਿੰਘ ਅਜਕਲ ਫਸਲਾਂ ਨੂੰ ਸੋਕਾ ਲਗਣ ਦਾ ਖਤਰਾ ਹੈ ਤੇ ਖੂਹ ਦੀ ਵਾਰੀ ਤੁਹਾਡੀ ਕਈ ਦਿਨਾਂ ਪਿਛੋਂ ਹੀ ਆਉਂਦੀ ਹੈ?

ਚੈਂਚਲ ਸਿੰਘ - ਮਹਾਰਾਜ਼! ਤੁਸੀਂ ਆਪ ਹੀ ਸਭ ਜਾਣਦੇ ਹੋ, ਫਿਰ ਮੈਂ ਬੇਨਤੀ ਕੀ ਕਰਾਂ?

ਸੰਤ ਜੀ ਮਹਾਰਾਜ਼ - ਤੁਸਾਂ ਕੁਤਾ ਹਟਾ ਦਿਤਾ ਹੈ ਫਿਰ ਬੈਲਾਂ ਦੀ ਧੂਫ ਕਿਸ ਤਰ੍ਹਾਂ ਕਢਾਉਂਦੇ ਹੋ?

ਚੈਂਚਲ ਸਿੰਘ - ਮਹਾਰਾਜ਼ ਮੈਂ ਹਰ ਸਮੇਂ ਜਦੋਂ ਬੈਲ ਖਲੋ ਜਾਂਦੇ ਹਨ ਆਪਣੇ ਪੱਟਾਂ ਪਰ ਗਾਧੀ ਦਾ ਜ਼ੋਰ ਲੈ ਕੇ ਬੈਲਾਂ ਨੂੰ ਦਮ ਦਿਵਾਉਂਦਾ ਹਾਂ।

ਸੰਤ ਜੀ ਮਹਾਰਾਜ਼ - ਭਾਈ ਚੈਂਚਲ ਸਿੰਘ! ਦੋ ਬੈਲਾਂ ਦਾ ਭਾਰ ਇਕ ਆਦਮੀ ਕਿਸ ਤਰ੍ਹਾਂ ਆਪਣੇ ਪੱਟਾਂ ਪਰ ਰੋਕ ਸਕਦਾ ਹੈ, ਫਿਰ ਜੇਕਰ ਇਕ ਵਾਰੀ ਕਰ ਲਵੇਗਾ ਤਦ ਇਹ ਕਦੋਂ ਤਕ ਨਿਭੇਗੀ। ਫਿਰ ਚੈਂਚਲ ਸਿੰਘ ਜੀ ਇਕ ਪਾਸੇ ਦੋ ਬੈਲਾਂ ਦਾ ਸੰਤਾਪ ਹੈ, ਦੂਸਰੇ ਪਾਸੇ ਤੁਹਾਡੇ ਪਟ ਵੀ ਚੀਜ਼ਾਂ ਮਾਰਦੇ ਹੋਣਗੇ। ਇਹ ਕੇਵਲ ਇਸੇ ਹੀ ਕਰ ਕੇ ਹੋ ਕਿ ਮੇਨੂੰ ਤਕਲੀਫ਼ ਨਾ ਹੋਵੇ, ਮੇਰੀ ਸਮਾਧੀ ਲਿਵ ਤੇ ਸਿਮਰਨ ਵਿਚ ਫਰਕ ਨਾ ਪਵੇ?

ਚੈਂਚਲ ਸਿੰਘ - ਮਹਾਰਾਜ਼! ਅਸੀਂ ਗਰੀਬ ਕੋਈ ਸੇਵਾ ਤੇ ਉੱਚਤਾ ਨਹੀਂ ਰਖਦੇ, ਫਿਰ ਇਹ ਪਾਪ ਵੀ ਆਪਣੇ ਜ਼ਿੰਮੇ ਲਈਏ ਕਿ ਆਪ ਦੇ ਸਿਮਰਨ ਤੇ ਸਮਾਧੀ ਵਿਚ ਫਰਕ ਪਵੇ, ਇਹ ਸਾਡੀ ਸੋਚ ਤੋਂ ਬਾਹਰ ਦੀ ਗੱਲ ਹੈ। ਇਸ ਕਰਕੇ ਖੇਤੀ ਤਾਂ ਮੈਂ ਸਾੜ ਲਵਾਂਗਾ, ਪਰ ਆਪ ਦੀ ਚਰਨ ਕੰਵਲਾਂ ਦੀ ਮੌਜ ਮਾਨਣ ਵਿਚ ਰੋਕ ਹੋਵੇ ਇਹ ਮੈਂ ਨਹੀਂ ਝਲ ਸਕਾਂਗਾ।

ਸੰਤ ਜੀ ਮਹਾਰਾਜ਼ - ਚੈਂਚਲ ਸਿੰਘ ਨੂੰ ਘੁਟ ਕੇ ਜੱਫੀ ਵਿਚ ਲੈ ਲਿਆ ਤੇ ਫੁਰਮਾਇਆ, “ਭਾਈ ਚੈਂਚਲ ਸਿੰਘ ਮੈਂ ਪੱਥਰ ਨਹੀਂ ਹਾਂ ਤੇ ਨਾ ਹੀ ਮੇਰੀ ਸਾਧਨਾ ਉਹ ਹੈ ਜੋ ਸੰਸਾਰ ਭਰ ਦੀ ਸ਼ਾਂਤੀ ਗਵਾ ਕੇ ਆਪਣੇ ਲਈ ਸ਼ਾਂਤੀ ਲਭਦੇ ਹਨ। ਸਾਡੀ ਸਮਾਧੀ ਗੁਰੂ ਨਾਨਕ ਮਹਾਰਾਜ਼ ਦੀ ਬਖਸ਼ਿਸ਼ ਹੈ ਜੋ ਸਮਾਧੀ ਵਿਚ ਵੀ ਤਪਤ ਸੰਸਾਰ ਤੇ ਦੁਖੀ ਦੁਨੀਆਂ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਨ। ਭਾਈ ਤੇਰੇ ਸਿਦਕ ਦਾ

ਸਦਕਾ ਅਸੀਂ ਵਾਹਿਗੁਰੂ ਜੀ ਤੇ ਸਾਹਿਬ ਅਗੇ ਪ੍ਰਾਰਥਨਾ ਕਰਾਂਗੇ ਕਿ ਉਹ ਇਸ ਲੋਹੇ ਦੇ ਕੁਤੇ ਨੂੰ ਜੋ ਇਸ ਖੂਹ ਪਰ ਲਗਾ ਹੈ ਸਦਾ ਲਈ ਟਕ-ਟਕ ਕਰਾਉਣਾ ਹਟਾ ਦੋਵੇਂ ਤਾਂ ਜੋ ਮੇਰੀ ਸਮਾਧੀ ਤੇ ਤੇਰੀ ਧਰਮ ਕਿਰਤ ਦੋਵੇਂ ਹੀ ਚਲਦੀਆਂ ਰਹਿਣ।

ਭਾਈ ਚੈਂਚਲ ਸਿੰਘ ਨੇ ਕੁਤਾ ਲਗਾ ਦਿਤਾ, ਸੰਤ ਜੀ ਮਹਾਰਾਜ਼ ਸਮਾਧੀ ਅੰਦਰ ਚਲੇ ਗਏ। ਚੈਂਚਲ ਸਿੰਘ ਨੇ ਬਲਦ ਹੱਕੇ ਪਰ ਕੁਤਾ ਬੇਆਵਾਜ਼ ਸੀ, ਉਸ ਦੀ ਟਕ ਟਕ ਕਰਨ ਦੀ ਕੁਦਰਤੀ ਆਦਤ ਹਟ ਗਈ। ਚੈਂਚਲ ਸਿੰਘ ਦੇ ਨੇਤਰ ਦਰੱਵ ਗਏ, ਤੇ ਇਸ ਨੇ ਖੂਹ ਪਰ ਖੜ੍ਹੇ ਹੋ ਕੇ ਲਿਵ ਵਿਚ ਲੀਨ ਤੇ ਪਰਮ ਪਦ ਪ੍ਰਾਪਤ ਮਹਾਂਪੁਰਖਾਂ ਨੂੰ ਪ੍ਰਣਾਮ ਕੀਤਾ ਜਿਨ੍ਹਾਂ ਦੀ ਆਗਿਆ ਜੜ੍ਹ ਤੇ ਬੇਜਾਨ ਪਦਾਰਥ ਵੀ ਪ੍ਰਵਾਨ ਕਰਦੇ ਹਨ।

ਅਜ ਮਾਦਾ ਦੀ ਪ੍ਰਕਿਰਤੀ ਦਾ ਮਨੁਖ ਇਹ ਗੱਲ ਸ਼ਾਇਦ ਪ੍ਰਵਾਨ ਨ ਕਰੇ। ਪਰ ਉਹ ਸੱਜਣ ਹੁਣ ਵੀ ਨਗਰ ਰਾਮਪੁਰ ਦੁਰਾਹੇ ਸਟੇਸ਼ਨ ਤੋਂ ਉਤਰ ਕੇ ਇਹ ਚੀਜ਼ ਪ੍ਰਤਖ ਦੇਖ ਸਕਦਾ ਹੈ ਕਿ ਇਥੇ ਇਕ ਮਹਾਂਪੁਰਖ ਦੀ ਆਗਿਆ ਅਨੁਸਾਰ ਇਕ ਲੋਹੇ ਦਾ ਕੁਤਾ ਜੋ ਟਕ ਟਕ ਕਰਕੇ ਹਰ ਇਕ ਲੋਹੇ ਦੀ ਗੁੱਲੀ ਪਰ ਵਜਦਾ ਤੇ ਇਹ ਦਸਦਾ ਹੈ ਕਿ ਭਾਈ ਹੁਸ਼ਿਆਰ, ਮੈਂ ਜਦੋਂ ਹੀ ਵਜਣੋਂ ਹਟ ਗਿਆ ਤੇ ਮੇਰੀ ਆਵਾਜ਼ ਆਉਣੀ ਬੰਦ ਹੋ ਗਈ ਮੇਰੀ ਖੂਹ ਦਾ ਭਾਰ ਚੁਕ ਕੇ ਰੱਖਣ ਦੀ ਜੁਮੇਵਾਰੀ ਖਤਮ ਹੋ ਜਾਵੇਗੀ। ਪਰ ਹੈਰਾਨੀ ਹੈ ਕਿ ਉਹੀ ਟਕ ਟਕ ਦਾ ਆਦੀ ਕੁਤਾ ਮਹਾਂਪੁਰਖਾਂ ਦੀ ਆਗਿਆ ਵਿਚ ਇਸ ਤਰ੍ਹਾਂ ਗੰਭੀਰ ਹੋ ਗਿਆ ਕਿ ਮਾਨੋਂ ਉਹ ਬਾਹਰ ਮੁਖ ਤੋਂ ਅੰਤਰ ਮੁਖ ਹੋ ਕੇ ਸੁਰਤ ਨੂੰ ਲਿਵ ਵਿਚ ਲੈ ਗਿਆ ਹੈ ਤੇ ਇਹ ਐਲਾਨ ਕਰਦਾ ਹੈ ਕਿ ਮਹਾਂਪੁਰਖ ਉਹ ਨਹੀਂ ਜੋ ਹਰ ਸਮੇਂ ਬੋੜੀ-ਬੋੜੀ ਘਾਲਣਾ ਕਰਕੇ ਦੁਹਾਈ ਦੇਂਦੇ ਹਨ ਸਗੋਂ ਸਤਿ ਪੁਰਖ ਦੀ ਤਾਂ ਪਛਾਣ ਹੀ ਇਹ ਹੈ ਕਿ ਉਹ ਗਹਿਰ ਗੰਭੀਰ ਤੇ ਸ਼ਾਂਤ ਹੋਣ। ਕਿਸੇ ਦੀ ਵਡੱਪਣ ਦਾ ਇਹ ਚਿੰਨ ਨਹੀਂ ਕਿ ਉਹ ਹਰ ਕਿਸੇ ਦੇ ਰਾਹ ਜਾਂਦਿਆਂ ਹੋਇਆਂ ਕੰਨ ਖਾਵੇ ਸਗੋਂ ਕਿਸੇ ਦਾ ਭਾਰ ਚੁਕ ਕੇ ਸਾਹ ਤਕ ਨਾ ਕਢਣਾ ਤੇ ਦੂਸਰੇ ਕੰਨ ਤਕ ਆਵਾਜ਼ ਪਹੁੰਚਣ ਵੀ ਨਾ ਦੇਣੀ ਹੀ ਮਹਾਨਤਾ ਦਾ ਮਹਾਨ ਤੇ ਉਤਮ ਚਿੰਨ ਹੈ। ਮਾਦੀ ਦੁਨੀਆਂ ਦਾ ਉਤਰ ਸਾਹਮਣੇ ਖਲੋਤਾ ਹੈ, ਕਿ ਜੋ ਸਜਣ ਇਸ ਸੰਸਾਰ ਵਿਚ ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦੇ ਹਨ, ਜਾਨਦਾਰ ਚੀਜ਼ਾਂ ਤਾਂ ਇਕ ਪਾਸੇ, ਮਾਦਾ ਤੇ ਸੁੰਨ ਪਦਾਰਥ ਵੀ ਉਸ ਦੇ ਵਸੀ ਹੋ ਕੇ ਆਗਿਆ ਦਾ ਪਾਲਨ ਕਰਦੇ ਸਨ।

(ਯੰਨਵਾਦ ਸਹਿਤ ‘ਅਮਰ ਕਥਾ’ ਵਿਚੋਂ)

ਮਹਾਂਪੁਰਸ਼ਾਂ ਦੀ ਜੋ ਨਿਤ ਕਿਰਿਆ ਸੀ ਉਸ ਬਾਰੇ ਗਿਆਨੀ ਮੋਹਨ ਸਿੰਘ ਜੀ ਨੇ ਆਪਣੀ ਪੁਸਤਕ ‘ਜੀਵਨ ਗਾਬਾ’ ਵਿਚ ਵੇਰਵੇ ਸਹਿਤ ਲਿਖਿਆ ਹੈ -

ਸੰਤਾਂ ਦੀ ਨਿਤ ਕਿਆ

ਆਪ ਜੀ ਦਾ ਸਰੀਰ ਬੜਾ ਬਲੀ ਤੇ ਕਰੜਾ ਸੀ, ਕਿਸੇ ਵੀ ਕੰਮ ਵਿਚ ਬਕਾਵਟ ਨਹੀਂ ਸਨ ਮੰਨਦੇ। ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਕਦੇ ਸੰਤ ਜੀ ਮਹਾਰਾਜ਼ ਆਪ ਕਰਿਆ ਕਰਦੇ ਜਾਂ ਤਿਲੋਕ ਸਿੰਘ ਰਾਗੀ, ਕਦੀ ਹੋਰ ਸਿੰਘ ਕਰਦੇ। ਸ਼ਾਸੀ ਸ੍ਰੀ ਰਹਿਗਸ ਸਾਹਿਬ ਜੀ ਦੇ ਪਾਠ ਉਪਰੰਤ ਗੁਰ-ਇਤਿਹਾਸ ਦੀ ਕਥਾ (ਜੋ ਪਹਿਲਾਂ ਕੁਝ ਸਮਾਂ ਰਾਮਪੁਰ ਦਾ ਗਿਆਨੀ ਸੰਪੂਰਨ ਸਿੰਘ ਕਰਦਾ ਰਿਹਾ।) ਫੇਰ ਕੁਝ ਸਮਾਂ ਅਨੰਦਪੁਰ ਸਾਹਿਬ ਦਾ ਸੋਭਾ ਸਿੰਘ, ਕਦੀ ਕਦੀ ਹਰਿਦੁਆਰ ਵਾਲੇ ਪੰਡਿਤ ਪ੍ਰੇਮ ਸਿੰਘ ਜੀ ਵੀ ਮਹੀਨਾ-ਮਹੀਨਾ ਠਹਿਰ ਜਾਂਦੇ ਤੇ ਕਥਾ ਕਰਦੇ। (ਜਿਨ੍ਹਾਂ ਦੇ ਜ਼ਿਸ ਪੰਡਤ ਮਨੀ ਸਿੰਘ ਜੀ ਤੇ ਅਰਜਨ ਸਿੰਘ ਜੀ ਮੁਨੀ ਮਧਸੂਦਨ ਸਿੰਘ ਜੀ ਮਾਂਧੋਂ ਹਰਿਦਵਾਰ ਨਿਗਮਲ ਛਾਉਣੀ ਪ੍ਰੇਮੀ ਸਦਨ ਵਿਚ ਨਿਵਾਸ ਰਖਦੇ ਹਨ) ਬਾਅਦ ਵਿਚ ਸਾਧੂ ਸਿੰਘ ਸੂਰਮਾਂ ਗਿਆਨੀ ਆ ਗਿਆ ਜੋ ਸੰਤਾਂ ਤੋਂ ਪਿਛੋਂ ਵੀ ਕਾਫ਼ੀ ਸਮਾਂ ਕਥਾ ਕਰਦਾ ਰਿਹਾ। ਇਹ ਅਸਥਾਨ ਦੇ ਨਿਤਨੇਮ ਦੀ ਮ੍ਰਿਯਾਦਾ ਸੀ।

ਕਥਾ ਦੇ ਭੋਗ ਪਏ ਤੋਂ ਆਪ ਨੇ ਸਾਰੀ ਰਾਤ ਗੋਖੇ ਦੀ ਛਪੜੀ ਤੇ ਬੈਠਕੇ ਭਜਨ ਕਰਨਾ ਜਾਂ ਬਾਹਰਲੀ ਖੂਹੀ ਤੇ ਚਲੇ ਜਾਣਾ, ਦਿਨੋਂ ਹਲ ਵਾਹੁਣਾ ਇਹ ਆਪ ਜੀ ਦੀ ਨਿਤ ਕਿਰਿਆ ਸੀ। ਸਤਿਸੰਗ ਦੇ ਸਮੇਂ ਰਾਮਪੁਰ, ਕਨੌਚ, ਕਟਾਨਾ, ਕਟਾਣੀ, ਦੌਰਾਹਾ, ਨੀਲੋਂ, ਬਿਲਗਾ ਤੇ ਨਵੇਂ ਪਿੰਡ ਤੱਕ ਦੀ ਸੰਗਤ ਪੁਜਦੀ। ਹੋਰ ਵੀ ਇਰਦ ਗਿਰਦ ਦੇ ਪ੍ਰੇਮੀ ਦਰਸ਼ਨਾਂ ਨੂੰ ਆਏ ਹੀ ਰਹਿੰਦੇ। ਰਾਤ ਦੇ ਦੀਵਾਨ ਵਿਚ ਜ਼ਿਆਦਾ ਹਾਜ਼ਰੀ ਹੁੰਦੀ। ਭੋਗ ਪੈਣ ਤੋਂ ਬਾਅਦ ਆਪ 9 ਵਜੇ ਗੋਖੇ ਦੀ ਛਪੜੀ ਕਿਨਾਰੇ ਆ ਜਾਂਦੇ। ਬਾਰਾਂ ਵਜੇ ਬਗੀਚੀ ਵਿਚ ਜਾ ਕੇ ਭੋਗ ਵਿਚ ਬਿਗਾਜ ਜਾਣਾ, ਸਵੇਰੇ ਦੋ ਵਜੇ 101 ਡੋਲ ਨਾਲ ਇਸ਼ਨਾਨ ਕਰਨਾ, ਜਿਸ ਡੋਲ ਦਾ ਵਜਨ ਬੜਾ ਭਾਰੀ ਸੀ, ਹਰੇਕ ਨਹੀਂ ਸੀ ਖਿਚ ਸਕਦਾ, ਕੋਈ ਕੋਈ ਬਲੀ ਹੀ ਖਿਚਦਾ ਸੀ। ਕਾਫ਼ੀ ਸਮਾਂ ਲਗ ਜਾਂਦਾ ਤੇ ਆਪ ਜੀ ਉਤਨਾਂ ਚਿਰ ਬਾਣੀ ਦਾ ਪਾਠ ਕਰੀ ਜਾਂਦੇ। ਕਿਸੇ ਨਾਲ ਬਚਨ ਨਹੀਂ ਸਨ ਕਰਦੇ। ਸੰਤਾਂ ਦੇ ਇਸ਼ਨਾਨ ਵਾਲਾ ਜਲ ਇਕ ਵੱਡੀ ਕੁੰਡ ਵਿਚ ਪਈ ਜਾਂਦਾ, ਜਿਸ ਵਿਚੋਂ ਨਾਲ ਦੇ ਪ੍ਰੇਮੀ ਇਸ਼ਨਾਨ ਕਰੀ ਜਾਂਦੇ ਸਨ। ਫੇਰ ਸਾਬੀਆਂ ਸਮੇਤ ਗੋਖੇ ਦੀ ਛਪੜੀ ਕਿਨਾਰੇ ਆ ਕੇ ਭਜਨ ਕਰਨਾ। ਪਹੁੰਚੁਟਾਲੇ ਗੁਰਦੁਆਰੇ ਸਾਹਿਬ ਆ ਜਾਣਾ, ਦੀਵਾਨ ਵਿਚ ਸਜ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨਾ। ਫੇਰ ਭੋਗ ਪਏ ਤੋਂ ਬਾਅਦ ਅੰਮ੍ਰਿਤ ਵੇਲੇ ਹੀ ਜਲ ਪਾਣੀ ਛਕ ਕੇ ਹਲ ਜੋੜ ਲੈਣਾ। ਦੁਪਹਿਰ ਨੂੰ 1 ਵਜੇ ਨਮਕ ਤੋਂ ਬਗੈਰ ਭਾਜੀ ਨਾਲ ਪ੍ਰਸ਼ਾਦਾ ਛਕ ਕੇ ਬਗੀਚੀ ਵਿਚ ਬਿਗਾਜ ਜਾਣਾ। ਸ਼ਾਮ ਨੂੰ ਬੋੜੀ ਜੇਹੀ ਚਾਹ ਛਕਣੀ। ਹਰ ਸਮੇਂ ਆਪਣਾ ਪਹਿਗਵਾ ਬੜਾ ਮਸਕੀਨੀ ਵਾਲਾ ਸਾਦਾ ਰਖਣਾ। ਅਪ ਜੀ ਦਾ ਸਰੂਪ ਮਿਠ-ਬੋਲਣਾ ਤੇ ਮੋਹਣੀ ਮੂਰਤ ਵਾਲਾ ਸੀ। ਜੋ ਵੀ ਦਰਸ਼ਨਾਂ

ਨੂੰ ਆਉਂਦਾ, ਹਰ ਇਕ ਦਾ ਮਨ ਸ਼ਾਂਤ ਹੋ ਜਾਂਦਾ। ਆਪ ਜੀ ਨੇ ਹਰੇਕ ਪ੍ਰਾਣੀ ਮਾਤਰ ਦੇ ਭਲੇ ਵਾਸਤੇ ਭਜਨ ਸਿਮਰਨ ਤੇ ਸੇਵਾ ਕਰਨ ਦਾ ਹੀ ਉਪਦੇਸ਼ ਬਖਸ਼ਣਾ। ਹਿਰਦਾ ਕਮਾਈ ਵਾਲਾ ਤੇ ਕੌਮਲ ਸੀ, ਉਪਦੇਸ਼ ਵਿਚ ਬੜੀ ਆਕਰਖਨ ਸ਼ਕਤੀ ਸੀ। ਜੋ ਜੋ ਵੀ ਸੁਣਦਾ, ਸੁਤੇ ਹੀ ਸੁਰਤਾਂ ਜੁੜ ਜਾਂਦੀਆਂ। ਆਪ ਜੀ ਦੇ ਉਪਦੇਸ਼ ਦਾ ਸਦਕਾ ਵੱਡੇ ਵੱਡੇ ਡਾਕੂ ਵੀ ਸੁਧਰ ਗਏ। ਇਉਂ ਰਾਮਪੁਰ ਪਿੰਡ ਦੇ ਬਹੁਤ ਸਾਰੇ ਲੋਕ ਜੋ ਪਹਿਲਾਂ ਬੜੇ ਧਾੜਵੀ ਤੇ ਬਦਮਾਸ਼ ਸਨ, ਸੰਤਾਂ ਦੀ ਕ੍ਰਿਪਾ ਨਾਲ ਉਹ ਵੀ ਗੁਰੂ ਘਰ ਦੇ ਪੂਰਨ ਸ਼ਰਧਾਲੂ ਬਣ ਗਏ।

ਆਪ ਜੀ ਵਿਚ ਨਿਮਰਤਾ ਹੱਦ ਤੋਂ ਜ਼ਿਆਦਾ ਸੀ ਜਦੋਂ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਗਿਆਨੀ ਮੌਹਨ ਸਿੰਘ ਜੀ (ਸਚਖੰਡ ਨਿਵਾਸੀ) ਲਿਖਦੇ ਹਨ।

ਮਹਾਰਾਜ ਪਟਿਆਲੇ ਦਾ ਦਰਸ਼ਨ ਵਾਸਤੇ ਆਉਣਾ

ਸੰਤ ਜੀ ਮਹਾਰਾਜ ਦਾ ਤੇਜ ਪ੍ਰਤਾਪ ਚੰਦਨ ਵਾਂਗੂ ਦਿਨ-ਬ-ਦਿਨ ਫੈਲਦਾ ਗਿਆ। ਮਹਿਮਾ ਵਡਿਆਈ ਵਧਦੀ ਗਈ। ਸ਼ਰਧਾਲੂ ਮਨੋ-ਕਾਮਨਾ ਪੂਰੀਆਂ ਕਰਵਾ ਕੇ ਵਰਸਾਊਂਦੇ ਰਹੇ।

ਦਿਨ ਦਿਨ ਚੜ੍ਹੇ ਸਵਾਇਆ

ਨਾਨਕ ਹੋਤ ਨ ਘਾਟੀ॥ ਪੰਨਾ - 300

ਮਹਾਰਾਜਾ ਪਟਿਆਲੇ ਨੇ ਵੀ ਆਪ ਜੀ ਦਾ ਜਸ ਸੁਣਿਆਂ, ਪਰ ਅਜੇ ਤੱਕ ਦਰਸ਼ਨ ਨਹੀਂ ਸਨ ਕੀਤੇ। ਇਸਦੇ ਅੰਦਰ ਪੁਰਨ ਸਾਧੂ ਦਾ ਤਾਂ ਪੂਰਾ ਸਤਿਕਾਰ ਸੀ ਅਤੇ ਆਮ ਭੇਖੀ ਲੱਕਾਂ ਦਾ ਓਹ ਪਖੰਡ ਵੀ ਨਹੀਂ ਸੀ ਰਹਿਣ ਦਿੰਦਾ। ਅਜ ਖਾਸ ਨਿਕਟਵਰਤੀ ਵਜੀਰ ਤੇ ਇਕ ਦੋ ਨੌਕਰਾਂ ਦੇ ਸਮੇਤ ਗੁਪਤ ਭੇਸ ਵਿਚ ਸੰਤਾਂ ਦੇ ਦਰਸ਼ਨ ਕਰਨ ਰੇਤੂ ਸਾਹਿਬ ਆਇਆ।

ਇਹ ਉਸ ਸਮੇਂ ਦੀ ਵਾਰਤਾ ਹੈ ਜਦੋਂ ਸੰਤ ਜੀ ਮਹਾਰਾਜ ਆਪਣੇ ਹਥੀਂ ਡੇਰੇ ਦੀ ਸੇਵਾ ਕਰਦੇ ਹੁੰਦੇ ਸਨ। ਬਾਅਦ ਵਿਚ ਤਾਂ ਫੇਰ ਪ੍ਰੇਮੀਆਂ ਨੇ ਬੇਨਤੀ ਕਰਕੇ ਸੇਵਾ ਲੈ ਲਈ ਸੀ। ਸੇਵਾ ਦੇ ਸਮੇਂ ਆਪ ਜੀ ਦੇ ਪਹਿਰਾਵੇ ਤੋਂ ਅਨਜਾਣ ਆਦਮੀ ਇਹ ਅੰਦਾਜ਼ਾ ਨਹੀਂ ਸੀ ਲਗਾ ਸਕਦਾ ਕਿ ਏਹੋ ਹੀ ਸੰਤ ਹਨ। ਉਸ ਸਮੇਂ ਸਾਦੇ ਬਸਤਰਾਂ ਵਿਚ ਹੀ ਆਏ ਮਹਾਰਾਜ ਪਟਿਆਲਾ ਨੇ ਆਪਣੇ ਸਾਬੀਆਂ ਸਮੇਤ ਗੁਰਦੁਆਰੇ ਸਾਹਿਬ ਨਮਸ਼ਕਾਰ ਕੀਤੀ। ਮੰਜ਼ੀ ਸਾਹਿਬ ਨੂੰ ਮੱਥਾ ਟੇਕਿਆ ਤੇ ਫੇਰ ਕਮਰਿਆਂ ਦੇ ਦਰਸ਼ਨ ਕਰਨ ਲਗਾ। ਅਗੇ ਇਕ ਕਮਰੇ ਵਿਚ ਸੰਤ ਜੀ ਮਹਾਰਾਜ ਖਦਰ ਦੀ ਚਾਦਰ ਦਾ ਝੂੰਬਾ ਮਾਰ ਕੇ ਬੈਲਾਂ ਵਾਸਤੇ ਆਪਣੇ ਹਥੀਂ ਟੋਕਾ ਕੱਟ ਰਹੇ ਸਨ। ਪਾਸ ਆ ਕੇ ਇਸ ਨੂਰਾਨੀ ਚੇਹਰੇ ਵਾਲੇ ਬ੍ਰਿਧ ਬਾਬੇ ਤੋਂ ਪੁਛਿਆ, “ਬਾਬਾ ਜੀ! ਰੇਤੂ ਸਾਹਿਬ ਵਾਲੇ ਸੰਤ ਕਿਥੇ ਹਨ?” ਉਸ ਸਮੇਂ ਦਿਲਾਂ ਦੀ ਜਾਨਣ ਵਾਲੇ ਅਗਜ਼ੀ ਦਾਤਾਰ ਨੇ ਸਭਨਾਂ ਨੂੰ ਬਿਠਾ ਕੇ ਸਤਿਕਾਰ ਨਾਲ ਪੁਛਿਆ, “ਦਸੋਂ ਤੁਸੀਂ ਕੀ ਛਕੋਗੇ? ਦੁੱਧ ਛਕਣਾ ਹੈ ਤਾਂ ਹੁਕਮ ਕਰੋ, ਨਹੀਂ

ਤਾਂ ਪ੍ਰਸ਼ਾਦਾ ਵੀ ਤਿਆਰ ਹੈ। ਸੰਤ ਵੀ ਹੁਣੇ ਹੀ ਆ ਜਾਂਦੇ ਹਨ।” ਮਹਾਰਾਜੇ ਨੇ ਅਰਜ ਕੀਤੀ, ਦੁੱਧ ਪਾਣੀ ਤਾਂ ਛਕ ਆਏ ਹਾਂ ਸਿਰਫ ਸੰਤਾਂ ਦੇ ਦਰਸ਼ਨ ਕਰਨ ਦੀ ਹੀ ਆਸ਼ਾ ਹੈ। ਸੰਤ ਜੀ ਮਹਾਰਾਜ ਫੇਰ ਟੋਕਾ ਕਰਨ ਲਗ ਪਏ। ਇਤਨੇ ਨੂੰ ਰਾਮਪੁਰ ਤੋਂ ਇਕ ਦੋ ਪ੍ਰੇਮੀ ਆਏ, ਦਰ ਅਗੇ ਨਮਸ਼ਕਾਰ ਕੀਤੀ ਤਾਂ ਸੰਤ ਜੀ ਉਸ ਸਮੇਂ ਬਾਹਰ ਨਿਕਲ ਆਏ ਅਤੇ ਨਲਕੇ ਤੇ ਹੱਥ ਪੈਰ ਧੋਣ ਲਗ ਪਏ। ਫੇਰ ਇਨ੍ਹਾਂ ਪ੍ਰੇਮੀਆਂ ਤੋਂ ਮਹਾਰਾਜੇ ਨੇ ਪੁਛਿਆ ਕਿ ਸੰਤ ਜੀ ਕਿਥੇ ਹਨ ਅਤੇ ਕਦੋਂ ਆਉਣਗੇ? ਅਸੀਂ ਦਰਸ਼ਨ ਕਰਨੇ ਹਨ। ਇਹ ਸੁਣਕੇ ਇਨ੍ਹਾਂ ਦੇ ਨੇਤਰਾਂ ਚੋਂ ਜਲ ਆ ਗਿਆ ਅਤੇ ਆਖਿਆ, ਏਹੋ ਹੀ ਸੰਤ ਅਤਰ ਸਿੰਘ ਜੀ ਮਹਾਰਾਜ ਹਨ ਜੋ ਟੋਕਾ ਕਰ ਰਹੇ ਸਨ। ਇਹ ਸੁਣ ਕੇ ਮਹਾਰਾਜਾ ਤੇ ਹੋਰ ਸਾਰੇ ਪ੍ਰੇਮੀ ਬੈਰਾਗ ਵਿਚ ਭਰ ਗਏ ਅਤੇ ਉਨ੍ਹਾਂ ਦੇ ਨੇਤਰ ਤਰ ਹੋ ਗਏ।

ਏਧਰ ਬਾਬਾ ਜੀ ਮਹਾਰਾਜ ਭੀ ਹਥ ਸਾਫ ਕਰਕੇ ਅਜੇ ਨਲਕੇ ਪਾਸ ਖੜ੍ਹੇ ਸਨ ਤਾਂ ਮਹਾਰਾਜਾ ਤੇ ਹੋਰ ਨਾਲ ਦੇ ਪ੍ਰੇਮੀ ਚਰਨੀਂ ਆ ਛਿਗੇ ਅਤੇ ਅਰਜ ਕੀਤੀ, ਦੀਨ ਦਿਆਲ ਜੀ! ਇਤਨੀ ਵਡੀ ਬੇਅਦਬੀ ਕਿ ਸਾਨੂੰ ਮੰਜੇ ਤੇ ਬਿਠਾਇਆ ਤੇ ਆਪ ਹੇਠਾਂ ਬਹਿ ਕੇ ਟੋਕਾ ਕਰਦੇ ਰਹੇ। ਆਪ ਹੀ ਸੰਤ ਹੋ ਤੇ ਕਹਿੰਦੇ ਹੋ, ਸੰਤ ਆ ਜਾਂਦੇ ਹਨ। ਉਸ ਸਮੇਂ ਬਾਬਾ ਜੀ ਸਾਰਿਆਂ ਨੂੰ ਗੁਰਦੁਆਰੇ ਸਾਹਿਬ ਲੈ ਆਏ, ਹਜ਼ੂਰੀ ਵਿਚ ਨਮਸ਼ਕਾਰ ਕਰਕੇ ਸਤਿਗੁਰਾਂ ਅਗੇ ਬੇਨਤੀ ਕੀਤੀ ਕਿ ਕਲਜੁਗ ਵਿਚ ਇਹੋ ਹੀ ਪੂਰਨ ਸੰਤ ਹਨ। ਮੈਂ ਤਾਂ ਕੋਈ ਪ੍ਰੇਮੀ ਆਵੇ ਤਾਂ ਉਸਨੂੰ ਜਲ-ਪਾਣੀ ਤੇ ਪ੍ਰਸ਼ਾਦ ਛਕਾਉਣ ਦੀ ਤੇ ਗੁਰੂ ਦਰਬਾਰ ਵਿਚ ਝਾੜ੍ਹ ਬੁਹਾਰੂ ਦੀ ਸੇਵਾ ਹੀ ਕਰਦਾ ਹਾਂ ਪਰ ਲੋਕੀਂ ਮੈਨੂੰ ਹੀ ਸੰਤ ਆਖਣ ਲਗ ਪਏ ਹਨ। ਉਸ ਸਮੇਂ ਸੰਤਾਂ ਨੇ ਸਤਿਗੁਰਾਂ ਅਗੇ ਨਿਮਰਤਾ ਸਹਿਤ ਅਰਦਾਸ ਕੀਤੀ - ਗਰੀਬ ਨਿਵਾਜ਼! ਹਜ਼ੂਰ ਦੇ ਦਰਸ਼ਨਾਂ ਵਾਸਤੇ ਪਟਿਆਲੇ ਤੋਂ ਮਹਾਰਾਜਾ ਸਾਹਿਬ ਆਏ ਹਨ, ਆਪ ਜੀ ਆਪਣੀ ਰਸਨਾ ਤੋਂ ਸੇਸ਼ਟ ਬਚਨਾਂ ਦੁਆਰਾ ਉਪਦੇਸ਼ ਬਖਸ਼ ਕੇ ਨਿਹਾਲ ਕਰੋ। ਉਸ ਵੇਲੇ ਤਾਬਿਆ ਬੈਠੇ ਸਿੰਘ ਨੂੰ ਸੰਤਾਂ ਨੇ ਆਗਿਆ ਕੀਤੀ ਕਿ ਸਤਿਗੁਰਾਂ ਦਾ ਹੁਕਮ ਸੁਣਾਓ। ਜਦੋਂ ਗ੍ਰਿਥੀ ਸਿੰਘ ਨੇ ਬੰਦਨਾ ਕਰਕੇ ਸਤਿਗੁਰਾਂ ਉਪਰੋਂ ਰੁਸਾਲ ਉਤਾਰਿਆ ਤਾਂ ਹਜ਼ੂਰ ਨੇ ਇਸ ਮਹਾਂਵਾਕ ਦੀ ਬਖਸ਼ਿਸ਼ ਕੀਤੀ-

ਦੇਵਗੰਧਾਰੀ ਮਹਲਾ 4॥

**ਤੇਰਾ ਜਨੁ ਰਾਮ ਰਸਾਇਣਿ ਮਾਤਾ॥
ਪੈਮ ਰਸਾ ਨਿਧਿ ਜਾ ਕਉ ਉਪਜੀ॥
ਛੈਂਡਿ ਨ ਕਤਹੂ ਜਾਤਾ॥ ੧॥
ਬੈਠਤ ਹਰਿ ਹਰਿ ਸੋਵਤ ਹਰਿ ਹਰਿ
ਹਰਿ ਰਸੁ ਭੋਜਨੁ ਖਾਤਾ॥
ਅਠਸਠਿ ਤੀਰਥ ਮਜਨੁ ਕੀਨੋ ਸਾਧੁ ਪੂਰੀ ਨਾਤਾ॥ ੧॥
ਸਭਲੁ ਜਨਮੁ ਹਰਿ ਜਨ ਕਾ ਉਪਜਿਆ॥
ਜਿਨਿ ਕੀਨੋ ਸਉਤੁ ਬਿਧਾਤਾ॥
ਸਗਲ ਸਮੂਹ ਲੈ ਉਧਰੇ॥**

ਇਹ ਬਚਨ ਸੁਣਕੇ ਮਹਾਰਾਜੇ ਨੇ ਸੰਤਾਂ ਨੂੰ ਨਮਸ਼ਕਾਰ ਕੀਤੀ ਤੇ ਕਿਹਾ ਕਿ ਅਜ ਕਲਗੀਆਂ ਵਾਲੇ ਪਾਤਸ਼ਾਹ ਨੇ ਬੜੀ ਮੇਹਰ ਕੀਤੀ ਹੈ ਜੋ ਪੂਰਨ ਸੰਤ ਦੇ ਦਰਸ਼ਨ ਕਰਵਾਏ ਹਨ। ਆਪ ਜੀ ਧੰਨ ਹੋ। ਸਤਿਗੁਰਾਂ ਨੇ ਆਪ ਜੀ ਜੈਸੇ ਮਹਾਂਪੁਰਖਾਂ ਬਾਬਤ ਹੀ ਇਹ ਬਚਨ ਕਥਨ ਕੀਤਾ ਹੈ। ਆਪ ਜੈਸੇ ਮਹਾਂਪੁਰਖਾਂ ਨੇ ਬਿਧਾਤੇ ਪੁਰਖ ਨੂੰ ਸੌਤਰਾ ਕਰ ਦਿਤਾ ਹੈ। ਫੇਰ ਬਾਬਾ ਜੀ ਨੇ ਨਾਲ ਦੇ ਸਾਥੀਆਂ ਸਮੇਤ ਮਹਾਰਾਜੇ ਨੂੰ ਬਾਹਰ ਇਕ
 ਕਮਰੇ ਵਿਚ
 ਲਿਆ ਕੇ ਦੁੱਧ
 ਛਕਾਇਆ ਅਤੇ
 ਸ੍ਰੋਸ਼ਟ ਉਪਦੇਸ਼
 ਕੀਤਾ ਕਿ ਪੂਰਬਲੇ
 ਜਨਮ ਦੇ ਤਪ
 ਅਤੇ ਪੁੰਨ ਕਰਕੇ
 ਇਹ ਰਾਜ
 ਮਿਲਿਆ ਹੈ, ਹੁਣ
 ਪਰਜਾ ਨੂੰ ਸੰਭਾਲੋ
 ਤੇ ਆਪਣੇ ਧਰਮ
 ਕਰਮ ਵਿਚ ਪੱਕੇ
 ਰਹੋ। ਪਰਜਾ ਨੂੰ
 ਵੀ ਧਰਮੀ
 ਬਣਾਓ। ਨਾਮ
 ਜਪੋ ਤੇ ਨਾਮ
 ਜਪਾਓ। ਇਨਸਾਫ਼
 ਕਰੋ। ਗੁਰੂ ਘਰ
 ਤੇ ਪੂਰਨ ਸ਼ਰਧਾ
 ਵਿਸ਼ਵਾਸ ਰਖੋ
 ਜਿਨ੍ਹਾਂ ਦੀ

ਸੱਚਖੰਡਵਾਸੀ ਸੰਤ ਅਤਰ ਸਿੰਘ ਜੀ ਮਹਾਰਾਜ ਰੇਤੂ ਸਾਹਿਬ

ਬਖ਼ਸ਼ਿਸ਼ ਨਾਲ ਤੁਸੀਂ ਰਾਜ ਦੇ ਮਾਲਕ ਬਣੋ ਹੋ। ਫੇਰ ਸੰਤਾਂ ਨੇ ਸਭਨਾਂ ਨੂੰ ਪ੍ਰਸ਼ਾਦ ਤੇ ਸਿਰੋਪਾਓ ਦੇ ਕੇ ਵਿਦਾ ਕੀਤਾ।

ਆਪ ਜੀ ਤੋਂ ਅਨੇਕਾਂ ਜਗਿਆਸੂਆਂ ਨੇ ਅੰਦਰਲੀ ਸੂਝ ਪ੍ਰਾਪਤ ਕੀਤੀ। ਜਿਥੇ ਗੁਰਸਿੱਖਾਂ ਦੇ ਅੰਦਰ ਆਪ ਜੀ ਦਾ ਪਿਆਰ ਭਰਿਆ ਪਿਆ ਸੀ ਉਥੇ ਇਸਲਾਮ ਵਾਲਿਆਂ ਵਿਚ ਵੀ ਬਹੁਤ ਸਤਿਕਾਰ ਤੇ ਪਿਆਰ ਸੀ। ਗਿਆਨੀ ਮੋਹਨ ਸਿੰਘ ਜੀ ਦੇ ਮੁਤਾਬਿਕ ਇਕ ਘਟਨਾ ਦਾ ਜ਼ਿਕਰ ਅਸੀਂ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ।

ਨਜ਼ਲਾ ਖਾਂ ਪਠਾਣ ਨੂੰ ਪੁੱਤਰ ਦੀ ਦਾਤ ਬਖਸ਼ਣੀ

ਇਕ ਅਜੀਮ ਖਾਂ ਪਠਾਣ ਜਿਸ ਦੇ ਖੂਹ ਤੇ ਸੰਤ ਜੀ ਮਹਾਰਾਜ ਰਾਤ ਨੂੰ ਆ ਕੇ ਬੈਠਿਆ ਕਰਦੇ, ਇਹ ਬਹੁਤ ਸਾਗੀ ਜ਼ਮੀਨ ਤੇ ਕਈ ਖੂਹਾਂ ਦਾ ਮਾਲਕ ਸੀ। ਇਸ ਦਾ ਮਿਤਰ ਨਜ਼ਲਾ ਖਾਨ ਨਾਮ ਦਾ ਪਠਾਣ ਜੋ ਇਸੇ ਨਗਰ ਦਾ ਨੰਬਰਦਾਰ ਇਲਾਕੇ ਵਿਚ ਮੰਨਿਆਂ ਪ੍ਰਮੰਨਿਆਂ ਰਈਸ ਅਤੇ ਜਰਨੈਲੀ ਪੈਨਸ਼ਨਰ ਸੀ। ਇਸ ਦੀਆਂ ਤਿੰਨ ਬੇਗਮਾਂ ਸਨ ਪਰ ਔਲਾਦ ਤੋਂ ਬਿਨਾਂ ਘਰ ਸੁੰਵਾ ਸੀ। ਇਸ ਨੇ ਕਈ ਵਾਰ ਆਪਣੇ ਮਿਤਰ ਅਜੀਮ ਖਾਂ ਪਾਸ (ਜਿਸਦੇ ਖੂਹ ਤੇ ਸੰਤ ਜੀ ਮਹਾਰਾਜ ਰਾਤ ਨੂੰ ਠਹਿਰਦੇ ਸਨ) ਅੰਦਰਲੀ ਪੀੜਾ ਪ੍ਰਗਟ ਕੀਤੀ। ਧਨ, ਦੌਲਤ, ਜ਼ਮੀਨ, ਜਾਇਦਾਦ ਬੇਅੰਤ ਹੈ, ਘਰ ਵਿਚ ਤਿੰਨ ਬੇਗਮਾਂ ਹਨ, ਮਾਨ ਇਜ਼ਤ ਵੀ ਬੜੀ ਹੈ ਪਰ ਇਕ ਫਰਜੰਦ ਤੋਂ ਬਿਨਾਂ ਇਹ ਸਾਰੇ ਹੀ ਪਦਾਰਥ ਨਿਸ਼ਫਲ ਹਨ। ਉਸ ਨੇ ਨਜ਼ਲਾ ਖਾਂ ਨੂੰ ਧੀਰਜ ਦਿਤਾ ਤੇ ਆਖਿਆ, ਅੱਲਾ ਪਾਕ ਭਲੀ ਕਰੇਗਾ। ਮੇਰੇ ਖੂਹ ਤੇ ਇਕ ਰੱਬੀ

ਫਕੀਰ, ਸਚਾ ਆਸ਼ਕ, ਗੁਰੂ ਨਾਨਕ ਦਾ ਮੁਰੀਦ ਰਾਤ ਦੇ ਸਮੇਂ ਆਉਂਦਾ ਹੈ, ਜਿਸਦੀ ਕ੍ਰਿਪਾ ਦਾ ਸਦਕਾ ਜਦੋਂ ਦੇ ਉਸਨੇ ਚਰਨ ਪਾਏ, ਮੇਰੀ ਫਸਲ ਦੂਣੀ ਹੋਣ ਲਗ ਪਈ। ਮੈਨੂੰ ਉਨ੍ਹਾਂ ਦੇ ਬਚਨਾਂ ਤੇ ਪੂਰਨ ਭਰੇਸਾ ਹੈ। ਤੂੰ ਵੀ ਉਨ੍ਹਾਂ ਦੇ ਪਾਸ ਪੁਜ ਕੇ ਚਰਨਾਂ ਵਿਚ ਅਰਜ਼ ਕਰੋਂ, ਜ਼ਰੂਰ ਹੀ ਤੇਰੀ ਇਛਾ ਪੂਰੀ ਹੋ ਜਾਵੇਗੀ।

ਬਾਬਾ ਜੀ ਦੀ ਸਿਫਤ ਸੁਣ ਕੇ ਇਸਦਾ ਮਨ ਬੜਾ ਹੀ ਪ੍ਰਸ਼ੰਸਨ ਹੋਇਆ, ਪਰ ਸ਼ਰੂਆਦੇ ਸੰਗਲਾਂ 'ਚ ਜਕੜੇ ਲੋਕਾਂ ਤੋਂ ਭੈ ਕਰਦਾ ਹੋਇਆ ਦਿਨੋਂ ਤਾਂ ਇਹ ਨਜ਼ਲਾ ਖਾਂ ਆ ਨਹੀਂ

ਸਕਿਆ, ਰਾਤ ਦੇ ਟਾਇਮ ਗੁਰੂ ਨਾਨਕ ਦੇ ਖਜ਼ਾਨੇ ਦੇ
ਮਾਲਕ ਤੋਂ ਦਾਤ ਲੈਣ ਆਇਆ। ਜਿਵੇਂ ਪੰਚਮ ਪਾਤਸ਼ਾਹ
ਜੀ ਮਹਾਰਾਜਾ ਨੇ ਆਪਣੀ ਮੌਜੂਦਗੀ ਵਿਚ ਬਾਬੇ ਬੁਢੇ ਜੀ
ਦਾ ਮਾਨ ਵਧਾਇਆ ਸੀ ਇਸੇ ਤਰ੍ਹਾਂ ਪ੍ਰਮੇਸ਼ਰ ਸਦੀਵੀ ਆਪਣੇ
ਪਿਆਰਿਆਂ ਦੀ ਮਾਨ ਵਡਿਆਈ ਤੇ ਪ੍ਰਤਿਸ਼ਠਾ ਕਰਵਾ ਕੇ
ਪ੍ਰਸੰਨ ਹੁੰਦਾ ਹੈ ਕਿਉਂਕਿ ਉਸਦੇ ਪਿਆਰਿਆਂ ਦੀ ਵਡਿਆਈ

ਪ੍ਰਮੇਸ਼ਰ ਦੀ
ਵਡਿਆਈ ਹੈ
ਉਸਦੇ ਭਗਤਾਂ
ਦਾ ਜਸ ਪ੍ਰਮੇਸ਼ਰ
ਦਾ ਜਸ ਹੈ-

ਜੋ ਹਰਿ
ਦਾਸਨ ਕੀ
ਊਸਤਤਿ
ਹੈ
ਸਾ ਹਰਿ
ਕੀ
ਵਡਿਆਈ //
ਹਰਿ
ਆਪਣੀ
ਵਡਿਆਈ
ਭਾਵਦੀ
ਜਨ ਕਾ
ਜੈਕਾਰੂ
ਕਰਾਈ //
ਪੰਨਾ - 652

ਇਉਂ ਅਜ
ਮੁੱਸਲ ਮਾਨ
ਪਠਾਨ ਦਾ ਮਨ
ਪ੍ਰੇਰ ਕੇ ਰਾਤ ਦੇ
ਸਮੇਂ ਮਹਾਂਪੁਰਸ਼ਾਂ

ਵਲ ਭੇਜਿਆ। ਰਾਤ ਦੇ ਗਿਆਰਾਂ ਵਜੇ ਹਨ। ਸਿਆਲ ਦੀ
ਮੌਸਮ ਅਤੇ ਜੋਰਾਂ ਦੀ ਸਰਦੀ ਪੈ ਰਹੀ ਹੈ, ਲੋਕੀਂ ਉਪਰ
ਰਜਾਈਆਂ ਪਾ ਕੇ ਆਪਣੇ ਘਰੀਂ ਸੁਖ ਦੀ ਨੀਂਦ ਸੁਤੇ ਹਨ।
ਰੱਬੀ ਬੰਦਿਆਂ ਬਿਨਾਂ ਏਹੋ ਜਿਹੇ ਸਮੇਂ ਕੌਣ ਜਾਗੇ। ਪ੍ਰਮੇਸ਼ਰ
ਪ੍ਰਾਪਤੀ ਦੇ ਚਾਹਵਾਨ ਆਪਣੇ ਪ੍ਰੀਤਮ ਦੀ ਯਾਦ ਵਿਚ ਜੁੜੇ
ਹਨ ਜਾਂ ਕੋਈ ਪੁਰਾਣਾ ਹੋਗੀ ਆਪਣੇ ਕੀਤੇ ਕਰਮਾਂ ਦਾ ਫਲ
ਭੋਗਦਾ ਹੋਇਆ ਜਾਗਦਾ ਹੈ ਜਾਂ ਵਿਸ਼ਿਆਂ ਦਾ ਵਣਜਾਰਾ
ਜਾਂ ਡਾਕੂ ਚੋਰ ਜਾਂ ਕੋਈ ਇਸ ਨਜ਼ਲਾ ਖਾਂ ਵਾਹੂੰ ਸੰਸਾਰੀ
ਪਦਾਰਥਾਂ ਦਾ ਮੰਗਤਾ; ਹੋਰ ਕੋਈ ਨਹੀਂ ਜਾਗਦਾ। ਬਾਬਾ ਜੀ
ਦੇ ਉਦਾਲੇ ਥੋੜ੍ਹੇ-ਥੋੜ੍ਹੇ ਫਾਸਲੇ ਤੇ ਨਾਲ ਦੇ ਸਾਥੀ ਬੈਠੇ
ਸਿਮਰਨ ਕਰ ਰਹੇ ਹਨ। ਆਪ ਦਰਿਆ ਦੇ ਕਿਨਾਰੇ ਤੇ
ਪ੍ਰੀਤਮ ਦੀ ਯਾਦ ਵਿਚ ਜੁੜੇ ਬੈਠੇ ਨੇ। ਅਜ ਹੋਰਨਾਂ ਦਿਨਾਂ
ਨਾਲੋਂ ਸਰਦੀ ਵੀ ਵਧੇਰੇ ਜੋਰਾਂ ਤੇ ਹੈ, ਸਭਨਾਂ ਦੇ ਸਰੀਰ
ਕੰਬਦੇ ਹਨ। ਕੋਈ ਪ੍ਰੇਮੀ ਸੂਸਾਂ ਨੂੰ ਖਿਚ ਕੇ ਗੁਰ ਸ਼ਬਦ ਦੇ

ਸੰਤ ਈਸ਼ਰ ਸਿੰਘ ਜੀ ਮਹਾਰਾਜਾ ਰਾੜਾ ਸਾਹਿਬ

ਅਭਿਆਸ ਦੁਆਰਾ ਸਰੀਰ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰ
ਰਿਹਾ ਹੈ, ਕੋਈ ਗੁਰਬਾਣੀ ਦੇ ਪਾਠਾਂ ਨੂੰ ਕੰਠੋਂ ਉਚਾਰਦਾ
ਹੈ। ਕੀ ਤਕਿਆ ਕਿ ਸੈਦੂ ਨਗਰ ਵਲੋਂ ਹਥ ਵਿਚ ਲਾਲਟੈਣ
ਪਕੜੀ ਇਕ ਬਿਧ ਉਮਰ ਦਾ ਪਠਾਨ ਸਿਧਾ ਬਾਬਾ ਜੀ ਵਲ
ਚਲਿਆ ਆਉਂਦਾ ਹੈ। ਸਾਥੀ ਸੇਵਕ ਤਾਂ ਭੈ ਭੀਤ ਹੋ ਗਏ
ਕਿ ਸ਼ਾਇਦ ਕੋਈ ਮਾਰਨ ਵਾਸਤੇ ਹੀ ਆਉਂਦਾ ਹੈ ਪਰ
ਅੰਤਰਯਾਮੀ ਦਾਤੇ
ਨੂੰ ਪਤਾ ਸੀ ਕਿ
ਸੰਸਾਰੀ ਮੰਗ ਦਾ
ਵਣਜਾਰਾ ਆ
ਰਿਹਾ ਹੈ। ਪਾਸ
ਪੂਜਿਆ, ਲੈਂਪ
ਇਕ ਪਾਸੇ ਦੂਰ
ਰਖ ਕੇ ਬਿਛ ਨਾਲ
ਖੜ੍ਹਾਂ ਹੋ ਕੇ
ਲੱਕ ਦਾ ਕੁੱਬ
ਸਿਧਾ ਕੀਤਾ।
ਬਾਬਾ ਬਿਸ਼ਨ ਸਿੰਘ
ਸੰਤਾਂ ਦੇ ਪਾਸ
ਗਿਆ, ਅਰਜ਼
ਕੀਤੀ ਮਹਾਰਾਜਾ!
ਪਤਾ ਨਹੀਂ ਇਹ
ਕੌਣ ਹੈ ਅਤੇ ਐਸ
ਵੇਲੇ ਇਥੇ ਕਿਉਂ
ਆਇਆ ਹੈ?
ਹਜ਼ੂਰ ਨੇ ਹੱਸ ਕੇ
ਆਖਿਆ, ਜਾਹ
ਇਸਨੂੰ ਪੁਛ, ਕਿਸ
ਲਈ ਆਇਆ ਹੈ।
ਜਦੋਂ ਬਾਬੇ ਬਿਸ਼ਨ
ਸਿੰਘ ਨੇ ਪੁਛਿਆ,
ਖਾਨ ਸਾਹਿਬ! ਕੀ

ਗਲ ਹੈ ਕਿਉਂ ਆਏ ਹੋ? ਤਾਂ ਉਸ ਨੇ ਅਰਜ਼ ਕੀਤੀ ਫਕੀਰ
ਸਾਹਿਬ ਦੇ ਜਮਾਲ ਦੇ ਦੀਦਾਰ ਕਰਨ ਵਾਸਤੇ ਆਇਆ ਹਾਂ
ਕ੍ਰਿਪਾ ਕਰਕੇ ਮੇਰੇ ਵਲੋਂ ਅਰਜ਼ ਕਰੋ। ਜਦੋਂ ਬਿਸ਼ਨ ਸਿੰਘ ਨੇ
ਜਾ ਕੇ ਬੇਨਤੀ ਕੀਤੀ ਮਹਾਰਾਜਾ! ਆਪ ਜੀ ਦੇ ਦਰਸ਼ਨ ਕਰਨ
ਵਾਸਤੇ ਆਇਆ ਹੈ ਤਾਂ ਸੰਤਾਂ ਨੇ ਪਾਸ ਬੁਲਾਇਆ। ਇਸ
ਨੇ ਭਾਵਨਾ ਨਾਲ ਚਰਨਾਂ ਤੇ ਸੀਸ ਰਖ ਕੇ ਮੱਥਾ ਟੇਕਿਆ
ਤੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, ਹੋ ਅੱਲਾ ਦੇ ਪਿਆਰੇ
ਫਕੀਰ ਸਾਂਈ! ਆਪ ਪੀਰਾਨ ਪੀਰ ਗੁਰੂ ਨਾਨਕ ਦੇਵ ਜੀ
ਦੇ ਮੁਰੀਦ ਹੋ ਮੇਰੇ ਤੇ ਤਰਸ ਕਰੋ ਮੇਰੀ ਝੋਲੀ ਵਿਚ ਖੈਰ
ਪਾਓ, ਮੈਂ ਤੁਹਾਡੇ ਦਰ ਦਾ ਭਿਖਾਰੀ ਬਣ ਕੇ ਆਇਆ ਹਾਂ।
ਮਹਾਂਪੁਰਸ਼ਾਂ ਨੇ ਰੱਬੀ ਰੰਗ ਵਿਚ ਰੱਤੇ ਮਸਤੀ ਵਾਲੇ ਨੇਤਰ ਖੋਲੇ
ਤੇ ਪੁਛਿਆ ਕਿ ਖਾਨ ਸਾਹਿਬ! ਤੁਸੀਂ ਕੀ ਚਾਹੁੰਦੇ ਹੋ? ਉਸ
ਨੇ ਅਰਜ਼ ਕੀਤੀ, ਗਰੀਬ ਨਿਵਾਜ਼, ਮੈਂ ਸੱਤਾਂ ਖੂਹਾਂ ਦੀ ਜਸੀਨ

ਦਾ ਮਾਲਕ ਹਾਂ, ਜਰਨੈਲੀ ਪੈਨਸ਼ਨ ਹੈ, ਘਰ ਤਿੰਨ ਬੇਗਮਾਂ
ਹਨ ਪਰ ਪੁਤਰ ਤੋਂ ਬਗੈਰ ਸਾਰਾ ਪਦਾਰਥ ਬਿਗਾਨਾ ਹੀ ਹੈ,
ਆਪ ਕ੍ਰਿਪਾ ਕਰੋ। ਸੰਤਾਂ ਨੇ ਪੁਛਿਆ ਕਿਤਨੀ ਕੁ ਉਮਰ
ਹੋ ਗਈ। ਉਸਨੇ ਉਤਰ ਦਿਤਾ ਪੀਰ ਜੀ! ਐਸ ਵੇਲੇ ਉਮਰ
ਤਾਂ ਪਚਾਨਵੇਂ ਸਾਲਾਂ ਦੇ ਕਰੀਬ ਹੈ। ਸਤਿਪੁਰਸ਼ਾਂ ਆਖਿਆ
ਉਮਰ ਤਾਂ ਤੇਰੀ ਬਹੁਤ ਜ਼ਿਆਦਾ ਹੋ ਗਈ ਹੁਣ ਸੁਕੇ ਬਿੱਛ
ਨੂੰ ਫਲ ਲਗਣਾ
ਮੁਸ਼ਕਲ ਹੈ, ਇਹ
ਸੰਕਲਪ ਛੱਡ ਦੇਹ,
ਅੱਲਾ ਦੀ ਬੰਦਗੀ
ਕਰ। ਉਸ ਨੇ ਅਰਜ਼
ਕੀਤੀ ਮਹਾਰਾਜ਼!
ਤੁਹਾਡੇ ਪਾਸ ਜਾਣ
ਵਾਲੇ ਕਈ ਮੁਸਲਮਾਨ
ਵੀਰਾਂ ਨੇ ਮੈਨੂੰ
ਦਸਿਆ ਹੈ ਕਿ ਤੁਸੀਂ
ਕੱਲ੍ਹ ਦੇ ਦੀਵਾਨ
ਵਿਚ ਗੁਰੂ ਨਾਨਕ
ਪੀਰ ਦਾ ਬਚਨ
ਸੁਣਾਇਆ ਸੀ -

.....ਸੁਕੇ
ਕਾਸਟ
ਹਰਿਆ॥
ਪੰਨਾ -
10
ਸੁਕੇ ਕਾਸਟ
ਹਰੇ ਚਲ੍ਹਲ॥

ਪੰਨਾ -
898

ਸੁਕੇ ਹਰੇ ਕੀਏ
ਖਿਨ ਮਾਹੇ॥
ਅੰਮ੍ਰਿਤ ਦਿਸਟਿ
ਸੰਚਿ ਜੀਵਾਏ॥
ਪੰਨਾ - 191

ਸੰਤ ਕਿਸ਼ਨ ਸਿੰਘ ਜੀ ਮਹਾਰਾਜ ਰਾਝਾ ਸਾਹਿਬ

ਆਪ ਸੁਕਿਆਂ ਨੂੰ ਵੀ ਹਰੇ ਭਰੇ ਕਰਨ ਵਾਲੇ ਹੋ, ਮੈਂ
ਸ਼ਰਬੀ ਲੋਕਾਂ ਤੋਂ ਭੈ ਕਰ ਕੇ ਦਿਨ ਦੇ ਸਮੇਂ ਤੁਹਾਡਾ ਦੀਦਾਰ
ਨਹੀਂ ਕਰ ਸਕਦਾ ਕਿਉਂਕਿ ਜੋ ਮੁਸਲਮਾਨ ਹਿੰਦੂ ਪੀਰ ਨੂੰ
ਨਮਸ਼ਕਾਰ ਕਰਦਾ ਹੈ, ਸ਼ਰਬੀ ਲੋਕ ਉਸ ਨੂੰ ਕਾਫਰ ਕਹਿੰਦੇ
ਹਨ ਅਤੇ ਸ਼ਰਗ ਤੋਂ ਬਾਹਰ ਚਲਣ ਦਾ ਫਤਵਾ ਲਾ ਦਿੰਦੇ
ਹਨ। ਆਪ ਮੇਰੇ ਹਾਲ ਤੇ ਤਰਸ ਕਰੋ, ਇਹ ਗੁਰੂ ਨਾਨਕ
ਪੀਰ ਦਾ ਦਰ ਹੈ ਜਿਸ ਨੇ ਮਕੇ ਮਦੀਨੇ ਵਿਚ ਆਪਣੇ ਚਰਨ
ਪਾਏ ਅਤੇ ਜੋ ਹਿੰਦੂ ਮੁਸਲਮਾਨ ਦੇ ਸਾਂਝੇ ਰਹਿਬਰ ਹੋਏ ਹਨ
ਜਿਸਦੇ ਦਰੋਂ ਕਦੇ ਕੋਈ ਖਾਲੀ ਨਹੀਂ ਗਿਆ। ਆਪ ਜੀ ਨੇ
ਇਸ ਦੀ ਬੇਨਤੀ ਸੁਣ ਕੇ ਆਪਣੇ ਦੋਵੇਂ ਨੇਤ੍ਰ ਬੰਦ ਕਰ

ਲਏ, ਕਾਫੀ ਸਮਾਂ ਬੰਦ ਰਖੇ, ਮਾਨੌ ਦਰਗਾਹੀ ਹੁਕਮ ਦਾ
ਇੱਤਜ਼ਾਰ ਕਰ ਰਹੇ ਹਨ। ਕੁਝ ਕੁ ਸਮੇਂ ਤੋਂ ਬਾਅਦ ਨੇਤ੍ਰ ਖੋਲ੍ਹੇ
ਅਤੇ ਮੁਸਕਰਾ ਕੇ ਕਿਹਾ, ਚੰਗਾ ਖਾਨ ਸਾਹਿਬ! ਅੱਲਾ ਤਾਲਾ
ਦੀ ਮੇਹਰ ਹੋ ਗਈ ਤਾਂ ਅਸੀਂ ਕੁਝ ਕੁ ਦਿਨਾਂ ਤੋਂ ਬਾਅਦ
ਪੰਜਾਬ ਨੂੰ ਚਲੇ ਜਾਣਾ ਹੈ। ਜਦੋਂ ਨੌਮੀ ਦੇ ਜੋੜ ਮੇਲੇ ਤੇ
ਅਗਲੇ ਸਾਲ ਫੇਰ ਆਵਾਂਗੇ ਤਾਂ ਤੇਰੇ ਘਰ ਲੜਕਾ ਖੇਲ੍ਹਦਾ
ਹੋਵੇਗਾ ਪਰ ਤੂੰ
ਅੱਜ ਤੋਂ ਹੀ ਜਿੰਨਾਂ
ਹੋ ਸਕੇ ਹਿੰਦੂ
ਮੁਸਲਮਾਨ ਦੇ
ਵਿਤਕਰੇ ਤੋਂ ਬਿਨਾਂ
ਦਾਨ ਪੁੰਨ ਕਰੀਂ
ਅਤੇ ਪੰਜੇ ਟਾਇਮ
ਮਸੀਤ ਵਿਚ ਜਾ ਕੇ
ਨਿਮਾਜ਼ਾਂ ਪੜ੍ਹੀਂ।
ਖੁਦਾ ਅਗੇ ਸਿਜਦਾ
ਕਰੀਂ, ਰੋਜ਼ੇ ਰਖੀਂ।
ਪੰਜਵੀਂ ਇਸ਼ਾ ਦੀ
ਨਿਮਾਜ਼ ਜੋ ਦਿਨ
ਛਿਪੇ ਤੋਂ ਬਾਅਦ
ਪੜ੍ਹੀ ਜਾਂਦੀ ਹੈ ਉਸ
ਸਮੇਂ ਮਸੀਤ ਵਿਚ
ਖੜ੍ਹੋ ਕੇ ਉਚੀ
ਆਵਾਜ਼ ਦੇਵੀਂ ਕਿ
ਜੋ ਕੋਈ ਭੁਖਾ
ਲੋੜਵੰਦ ਪ੍ਰਸ਼ਾਦੇ ਦਾ
ਚਾਹਵਾਨ ਹੈ ਤਾਂ
ਆਓ ਪ੍ਰਸ਼ਾਦ ਛਕੋ।
ਉਸ ਸਮੇਂ ਜਿਤਨੇ
ਵੀ ਆਦਮੀ ਰੋਟੀ
ਖਾਣ ਵਾਲੇ ਹੋਵਣ
ਉਹਨਾਂ ਨੂੰ ਮਸੀਤ
ਵਿਚ ਲਿਆ ਕੇ ਰੋਟੀ
ਛਕਾਉਣੀ, ਇਹ
ਸਭ ਤੋਂ ਵਡਾ ਪੁੰਨ

ਹੈ। ਜੋ ਭੁਖੇ ਨੂੰ ਅੰਨ ਦਾ ਦਾਨ ਕਰਦਾ ਹੈ ਉਸ ਦੀਆਂ
ਭੁਖੀਆਂ ਅਂਦਰਾਂ ਰੱਜ ਕੇ ਅਸੀਸਾਂ ਦਿੰਦੀਆਂ ਹਨ ਕਿਉਂਕਿ
ਤੁਹਾਡੀ ਸ਼ਰਾਬੀ ਸਖਤ ਹੈ ਕੋਈ ਭੁਖਾ ਪਿਆਸਾ ਆਦਮੀ
ਗਲੀ ਮਹਲੇ ਵਿਚ ਜਾ ਕੇ ਰੋਟੀ ਨਹੀਂ ਮੰਗ ਸਕਦਾ। ਭੁਖਾ
ਆਦਮੀ ਸ਼ਾਮ ਨੂੰ ਹਨ੍ਹੇਰੇ ਹੋਏ ਤੋਂ ਮਸੀਤ ਦੀ ਕੰਧ ਤੇ ਚੜ੍ਹ
ਕੇ ਅਵਾਜ਼ ਦਿੰਦਾ ਹੈ, ਮੈਂ ਭੁਖਾ ਹਾਂ ਕੋਈ ਮੇਰੇ ਤੇ ਤਰਸ
ਕਰਕੇ ਖੁਦਾ ਨਮਿਤ ਰੋਟੀ ਦੇਵੇ। ਤਾਂ ਜਿਸਦੇ ਮਨ ਵਿਚ
ਦਇਆ ਆਉਂਦੀ ਹੈ ਉਸਨੂੰ ਖੁਦਾ ਪ੍ਰੇਰਦਾ ਹੈ, ਉਹ ਉਸ
ਜਗ੍ਹਾ ਆ ਕੇ ਰੋਟੀ ਦੇ ਜਾਂਦਾ ਹੈ ਨਹੀਂ ਤਾਂ ਉਸਨੂੰ ਭੁਖਾ
ਹੀ ਸੌਣਾ ਪੈਂਦਾ ਹੈ। ਪਰ ਗਲੀ ਮਹੱਲੇ ਵਿਚ ਘਰਾਂ ਦੇ ਬੂਹੇ

ਅਗੇ ਜਾ ਕੇ ਕੋਈ ਮੰਗ ਨਹੀਂ ਸਕਦਾ। ਇਸੇ ਕਰਕੇ ਅੰਨਦਾਨ ਦਾ ਸਭ ਤੋਂ ਵਡਾ ਪੁੰਨ ਹੈ। ਗੁਸਾਈਂ ਤੁਲਸੀ ਦਾਸ ਜੀ ਨੇ ਫੁਰਮਾਇਆ ਹੈ ਕਿ—

**ਲੇਨੇ ਕੋ ਹਰਿ ਨਾਮ ਹੈ ਦੇਨੇ ਕੋ ਅੰਨ ਦਾਨ।
ਤਰਨੇ ਕੋ ਨਿਰਮਾਨਤਾ ਛੁਬਨ ਕੋ ਅਭਿਮਾਨ।**

ਗੁਰੂ ਨਾਨਕ ਦੇ ਘਰ ਦੀ ਵੱਡੀ ਮਰਿਆਦਾ ਲੰਗਰ ਚਲਾਉਣ ਦੀ ਹੈ। ਸਤਿਪੁਰਸ਼ਾਂ ਦੇ ਅਤੁੱਟ ਲੰਗਰ ਚਲਦੇ ਹਨ,

ਮਾਨੋ ਇਹ ਪੂਰਨ

ਸਾਧੂ ਦੀ

ਨਿਸ਼ਾਨੀ ਹੈ। ਜੋ

ਕਿਸੇ ਨੂੰ ਰੋਟੀ

ਕੱਪੜੇ ਮਕਾਨ

ਦੁਆਰਾ ਆਰਾਮ

ਨਹੀਂ ਦੇ ਸਕਦਾ

ਉਹ ਦੂਜੇ ਦਾ

ਹੋਰ ਕੀ ਭਲਾ ਕਰ

ਸਕੇਗਾ। ਗੁਰੂ

ਨਾਨਕ ਦਾ

ਮਿਸ਼ਨ ਸੰਗਤ

ਪੰਗਤ ਦੀ

ਅਭੇਦਤਾ ਹੈ ਅਤੇ

ਗਿਸਤੀ ਦਾ ਸਭ

ਤੋਂ ਵਡਾ ਏਹੋ

ਫਰਜ਼ ਵੀ ਬਣਦਾ

ਹੈ। ਭਾਰਤ ਦੇ

ਰਿਸ਼ੀ ਭਗਤ

ਕਬੀਰ ਜੀ

ਫੁਰਮਾਉਂਦੇ ਹਨ

ਕਬੀਰ ਜਉ

ਗ੍ਰਹੁ

ਕਰਹਿ ਤ

ਧਰਮੁ ਕਰੁ

ਨਾਹੀ ਤ

ਕਰੁ

ਬੈਰਾਗੁ॥

ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗ॥

ਸੰਤ ਬਾਬਾ ਵਰਿਆਮ ਸਿੰਘ ਜੀ ਮਹਾਰਾਜ਼ ਰਤਵਾੜਾ ਸਾਹਿਬ

ਪੰਨਾ - 1377

ਇਸ ਤਰ੍ਹਾਂ ਦੇ ਪਵਿਤ੍ਰ ਬਚਨ ਸੁਣ ਕੇ ਇਸਦਾ ਮਨ ਬੜਾ ਪ੍ਰਸੰਨ ਹੋਇਆ ਅਤੇ ਅਰਜ਼ ਕੀਤੀ, ਪੀਰ ਜੀ! ਜੋ ਆਪ ਨਿਮਾਜ਼ਾਂ ਪੜ੍ਹਨ ਦੀ ਆਗਿਆ ਕਰਦੇ ਹੋ ਕ੍ਰਿਪਾ ਕਰਕੇ ਦਸੋ ਇਹ ਨਿਮਾਜ਼ਾਂ ਕਿਸ ਨੇ ਪ੍ਰਚਲਤ ਕੀਤੀਆਂ ਅਤੇ ਇਨ੍ਹਾਂ ਦੇ ਕੀ ਕੀ ਨਾਮ ਹਨ ਤੇ ਪੜ੍ਹਨ ਦਾ ਸਮਾਂ ਵੀ ਕਿਹੜਾ ਹੈ?

ਸੰਤਾਂ ਨੇ ਹੱਸ ਕੇ ਉਤਰ ਦਿਤਾ, ਇਹ ਤੂੰ ਆਪਣੇ

ਮੁਸਲਮਾਨ ਭਰਾਵਾਂ ਤੋਂ ਪੁੱਛ, ਸਾਨੂੰ ਕੀ ਪਤਾ ਹੈ। ਇਸਨੇ ਅਰਜ਼ ਕੀਤੀ ਮਹਾਰਾਜ਼! ਆਪ ਤੋਂ ਕੋਈ ਗਲ ਭੁਲੀ ਨਹੀਂ, ਆਪ ਹਿੰਦੂ, ਮੁਸਲਮਾਨ ਦੇ ਸਾਂਝੇ ਪੀਰ ਹੋ, ਦੋਹਾਂ ਦੇ ਭਲੇ ਦਾ ਉਪਦੇਸ਼ ਕਰਦੇ ਹੋ। ਹਜ਼ੂਰ ਕਹਿਣ ਲਗੇ, ਲੈ ਸੁਣ-

1. ਪਹਿਲੀ ਨਿਮਾਜ਼ ਫਜ਼ਰ ਦੀ ਹੈ ਜੋ ਸੂਰਜ ਨਿਕਲਣ ਤੋਂ ਪਹਿਲਾਂ-ਪਹਿਲਾਂ ਪਹੁੰਚਟਾਲੇ ਤੱਕ ਪੜ੍ਹੀ ਜਾਂਦੀ ਹੈ। ਇਹ ਅੰਧੇਰੇ ਦੇ ਦੁੱਖ ਤੋਂ ਛੁਟ ਕੇ ਬਾਬੇ ਆਦਮ ਨੇ ਪੜ੍ਹੀ ਸੀ ਅਤੇ ਖੁਦਾ ਅਗੇ ਬੰਦਗੀ ਕੀਤੀ ਸੀ।

2. ਦੂਜੀ ਨਿਮਾਜ਼ ਜੁਹਰ ਦੀ ਹੈ ਜੋ ਦੁਪਹਿਰ ਹੋਣ ਤੋਂ ਪੰਜ ਘੜੀਆਂ ਪਹਿਲਾਂ ਪੜ੍ਹੀ ਜਾਂਦੀ ਹੈ। ਅੱਗ ਵਿਚ ਪੈ ਕੇ ਅੱਗ ਠੰਢੀ ਹੋਈ ਜਾਣ ਕੇ ਇਥਰਾਹੀਮ ਖਲੀਲ ਨੇ ਪੜ੍ਹੀ ਸੀ, ਉਸ ਸਮੇਂ ਅਗਨੀ ਦੇ ਅੰਗਾਰ ਛੁਲ ਬਣ ਗਏ ਸਨ।

3. ਤੀਜੀ ਨਿਮਾਜ਼ ਅਸਰ ਦੀ ਹੈ ਜੋ ਪੰਜ ਘੜੀ ਦਿਨ ਰਹਿਣ ਤੇ ਸੂਰਜ ਦੇ ਛਿਪਣ ਤੱਕ ਪੜ੍ਹੀ ਜਾਂਦੀ ਹੈ, ਇਹ ਮੱਛੀ ਦੇ ਪੇਟ 'ਚੋਂ ਬਾਹਰ

ਆ ਕੇ ਯੂਨਸ ਨੇ ਪੜ੍ਹੀ ਸੀ।

4. ਚੌਥੀ ਨਿਮਾਜ਼ ਮਗਰਬੀ ਹੈ ਜੋ ਸੂਰਜ ਛਿਪਣ ਤੋਂ ਲੈ ਕੇ ਅਕਾਸ਼ ਵਿਚ ਲਾਲੀ ਰਹਿਣ ਤੱਕ ਪੜ੍ਹੀ ਜਾਂਦੀ ਹੈ। ਇਹ ਆਦਮੀਆਂ ਦੇ ਘੇਰੇ 'ਚੋਂ ਛੁਟ ਕੇ ਈਸਾ ਨੇ ਪੜ੍ਹੀ ਸੀ।

5. ਪੰਜਵੀਂ ਇਸ਼ਾ ਦੀ ਨਿਮਾਜ਼ ਹੈ ਜੋ ਅਕਾਸ਼ ਦੀ ਲਾਲੀ ਜਾਣ ਤੋਂ ਬਾਅਦ ਤਿੰਨ ਘੜੀ ਰਾਤ ਗਈ ਤੱਕ ਇਸਦੇ ਪੜ੍ਹਨ ਦਾ ਟਾਇਮ ਹੈ। ਇਹ ਬੱਦਲ ਬਿਜਲੀ ਦੇ ਡਰ ਤੋਂ ਛੁਟ ਕੇ ਮੂਸੇ ਨੇ ਪੜ੍ਹੀ ਸੀ। ਇਹ ਹਨ ਪੰਜ ਨਿਮਾਜ਼ਾਂ ਤੇ ਇਹਨਾਂ (ਬਾਕੀ ਪੰਨਾ 52 ਤੇ)

ਤਬ ਹਮ ਜਨਮ ਕਲੁ ਮਹਿ ਲੀਆ

ਸੰਤ ਵਰਿਆਮ ਸਿੰਘ ਜੀ
ਬਾਨੀ ਵਿ, ਗੁ, ਰੂ, ਮਿਸ਼ਨਾ

ਸਤਿਨਾਮ ਸ੍ਰੀ ਵਾਹਿਗੁਰੂ
ਧੰ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜਾ
ਡੱਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥

ਅੰਗ - ੨੫੯

ਧਰਨਾ - ਤੇਰੇ ਨਾਮ ਦਾ ਦਾਨ ਮੇਰੇ ਸਾਹਿਬਾ,
ਦੋਵੇਂ ਹੱਥ ਜੋੜ ਮੰਗਦਾ।

ਗਰਿ ਸਮਰਥ

ਕੀ ਸਰਨਾ

॥

ਜੀਉ ਪਿੰਡੁ

ਧਨੁ ਰਾਸਿ

ਮੇਰੀ

ਪ੍ਰਭ ਏਕ

ਕਾਰਨ

ਕਰਨਾ

॥ ੧ ॥

ਰਹਾਉ ॥

ਸਿਮਰਿ

ਸਿਮਰਿ ਸਦਾ

ਸੁਖੁ ਪਾਈਐ

ਜੀਵਣੈ ਕਾ

ਮੂਲੁ ॥

ਰਵਿ ਰਹਿਆ

ਸਰਬਤ ਠਾਈ

ਸੁਖਮੁ

ਅਸਥੂਲਾ॥ ੧ ॥

ਆਲ ਜਾਲ

ਬਿਕਾਰ ਤਜਿ ਸਭਿ

ਗਰਿ ਗੁਨਾ ਨਿਤ ਗਾਉ॥

ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ ॥

ਅੰਗ - ੯੯

ਧਰਨਾ - ਪਿਆਰੇ ਜੀ, ਦੋਵੇਂ ਹੱਥ ਜੋੜ ਮੰਗਦਾ,
ਮੈਨੂੰ ਦੇਵੇਂ ਆਪਣਾ ਨਾਮਾ।

ਧਰਨਾ - ਸੁਣ ਲਉ ਪਿਆਰਿਓ,
ਕਥਾ ਦਸਵੇਂ ਗੁਰਾਂ ਦੀ।

ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ 'ਚ ਪਹੁੰਚੇ
ਓਂ, ਅੱਜ ਮਹਾਨ ਪਵਿੱਤਰ ਦਿਹਾੜਾ ਸਾਰੇ ਸੰਸਾਰ ਵਾਸਤੇ ਜਾਂ
ਐਉਂ ਸਮਝ ਲਉ ਕਿ ਸਾਰੀ ਪ੍ਰਾਕ੍ਰਿਤੀ ਵਾਸਤੇ ਹੈ ਕਿ ਅੱਜ ਦੇ

ਦਿਨ ਉਹ ਮਹਾਂ ਪਿਆਰ ਕਰਨ ਵਾਲੇ, ਗੁਰੂ ਦਸ਼ਮੇਸ਼ ਪਿਤਾ ਦਾ
ਪ੍ਰਕਾਸ਼ ਹੋਇਆ। ਓਸ ਉਤਸਵ ਨੂੰ ਮਨਾਉਣ ਵਾਸਤੇ ਆਪ
ਕਾਰੋਬਾਰ ਸੰਕੋਚਦੇ ਹੋਏ ਦੂਰ-ਦਰਾਜ਼ ਤੋਂ ਅਨੇਕਾਂ ਕਿਸਮ ਦੀਆ
ਸਵਾਰੀਆਂ ਦੇ ਰਾਹੀਂ ਗੁਰੂ ਦਰਬਾਰ 'ਚ ਪਹੁੰਚੇ ਓਂ। ਸੋ ਹੁਣ ਜੋ
ਥੋੜ੍ਹਾਂ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ ਉਹ ਧਿਆਨ ਦੇ ਕੇ
ਚਿਤ ਬਿਰਤੀਆ ਨੂੰ ਇਕਾਗਰ ਕਰਕੇ, ਪੂਰਾ-ਪੂਰਾ ਲਾਭ ਉਠਾਓ,
ਜਦ ਅਸੀਂ ਨੇਤਰਾਂ ਦੇ ਨਾਲ ਗੁਰੂ ਸਹੂਪ ਦਾ ਦਰਸ਼ਨ ਕਰਾਂਗੇ,
ਕੰਨਾਂ ਦੇ ਨਾਲ ਗੁਰੂ ਉਸਤਤ, ਗੁਰੂ ਜਸ ਸਰਵਣ ਕਰਾਂਗੇ, ਰਸਨਾ

ਦੇ ਨਾਲ ਸ਼ਬਦ 'ਚ
ਬੋਲਾਂਗੇ, ਹਿਰਦੇ
ਵਿਚ ਵਿਚਾਰ
ਕਰਾਂਗੇ, ਓਸ ਵੇਲੇ
ਮਹਾਰਾਜਾ ਫੁਰਮਾਨ
ਕਰਦੇ ਨੇ ਕਿ ਫਲ
ਕੀ ਹੁੰਦਾ ਹੈ -
ਕਈ ਕੋਟਿਕ ਜਗ
ਫਲਾ ਸੁਣਿ
ਗਾਵਨਹਾਰੇ ਰਾਮ
॥

ਅੰਗ - ੫੪੯

ਕਈ ਕਰੋੜ
ਜੱਗਾਂ ਦਾ ਫਲ
ਮਿਲ ਜਾਂਦਾ ਹੈ,
ਜਿਹਨੇ ਕੁਛ
ਮੰਗਣਾ ਹੈ, ਮੰਗ
ਲਓ, ਪਰ ਇਹ
ਜਿਹੜਾ ਤਰੀਕਾ
ਦੱਸਿਆ ਹੈ ਇਹ
ਵਰਤ ਕੋ। ਚਿਤ

ਬਿਰਤੀਆ ਇਕਾਗਰ ਹੋ ਜਾਵੇ, ਗੁਰੂ ਦੇ ਨਾਲ ਬਿਰਤੀ ਜੁੜ ਜਾਵੇ,
ਮੰਗ ਲਓ ਸੰਸਾਰ ਮੰਗਣਾ ਹੈ, ਸੰਸਾਰ ਮੰਗਣ ਦੇ ਨਾਲ ਤਾਂ ਕੁਛ
ਵਿਗੜਦਾ ਹੀ ਨਹੀਂ ਹੈ। ਕੁਛ ਨਹੀਂ ਘਟਦਾ -

ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥

ਘਰਿ ਤ ਤੇਰੈ ਸਭੁ ਕਿਛੁ ਹੈ

ਜਿਸੁ ਦੇਰਿ ਸੁ ਪਾਵਦੇ॥

ਅੰਗ - ੯੧੭

ਲੇਕਿਨ ਮੰਗਣਾ ਕੀ ਹੈ, ਨਾਮ ਮੰਗੋ ਉਸ ਤੋਂ। ਬਾਕੀ ਨੂੰ
ਤਾਂ ਮਹਾਰਾਜਾ ਕਹਿੰਦੇ -

ਆਲ ਜਾਲ ਬਿਕਾਰ ਤਜਿ ਸਭਿ॥

ਅੰਗ - ੯੯੮

ਬਾਕੀ ਆਲ ਜਾਲ ਨੂੰ ਛੱਡ ਦੇ, ਕੁਛ ਨਹੀਂ ਹੈ -

.....ਹਰਿ ਗੁਨਾ ਨਿਤ ਗਾਉ॥ ਅੰਗ - ੯੮੮
ਹਰੀ ਦੇ ਗੁਣ ਗਾਓ -

ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ॥
ਅੰਗ - ੯੮੮

ਸੋ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਦੀਆ ਖੁਸ਼ੀਆਂ ਅੱਜ
ਸੰਸਾਰ ਦੇ ਉੱਤੇ ਬੇਅੰਤ ਨੋ। ਉਨ੍ਹਾਂ ਦੇ ਜੀਵਨ ਦੇ ਕੁਛ ਪੱਖਾਂ ਦੇ
ਵਿਚਾਰ ਕਰਨ ਵਾਸਤੇ ਆਪਾਂ ਇਥੋਂ ਆਏ ਹਾਂ, ਧਿਆਨ ਦੇ ਨਾਲ
ਸਰਵਣ

ਕ ਫਿ ਰ ਓ ।

ਕਿਉਂਕਿ ਗੁਰੂ
ਦ ਸ ਵੁੰ

ਪਾਤਸ਼ਾਹ ਦਾ

ਸਮੁੱਚਾ ਜੀਵਨ

ਕ ਫਿ ਹ ਣ

ਵਾਸਤੇ ਕੋਈ

ਵੀ ਦੁਨੀਆ

ਅੰਦਰ ਨਹੀਂ

ਆਇਆ

ਫਿ ਜ ਹ ਤੁ ।

ਸ ਮ ਰੁ ਥ

ਹੋਵੇ। ਆਪ

ਨੇ ਜਿੰਦਗੀ

ਦੇ ਹਰ ਪੱਖ

ਦੇ ਵਿਚ ਕੁਝ

ਨਾ ਕੁਝ

ਕੀਤਾ ਹੈ,

ਰ ਸ ਤੁ ।

ਦਿਖਾਇਆ

ਹੈ ਹਰ ਪੱਖ

ਦੇ ਵਿਚ। ਸੋ

ਅੈਨੇ ਪੱਖ ਨੇ

ਦੁਨੀਆਂ ਦੇ ਅੰਦਰ ਕਿ ਵਿਚਾਰ ਨਹੀਂ ਕੀਤੀ ਜਾ ਸਕਦੀ।
ਲਿਟਰੇਚਰ ਅੈਨਾ ਰਚਿਆ ਹੈ ਕਿ ਓਹਦਾ ਹਿਸਾਬ ਕਿਤਾਬ ਹੀ
ਨਹੀਂ ਲਾਇਆ ਜਾ ਸਕਦਾ। 102 ਲਿਖਾਰੀ ਗੁਰੂ ਮਹਾਰਾਜ ਦੇ
ਦਰਬਾਰ ਵਿਚ ਸਨ, 52 ਕਵੀ ਤੇ 50 ਲਿਖਣ ਵਾਲੇ। ਹਰ
ਵਕਤ ਉਨ੍ਹਾਂ ਦਾ ਕੰਮ ਸੀ ਕਿ ਲਿਖਦੇ ਰਹਿਣਾ, ਸਾਰੇ ਪੁਰਾਣੇ
ਗ੍ਰੰਥ ਅਰਬੀ ਦੇ, ਪਾਸਤੇ ਦੇ, ਸੰਸਕ੍ਰਿਤ ਦੇ ਹਿੰਦੀ ਦੇ, ਹੋਰ ਅਨੇਕਾਂ
ਭਾਸ਼ਾਵਾਂ ਦੇ, ਜੋ ਉਸ ਵੇਲੇ ਭਾਰਤ ਵਰਸ਼ ਦੇ ਵਿਚ ਪ੍ਰਚਲਤ ਸਨ,
ਗੁਰੂ ਮਹਾਰਾਜ ਨੇ ਉਨ੍ਹਾਂ ਸਾਰਿਆਂ ਦਾ ਅਨੁਵਾਦ ਕੀਤਾ। ਲੇਕਿਨ
ਇਹ ਦੂਸਰੀ ਗੱਲ ਹੈ ਕਿ ਸਾਡੇ ਹੱਥ 'ਚੋਂ ਨਿਕਲ ਗਏ ਤੇ ਅੱਜ
ਅਸੀਂ ਗੁਰੂ ਦਸਵੇਂ ਪਾਤਸ਼ਾਹ ਦਾ ਲਿਖਿਆ ਹੋਇਆ ਨਾ ਪੜ੍ਹ
ਸਕਦੇ ਹਾਂ, ਨਾ ਸਮਝ ਸਕਦੇ ਹਾਂ। ਸਮਾਂ ਨਹੀਂ ਸਾਡੇ ਕੋਲ।
ਕਿਉਂਕਿ ਬਹੁ ਭਾਸ਼ਾ 'ਚ ਲਿਖਿਆ ਹੋਣ ਕਰਕੇ ਵਿਦਵਾਨ ਪੁਰਸ਼ਾਂ
ਨੂੰ ਤਾਂ ਸਮਝ ਆ ਜਾਂਦਾ ਹੈ, ਦੂਸਰੇ ਆਮ ਪੁਰਸ਼ਾਂ ਨੂੰ ਨਹੀਂ ਪਤਾ

ਪੀਰ ਭੀਖਨ ਸ਼ਾਹ ਜੀ ਗੁਰੂ ਮਹਾਰਾਜ ਜੀ ਅੱਗੇ ਕੁਜੇ ਪੇਸ਼ ਕਰਦੇ ਹੋਏ ਪੁਛਣ ਲਈ ਕਿ ਤੁਸੀਂ
ਮੁਸਲਮਾਨਾਂ ਦੇ ਪੱਖ ਵਿੱਚ ਹੋਵੋਂਗੇ ਜਾਂ ਹਿੰਦੂਆਂ ਦੇ।

ਲਗਦਾ ਕਿ ਮਹਾਰਾਜ ਨੇ ਐਨੇ ਅੱਖੇ ਲਫਜ਼ ਲਿਆਉਂਦੇ ਕਿਥੋਂ
ਅਰ ਲੱਖਾਂ ਦੀ ਤਦਾਦ ਵਿਚ। ਕਿਸੇ ਬੰਦੇ ਦੇ 5000 ਡਿਕਸ਼ਨਰੀ
ਦਾ ਸ਼ਬਦ ਯਾਦ ਹੋਵੇ ਉਹ great-great person ਗਿਣਿਆ
ਜਾਂਦਾ ਹੈ। ਲੇਕਿਨ ਗੁਰੂ ਦਸ਼ਮੇਸ਼ ਪਿਤਾ ਦੇ ਸ਼ਬਦ ਵੱਖਰੇ-ਵੱਖਰੇ
ਕਰਕੇ ਰੱਖੋ, ਪਤਾ ਹੀ ਨਹੀਂ ਲਗਦਾ ਕਿ ਐਨੇ ਅੱਖਰ ਆ ਕਿੱਥੋਂ
ਗਏ, ਸੋ ਇਸ ਕਰਕੇ ਉਨ੍ਹਾਂ ਦੀ ਮਾਨਤਾ ਹਰ ਪਸੇ ਹੈ। ਮਹਾਰਾਜ
ਕਹਿੰਦੇ ਨੇ ਕਿ ਸਾਡਾ ਆਉਣਾ ਕਿਵੇਂ ਹੋਇਆ, ਮਹਾਰਾਜ ਜੀ
ਆਪਣੇ ਹੱਥਾਂ ਨਾਲ ਲਿਖਦੇ ਨੇ ਕਿਸੇ ਦੀ ਗੱਲ ਸੁਣੀ ਸੁਣਾਈ
ਨਹੀਂ ਹੈ, ਗੁਰੂ
ਮਹਾਰਾਜ ਨੇ
ਆਪਣੀ ਗੱਲ
ਆਪ ਲਿਖੀ
ਹੈ। ਆਪ
ਫਰਮਾਨ ਕਰਦੇ
ਨੇ ਕਿ-

ਅਬ ਮੈ
ਅਪਨੀ ਕਬਾ
ਬਖਾਨੋ।
ਤਧ ਸਾਧਤ
ਜਿਹਿ ਬਿਧਿ
ਮੌਹਿ ਆਨੋ।
ਪਿਛਲੇ ਜਨਮ
ਦੇ ਅੰਦਰ ਮੈ

-
ਹੇਮ ਕੁੰਟ
ਪਰਬਤ ਹੈ
ਜਹਾਂ।
ਸਪਤ ਸਿੰਗ
ਸੋਭਿਤ ਹੈ
ਤਹਾਂ।
ਸਪਤ ਸਿੰਗ

ਤਿਹ ਨਾਮੁ ਕਹਾਵਾ।
ਪੰਡੁ ਰਾਜ ਜਹ ਜੋਗ ਕਮਾਵਾ।
ਤਹ ਹਮ ਅਧਿਕ ਤਪੱਸਿਆ ਸਾਧੀ।
ਮਹਾਕਾਲ ਕਾਲਿਕਾ ਅਰਾਧੀ।

ਕਹਿੰਦੇ ਉਹ ਜਿਹੜਾ ਪਰਬਤ ਸੀ, ਉਥੇ ਅਸੀਂ ਤਧ ਕਰ
ਰਹੇ ਸੀ -

ਸਪਤ ਸਿੰਗ ਤਿਹ ਨਾਮੁ ਕਹਾਵਾ।

ਸੱਤ ਚੋਟੀਆਂ ਸ਼ੋਭਦੀਆਂ ਨੇ, ਪਤਾ ਦਿਤਾ, ਤੇ ਉਨ੍ਹਾਂ ਨੂੰ
ਸਪਤ ਸਿੰਘ ਕਹਿੰਦੇ ਨੇ। ਦੂਸਰੀ ਨਿਸ਼ਾਨੀ ਇਹ ਦਿਤੀ ਕਿ ਓਸ
ਬਾਂ ਦੇ ਉੱਤੇ ਜਦੋਂ ਮਹਾਂਭਾਰਤ ਦਾ ਯੁੱਧ ਜਿਤਿਆ ਗਿਆ ਤਾਂ ਓਸ
ਵੇਲੇ ਪਾਂਡਵਾਂ ਨੇ ਰਾਜ ਕਰਿਆ ਸਾਰਾ। ਰਾਜਸੀ ਯੱਗ ਕਰਿਆ।
ਸਾਰਾ ਹਿੰਦੇਸਤਾਨ, ਭਾਰਤ ਵਰਸ਼, ਉਨ੍ਹਾਂ ਦੇ ਅਧਿਕਾਰ ਦੇ ਥੱਲੇ

ਆ ਗਿਆ। ਓਸ ਵੇਲੇ ਹਿੰਦੇਸਤਾਨ ਜਿਹਨੂੰ ਭਾਰਤ ਕਹਿੰਦੇ ਸੀ ਉਸ ਵਿਚ ਈਰਾਨ ਵੀ ਵਿਚ ਹੁੰਦਾ ਸੀ, ਅਰਬ ਵੀ ਵਿਚ ਹੁੰਦਾ ਸੀ, ਬਰਮਾ ਵੀ ਵਿਚ ਹੁੰਦਾ ਸੀ, ਲੰਕਾ ਵਗੈਰਾ ਵੀ ਵਿਚ ਹੁੰਦਾ ਸੀ। ਅੱਡ ਰਾਜ ਨਹੀਂ ਸੀ ਹੁੰਦੇ। ਸਾਰਾ ਪਹਾੜ ਹੁੰਦਾ। ਪੂਰਾ ਰਾਜ ਲੈ ਕੇ ਚਿਤ ਨਾ ਉਨ੍ਹਾਂ ਦਾ ਲੱਗਿਆ। ਉਦਾਸ ਹੋ ਗਏ, ਉਹ ਬੰਦੇ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਨੂੰ ਜਾ ਕੇ ਨਮਸ਼ਕਾਰਾਂ ਕਰਿਆ ਕਰਦੇ ਸੀ। ਨਾ ਕੁਲ ਦੇ ਵੱਡੇ ਵੱਡੇ ਰੇ ਭੀਸ਼ਮ ਪਿਤਾਮਾ, ਗੁਰੂ ਦਰੋਣਾਚਾਰੀਆ, ਕ੍ਰਿਪਾਚਾਰੀਆ

ਵਰਗੇ ਨਜ਼ਰ ਆ ਰਹੇ ਹਨ।
ਨਾ ਕੋਈ ਹੋਰ ਚੰਗੇ-ਚੰਗੇ ਰਾਜੇ
ਜਿਨ੍ਹਾਂ ਨਾਲ ਮਿਤਰਤਾ ਸੀ ਕੋਈ
ਨਜ਼ਰ ਨਹੀਂ ਆ ਰਿਹਾ। ਏਸ
ਲੜਾਈ ਦੇ ਅੰਦਰ ੪੫ ਲੱਖ
ਬੰਦਾ ਯੁੱਧ ਕਰਨ ਵਾਸਤੇ
ਆਇਆ ਸੀ ਜਿਹਨੂੰ ੧੮
ਕੁਝਣੀਆਂ ਕਹਿੰਦੇ ਨੇ। ੪੫
ਲੱਖ ਦੇ ਵਿਚੋਂ ਸਿਰਫ ਸੱਤ
ਬੰਦੇ ਬਚੇ ਸੀ। ਬਾਕੀ ਸਭ
ਮਾਰੇ ਗਏ। ਬਹਾਦਰ ਸੂਰਮੇ
ਆਪਣੇ ਵੀ ਮਾਰੇ ਗਏ ਉਨ੍ਹਾਂ ਦੇ
ਵੀ ਮਾਰੇ ਗਏ। ਐਨੇ ਬੰਦਿਆਂ
ਜਦ ਖੂਨ ਹੋ ਜਾਵੇ, ਇਹ
ਤਖਤ ਤਾਂ ਫੇਰ ਖੂਨ ਦਾ
ਬਣਿਆ ਹੋਇਆ ਹੋ ਗਿਆ।
ਉਹਦੇ ਉਤੇ ਜੀ ਕੀ ਲਗਣਾ
ਹੈ, ਉਦਾਸ ਹੋ ਗਏ ਤੇ ਏਸ ਦੇ
ਪਸ਼ਚਾਤਾਪ ਵਾਸਤੇ, ਪੁਸ਼ਚਿਤ
ਕਰਨ ਵਾਸਤੇ ਉਨ੍ਹਾਂ ਨੇ ਵੱਡਾ
ਭਾਰਾ ਯੱਗ ਕਰਿਆ। ਉਹਦੇ
ਨਾਲ ਵੀ ਦਿਲ ਨਾ ਲੱਗਿਆ।
ਕਿਉਂਕਿ ਆਪਣੇ ਵੀ ਪੁੱਤਰ
ਮਾਰੇ ਗਏ ਸਨ। ਪੰਜ ਪੁਤਰ
ਇਕ ਮਾਰੇ ਗਏ, ਇਕ ਅੱਡ
ਮਾਰਿਆ ਗਿਆ ਅਰਜਨ ਦਾ
ਪੁੱਤਰ। ਸੋ ਦਿਲ ਨਾ ਲੱਗਿਆ
ਉਹ ਤਪ ਕਰਨ ਵਾਸਤੇ ਇਨ੍ਹਾਂ

ਪਰਬਤਾਂ ਤੇ ਚਲੇ ਗਏ। ਦਰੋਪਤੀ ਨਾਲ ਚਲੀ ਗਈ, ਪੰਜੇ ਪਾਂਡਵ
ਚਲੇ ਗਏ, ਤੇ ਉਸ ਤੋਂ ਬਾਅਦ ਇਤਿਹਾਸ ਵਿਚ ਉਨ੍ਹਾਂ ਦਾ ਕਿਤੇ
ਨਾਮ ਨਹੀਂ ਆਉਂਦਾ। ਕਿਸੇ ਨੇ ਮੁੜ ਕੇ ਦੇਖੇ ਹੀ ਨਹੀਂ, ਕਿਸੇ
ਪਤਰੇ ਤੇ ਨਹੀਂ ਆਉਂਦਾ ਕਿ ਉਹ ਮੁੜ ਕੇ ਆ ਗਏ ਸੰਸਾਰ ਦੇ
ਅੰਦਰ। ਉਥੇ ਹੀ ਉਨ੍ਹਾਂ ਦੇ ਸਰੀਰ ਬਰਫਾਂ 'ਚ ਗਲ ਗਏ। ਸੋ
ਮਹਾਰਾਜਾ ਕਹਿੰਦੇ ਉਹ ਜਗ੍ਹਾਂ ਹੈ -

ਪੰਡੂ ਰਾਜ ਜਹ ਜੋਗ ਕਮਾਵਾ।
ਤਹ ਹਮ ਅਧਿਕ ਤਪੱਸਿਆ ਸਾਧੀ।
ਮਹਾਕਾਲ ਕਾਲਿਕਾ ਅਰਾਧੀ।

ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ ਮਹਾਂ ਕਾਲ ਹੈ, time & space ਨੂੰ ਵੀ ਜਿਹੜਾ ਖਤਮ ਕਰ ਦਿੰਦਾ ਹੈ, ਇਹ ਗੱਲ ਸਾਇੰਟੋਫਿਕ ਹੈ, ਇਹ ਆਪਣੀ ਸਮਝ 'ਚ ਆਉਣ ਤੋਂ ਬਾਹਰਲੀ ਗੱਲ ਹੈ। ਸਾਇੰਸ ਨੂੰ ਵੀ ਨਹੀਂ ਪਤਾ ਕਿ ਸਮਾਂ ਵੀ ਕਦੇ ਖਤਮ ਹੋ ਜਾਂਦਾ ਹੈ। ਹੁਣ ਪਤਾ ਲਗ ਗਿਆ ਕਿ ਸਮਾਂ create ਕੀਤਾ ਗਿਆ ਹੈ, space ਵੀ ਬਣਾਈ ਗਈ ਹੈ। ਵਾਹਿਗੁਰੂ ਵਿਚ ਨਾ space ਹੈ ਨਾ ਸਮਾਂ ਹੈ, ਦੋਵੇਂ ਚੀਜ਼ਾਂ ਨਹੀਂ ਹੈਰੀਆਂ ਇਹ ਤਾਂ ਸਾਡੇ ਕੋਲ ਸਮਾਂ ਹੈ, ਸਾਡੀ ਉਮਰ ਘਟਦੀ ਹੈ, ਬਰਪਨ ਹੁੰਦਾ ਹੈ, ਜਵਾਨ ਹੁੰਦਾ ਹੈ, ਜਵਾਨ ਹੁੰਦੇ ਹਾਂ, ਬੁਢਾਪਾ ਆ ਜਾਂਦਾ ਹੈ ਮਰ ਜਾਂਦੇ ਹਾਂ। ਉਹ ਸਮੇਂ ਦਾ ਸਾਡੇ ਤੇ ਅਸਰ ਹੁੰਦਾ ਹੈ। ਲੇਕਿਨ ਮਹਾਂ ਕਾਲ ਉਪਰ ਸਮੇਂ ਦਾ ਅਸਰ ਨਹੀਂ ਹੁੰਦਾ, ਮਹਾਰਾਜਾ ਕਹਿੰਦੇ, ਜਿਹੜਾ ਕਾਲ ਦਾ ਵੀ ਮਹਾਂ ਕਾਲ ਹੈ ਨਾ, ਅਸੀਂ ਉਹਦੀ ਤਪੱਸਿਆ ਕਰਦੇ ਹਾਂ, ਤੇ ਵਾਹਿਗੁਰੂ ਦਾ ਐਨਾ ਭਜਨ ਕਰਿਆ, ਐਨੇ ਪਿਆਰ ਦੇ ਵਿਚ ਗੁਲਤਾਨ ਹੋ ਗਏ ਕਿ ਸਾਨੂੰ ਆਪਣੀ ਸੂਧ ਬੁਧ ਕੋਈ ਨਾ ਰਹੀ ਤੇ ਸਾਨੂੰ ਜਿਹੜਾ ਮੈਂ ਸੀ, ਆਪਾ ਆਪ ਸੀ ਉਹ ਰੱਬ ਵਰਗਾ ਹੀ ਹੋ ਗਿਆ, ਰੱਬ ਦੇ ਵਿਚ ਰਲ ਗਿਆ।

ਇਹ ਬਿਧਿ ਕਰਤ

ਤਪੱਸਿਆ ਭਯੋ।

ਦ੍ਰੈ ਤੇ ਏਕ ਰੂਪ ਹੈ ਗਯੋ।

ਮੇਰੇ ਦੋ ਰੂਪ ਨਾ ਰਹੇ ਤੇ
ਮੈਂ ਅਕਾਲ ਦੈ ਨਾਲ ਰਲ
ਗਿਆ। ਇਸ ਤਰ੍ਹਾਂ ਫੁਰਮਾਨ
ਕਰਦੇ ਨੇ -

ਧਾਰਨਾ - ਹੋ ਗਿਆ

ਇਕ ਰੂਪ,

ਆਪਾ ਨਾਲ ਅਕਾਲ ਦੇ।

ਇਹ ਬਿਧਿ ਕਰਤ ਤਪੱਸਿਆ ਭਯੋ।

ਦ੍ਰੈ ਤੇ ਏਕ ਰੂਪ ਹੈ ਗਯੋ।

ਤਾਤ ਮਾਤ ਮੁਰ ਅਲਖ ਅਰਾਧਾ।

ਬਹੁ ਬਿਧਿ ਜੋਗ ਸਾਧਨਾ ਸਾਧਾ।

ਤਿਨ ਜੋ ਕਰੀ ਅਲਖ ਕੀ ਸੇਵਾ।

ਤਾ ਤੇ ਭਏ ਪ੍ਰਸੰਨ ਗੁਰਦੇਵਾ।

ਤਿਨ ਪ੍ਰਭ ਜਬ ਆਇਸ ਮੁਹਿ ਦੀਆ।

ਤਬ ਹਮ ਜਨਮ ਕਲੁ ਮਹਿ ਲੀਆ।

ਸੋ ਗੁਰੂ ਮਹਾਰਾਜ ਕਹਿਣ ਲੱਗੇ ਕਿ ਅਸੀਂ ਤਪ ਕਰ ਰਹੇ ਸੀ, ਹੁਣ ਮੇਰਾ ਤੇ ਵਾਹਿਗੁਰੂ ਦਾ ਇਕੋ ਹੀ ਰੂਪ ਹੋ ਗਿਆ -

ਜਿਉ ਜਲ ਮਹਿ ਜਲੁ ਆਇ ਖਟਾਨਾ ॥

ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਅੰਗ - ੨੭੮

ਜਿਵੇਂ ਦਰਿਆ ਜਾ ਕੇ ਸਮੁੰਦਰ 'ਚ ਪੈ ਜਾਵੇ ਫੇਰ ਓਸ ਦਰਿਆ ਨੂੰ ਜੇ ਭਾਲੀਏ ਕਿ ਕਿਥੇ ਕੁ ਚਲਿਆ ਗਿਆ? ਉਹ ਤਾਂ ਉਹਦੇ ਨਾਲ ਰਲ ਗਿਆ, ਜੋਤ ਦੇ ਨਾਲ ਜੋਤ ਰਲ ਗਈ। ਕਹਿੰਦੇ ਐਨਾ ਛੂੰਘ ਧਿਆਨ

ਚਲਿਆ ਗਿਆ,
ਐਨੀ ਸਰੂਪ ਦੇ
ਵਿਚ ਪਹੁੰਚ ਹੋ
ਗਈ, ਵਾਸਾ ਮਿਲ
ਗਿਆ ਕਿ ਇਕੋ
ਰੂਪ ਬਣ ਗਏ
ਅਸੀਂ। ਇਧਰਲੇ
ਪਾਸੇ ਜੋ ਸਾਡੇ
ਮਾਤਾ ਪਿਤਾ ਸੀ,
ਉਨ੍ਹਾਂ ਨੇ ਬਹੁਤ
ਘੋਰ ਤਪਸਿਆ
ਕਰੀ, ਏਸ ਜਨਮ
ਦੇ ਅੰਦਰ 28

ਸਾਲ ਮਾਤਾ ਗੁਜਰੀ
ਜੀ ਗੁਰੂ ਨੌਵੇਂ
ਪਾਤਸ਼ਾਹ ਮਹਾਰਾਜ
ਭੋਰੇ ਵਿਚ ਤਪ
ਕਰਦੇ ਸੀ ਤੇ ਆਪ
ਬਾਹਰ ਦਰਵਾਜ਼ੇ
ਅੱਗੇ ਬੈਠੇ ਰਹਿੰਦੇ
ਸੀ। ਜਿੰਨਾਂ ਨਾਮ
ਉਨ੍ਹਾਂ ਨੇ ਜਪਿਆ,
ਉਨ੍ਹਾਂ ਹੀ ਮਾਤਾ ਜੀ ਨੇ ਜਪਿਆ। ਮਾਤਾ ਜੀ ਕੋਈ ਘੱਟ ਨਹੀਂ
ਸੀਗੇ। ਬੰਦਗੀ ਦੇ ਵਿਚ ਕੋਈ ਕਸਰ ਨਹੀਂ ਸੀ। ਦੋਹਾਂ ਨੇ
ਵਾਹਿਗੁਰੂ ਦੀ ਆਰਾਧਨਾ ਕਰੀ, ਬੜੇ ਤਰੀਕੇ ਨਾਲ ਭਜਨ ਬੰਦਗੀ
ਕਰੀ, ਏਸ ਜਨਮ ਵਿਚ ਵੀ ਤੇ ਪਹਿਲੇ ਵਿਚ ਵੀ। ਸੋ ਉਸ
ਵੇਲੇ ਹੋਰ ਕੋਈ ਮਾਂ ਨਹੀਂ ਸੀ ਸੰਸਾਰ ਦੇ ਅੰਦਰ, ਕੋਈ ਵੀ
ਜਿਹੜੀ ਗੁਰੂ ਦਸਵੇਂ ਪਾਤਸ਼ਾਹ ਨੂੰ ਜਨਮ ਦੇ ਦਿੰਦੀ, ਕਿਉਂਕਿ
ਤਪ ਵਾਲੀ ਮਾਂ ਹੋਵੇ ਤਾਂ ਮਹਾਂਪੁਰਸ਼ਾਂ ਦਾ ਜਨਮ ਹੋਇਆ ਕਰਦਾ
ਹੈ। ਕੋਈ ਵੱਡਾ ਗੁਣ ਹੋਣਾ ਚਾਹੀਦਾ ਹੈ ਮਾਂ ਵਿਚ। ਉਸਦੀ ਕੁੱਖ
'ਚ ਆ ਕੇ ਨਿਵਾਸ ਕਰਦੀਆ ਨੇ ਵੱਡੀਆਂ ਰੁਹਾਂ, ਇਸੇ ਕਰਕੇ
ਉਨ੍ਹਾਂ ਮਾਵਾਂ ਨੂੰ ਧੰਨ ਕਹਿੰਦੇ ਨੇ ਕਿ ਧੰਨ ਹੈਂ ਤੌ। ਤੇਰੇ ਤਪ ਕਰਕੇ
ਜਨਮ ਲਿਆ ਹੈ ਇਸ ਨੇ। ਤਪ ਤੋਂ ਹੀਣੀ ਮਾਂ ਦੇ ਹੋਰ ਹੀ
ਤਰ੍ਹਾਂ ਦੇ ਪੁੱਤਰ ਹੁੰਦੇ ਨੇ, ਨਾਸਤਕ ਵਗੈਰਾ। ਇਸੇ ਕਰਕੇ ਇਹਨੂੰ
ਕਹਿੰਦੇ ਨੇ ਕਿ ਜੇ ਤੂੰ ਵਿਧਵਾ ਹੋ ਜਾਂਦੀ ਚੰਗਾ ਸੀ। ਐਸੇ ਪੁੱਤਰਾਂ

ਦਾ ਜਨਮ ਤਾਂ ਨਾ ਹੁੰਦਾ ਨਾ, ਜਿਹੜੇ ਸੰਸਾਰ ਨੂੰ ਖਰਾਬ ਕਰਦੇ ਨੇ -

ਤਿਨ ਜੋ ਕਰੀ ਅਲਖ ਕੀ ਸੇਵਾ।

ਤਾ ਤੇ ਭਏ ਪ੍ਰਸੰਨ ਗੁਰਦੇਵਾ।

ਵਾਹਿਗੁਰੂ ਪ੍ਰਸੰਨ ਹੋ ਗਏ।

ਤਿਨ ਪ੍ਰਭ ਜਬ ਆਇਸ ਮੁਹਿ ਦੀਆ।

ਮੈਨੂੰ ਹੁਕਮ
ਦੇ ਦਿਤਾ ਵਾਹਿਗੁਰੂ
ਨੇ, ਬਈ ਤੁਸੀਂ
ਸੰਸਾਰ 'ਚ ਜਾਓ
ਹੁਣ,

**ਤਬ ਹਮ ਜਨਮ
ਕਲੁ ਮਹਿ
ਲੀਆ।**

ਅਸੀਂ ਕਿਸੇ
ਕਰਮ ਦੇ ਬੰਨੇ ਹੋਏ
ਨਹੀਂ ਆਏ। ਸਾਨੂੰ
ਅਕਾਲ ਪੁਰਖ ਨੂੰ
ਭੇਜਿਆ ਹੈ, ਤੇ
ਬਹੁਤ ਗੱਲਾਂ
ਸਮਝਾ ਕੇ ਭੇਜਿਆ
ਹੈ, ਸੰਸਾਰ ਦੀ
ਹਾਲਤ ਦੇਖ ਕੇ ਕਿ
ਐਸ ਵੇਲੇ ਜੋ
ਕਲਜੁਗ ਦਾ ਜੋਰ
ਚਲ ਗਿਆ ਹੈ,
ਇਹਦੇ ਵਿਚ ਦੋ
ਪੱਖ ਨੇ, ਇਕ ਤਾਂ
ਉਹ ਪੱਖ ਸੀ ਜੋ

ਰੁਹਾਨੀ ਪੱਖ ਸੀ, ਦੂਜਾ ਪਾਖੰਡ ਵਗੈਰਾ। ਉਹ ਤਾਂ ਗੁਰੂ ਨਾਨਕ
ਸਾਹਿਬ ਤੋਂ ਲੈ ਕੇ ਨੌਂ ਜਾਮਿਆਂ ਤਕ ਜੋਤ ਨੇ ਕੰਮ ਕਰਕੇ, ਭਰਮ
ਤੇ ਵਾਹਿਮ ਹਟਾ ਦਿਤੇ ਸੀ ਹੁਣ ਇਕ ਐਸੇ ਜਾਮੇ ਦੀ ਲੋੜ
ਸੀ ਜਿਹੜਾ, ਅਮੋੜ ਬੰਦਿਆਂ ਨੂੰ ਵੀ ਮੌੜ ਸਕੇ, ਜਿਸਦਾ ਜਜ਼ਬਾ,
ਜਿਸਦਾ ਰੋਹਬ ਉਨ੍ਹਾਂ ਦੇ ਉਤੇ ਵੀ ਕਾਇਮ ਹੋ ਜਾਵੇ। ਅਕਾਲ
ਪੁਰਖ ਨੇ ਇਸ ਤਰ੍ਹਾਂ ਦੀਆ ਗੱਲਾਂ ਸਮਝਾ ਕੇ ਜਦੋਂ ਭੇਜਿਆ,
ਮਹਾਰਾਜ ਕਹਿੰਦੇ -

ਚਿਤ ਨ ਭਯੋ ਹਮਰੋ ਆਵਨ ਕਹ।

ਚੁਭੀ ਰਹੀ ਸੁਰਤਿ ਪ੍ਰਭ ਚਰਨਨ ਮਹ।

ਕਿਉਂਕਿ ਪਰਮ ਅਨੰਦ ਨੂੰ ਛੱਡ ਕੇ ਜਦੋਂ ਅਸੀਂ ਨਾਟਕ
ਦੇਖਿਆ ਕਿ ਯੁੱਧ ਹੀ ਯੁੱਧ ਨੇ, ਥਾਂ-ਥਾਂ ਤੇ ਤੁਰੇ ਫਿਰਨਾ ਹੈ,
ਬੱਚੇ ਵੀ ਸ਼ਹੀਦ ਕਰਾ ਦੇਣੇ ਨੇ, ਪਿਤਾ ਵੀ ਸ਼ਹੀਦ ਕਰਾ ਦੇਣਾ

ਹੈ। ਮਾਤਾ ਵੀ ਸ਼ਹੀਦ ਕਰਾ ਦੇਣੀ ਹੈ, ਬੇਅੰਤ ਪਿਆਰੇ ਜਿਹੜੇ ਸਿੰਘ ਨੇ, ਸਾਥੀ ਨੇ ਉਹ ਸਭ ਸ਼ਹੀਦ ਹੋ ਜਾਣੇ ਨੇ ਤੇ ਭੂੰਜੇ ਸੌਣਾ ਹੈ ਰੋੜ੍ਹਾਂ ਦੀ ਸੇਜ 'ਤੇ। ਸਾਰਾ ਜਦ ਹਾਲ ਦੇਖਿਆ, ਮਹਾਰਾਜ਼ ਜੀ ਕਹਿੰਦੇ ਓਸ ਵੇਲੇ ਸਾਡੇ ਚਿਤ ਜੋ ਪ੍ਰਭੂ ਦੇ ਪਿਆਰ ਦਾ ਜੋ ਆਨੰਦ ਸੀ ਉਹਨੂੰ ਛੱਡਣ ਨੂੰ ਜੀਅ ਨਾ ਕਰੇ।

**ਚਿਤ ਨ ਭਯੋ ਹਮਰੇ ਆਵਨ ਕਰਾ।
ਚੁਭੀ ਰਹੀ ਸੁਰਤਿ ਪ੍ਰਭ ਚਰਨਨ ਮਹਾ।
ਜਿਉ ਜਿਉ ਪ੍ਰਭ ਹਮ ਕੋ ਸਮਝਾਯੋ।
ਇਮ ਕਹਿ ਕੇ ਇਹ ਲੋਕ ਪਠਾਯੋ।**

ਜਿਵੇਂ-ਤਿਵੇਂ ਸਮਝਾਉਣਾ ਕੀਤਾ, ਕਿ ਹੁਣ ਤੁਹਾਨੂੰ ਜਾਣਾ ਹੀ ਪੈਣਾ ਹੈ ਤੇ ਜਦੋਂ ਮੈਂ ਇਧਰ ਦੇਖਦਾ ਹਾਂ ਓਸ ਵੇਲੇ ਇਧਰਲਾ ਬਹੁਤ ਬੁਰਾ ਹਾਲ ਹੈ, ਬੜਾ ਹੀ ਜਾਲਮ ਬਾਦਸ਼ਾਹ ਸੰਸਾਰ ਦੇ ਪੱਟ 'ਤੇ ਔਰੰਗਜ਼ੇਬ ਅਇਆ ਹੋਇਆਂ ਹੈ ਜਿਸ ਨੇ ਇਹ ਪਣ ਕਰ ਲਿਆ ਸੀ ਕਿ ਸਵਾ ਮਣ ਜਨੇਊ ਜਦ ਤਕ ਨਹੀਂ ਲਹਿੰਦੇ ਮੈਂ ਖਾਣਾ ਨਹੀਂ ਖਾਣਾ। ਆਪਣੇ ਪਿਤਾ ਨੂੰ ਕਤਲ ਕਰਾ ਦਿਤਾ, ਭਰਾਵਾਂ ਨੂੰ ਕਤਲ ਕਰਾ ਦਿਤਾ। ਵੱਡੇ-ਵੱਡੇ ਸੁਰਮੱਦ ਵਰਗੇ ਪੀਰਾਂ ਨੂੰ ਕਤਲ ਕਰਾ ਦਿਤਾ। ਮੁਸਲਮਾਨਾਂ ਨੂੰ ਵੀ ਕਰਾ ਦਿਤਾ, ਹਿੰਦੂ ਸੰਤਾਂ ਨੂੰ ਵੀ ਕਰਾ ਦਿਤਾ। ਜੋਰ ਜਬਰ ਦੇ ਨਾਲ ਚਲਾਉਂਦਾ ਸੀ ਧਰਮ ਨੂੰ, ਆਪਣੀ ਮਰਜ਼ੀ ਦੇ ਮੁਤਾਬਿਕ ਜਿਹੜੇ ਸਾਧੂ ਸੀ ਉਹ ਸੁਤੰਤਰ ਹੁੰਦੇ ਨੇ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਉਨ੍ਹਾਂ ਨੂੰ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਚਲਾਵੇ, ਤਾਂ ਇਹ ਜਬਰ ਹੋ ਜਾਇਆ ਕਰਦਾ ਹੈ। ਜੋ ਸੂਫੀ ਪੀਰ ਸਨ, ਉਹ ਪ੍ਰਮੇਸ਼ਰ ਦਾ ਨੂਰ ਸਭ ਵਿਚ ਦੇਖਦੇ ਸਨ। ਸਾਰਿਆਂ ਦੇ ਅੰਦਰ ਪ੍ਰਭੂ ਦੀ ਜੋਤ, ਅੱਲਾਹ ਦੀ ਜੋਤ ਦੇਖਦੇ ਸਨ। ਸੋ ਉਨ੍ਹਾਂ ਨੂੰ ਉਹ ਲਈਨਾਂ 'ਚੋਂ ਬਾਹਰ ਨਹੀਂ ਸੀ ਨਿਕਲਣ ਦਿੰਦਾ। ਗਿਆਨ ਦੀ ਅਵਸਥਾ 'ਚ ਨਹੀਂ ਸੀ ਪਹੁੰਚਣ ਦਿੰਦਾ। ਜਦੋਂ ਇਹ ਸਾਰਾ ਹਾਲ ਦੇਖਿਆ ਕਿ ਸਾਰੇ corruption ਹੀ corruption ਹੋ ਗਈ ਤੇ ਹੋ ਵੀ ਧਰਮ ਦੇ ਨਾਮ 'ਤੇ ਗਈ। ਜਦੋਂ ਧਰਮ ਦੇ ਨਾਉਂ 'ਤੇ ਹੀ ਬੰਦੇ ਮਾਰੇ ਜਾਣ ਲੱਗ ਜਾਣ, ਫੇਰ ਬਚਾਓ ਕਿੱਥੇ ਹੋਇਆ ਕਰਦਾ ਹੈ, ਕਿਤੇ ਵੀ ਨਹੀਂ ਹੋਇਆ ਕਰਦਾ। ਮਹਾਰਾਜ਼ ਕਹਿੰਦੇ ਜੇ ਪਰਮਾਰਥ ਵਾਸਤੇ ਹੀ ਪਾਪ ਕਰਨ ਲੱਗ ਜਾਵੇ, ਫੇਰ ਥਾਂ ਧਰਮਰਾਜ਼ ਡਰ ਕੇ ਅਕਾਲ ਪੁਰਖ ਕੋਲ ਚਲਿਆ ਜਾਂਦਾ ਹੈ। ਕਿਉਂ ਡਰਦਾ ਹੈ, ਕਿਉਂਕਿ ਉਹ ਐਨਾ ਵੱਡਾ ਅਪਰਾਧ ਕਰ ਦਿੰਦਾ ਹੈ, ਧਰਮ ਦੇ ਨਾਉਂ 'ਤੇ, ਕਿ ਧਰਮਰਾਜ਼ ਨੂੰ ਇਹ ਨਹੀਂ ਪਤਾ ਲਗਦਾ ਕਿ ਇਨ੍ਹਾਂ ਨੂੰ ਕਿਹੜੇ ਨਰਕ ਵਿਚ ਮੈਂ ਸੁਟਾਂ? ਅਕਾਲ ਪੁਰਖ ਨੂੰ ਪੁਛਦੇ ਨੇ ਕਿ ਮੈਨੂੰ ਕੋਈ ਨਵਾਂ ਨਰਕ ਬਣਾਂ ਕੇ ਦਿਓ, ਪਹਿਲੇ ਨਰਕ ਜਿਹੜੇ ਨਿੰਦਕਾਂ ਦੇ, ਹੋਇਆਰਿਆਂ ਦੇ, ਠੱਗਾਂ ਦੇ ਚੋਰਾਂ ਦੇ, ਬੇਮੁਖਾਂ ਦੇ, ਉਨ੍ਹਾਂ 'ਚ ਇਨ੍ਹਾਂ ਦੀ ਥਾਂ ਨਹੀਂ ਹੈ ਇਨ੍ਹਾਂ ਨੇ ਧਰਮ ਦੇ ਨਾਉਂ ਤੇ ਪਾਪ ਕਰੇ ਨੇ, ਲੇਕਿਨ ਪਾਪ ਕਰਨ ਵਾਲਾ ਇਹ ਸਮਝਦਾ ਹੈ ਕਿ ਮੈਂ ਪੁੰਨ ਕਰਿਆ ਹੈ। ਫਰਕ ਐਨਾ ਸੀ ਸੋਚ ਦਾ ਸਾਰਾ ਹੀ, ਸੋ ਮਹਾਰਾਜ਼ ਕਹਿੰਦੇ ਕਿ ਇਹ ਸਾਰੀਆਂ ਚੀਜ਼ਾਂ ਦੇਖ ਕੇ ਸਾਡਾ ਚਿਤ ਨਾ ਕਰੋ, ਉਸ ਵੇਲੇ ਅਕਾਲ ਪੁਰਖ ਨੇ ਸਾਨੂੰ ਹੁਕਮ ਦਿਤਾ ਇਸ ਤਰ੍ਹਾਂ ਦੇ ਨਾਲ, ਪੜ੍ਹੋ ਪਿਆਰ ਨਾਲ -

**ਧਰਨਾ - ਮੈਂ ਅਪਨਾ ਸੁਤ ਤੋਹੇ ਨਿਵਾਜਾ,
ਧਰਮ ਚਲਾਵੇ ਜਗ 'ਤੇ।**

**ਮੈਂ ਅਪਨਾ ਸੁਤ ਤੁਹਿ ਨਿਵਾਜਾ।
ਪੰਥ ਪ੍ਰਚੁਰ ਕਰਬੇ ਕਉ ਸਾਜਾ।
ਜਹਾ ਤਹਾ ਤੇ ਧਰਮੁ ਚਲਾਇ।
ਕਬੂਧਿ ਕਰਨ ਤੇ ਲੋਕ ਹਟਾਇ।**

ਕਹਿਣ ਲੱਗ ਮੈਂ ਆਪ ਨੂੰ ਆਪਣਾ ਪੁੱਤਰ ਨਿਵਾਜ ਕੇ ਭੇਜਿਆ ਹਾਂ। ਨਿਵਾਜਿਸ਼ ਪਹਿਲਾਂ ਹੋਈ ਹੈ -

**ਪਹਿਲਾ ਬਾਬੇ ਪਾਯਾ ਬਖਸੁ ਦਰਿ,
ਪਿਛੋਂ ਦੇ ਫਿਰਿ ਘਾਲ ਕਮਾਈ।**

ਭਾਈ ਗੁਰਦਾਸ ਜੀ, ਵਾਰ ੧/੨੪

ਸੰਸਾਰ ਦੇ ਉਤੇ ਬਹੁਤ ਮਹਾਂਪੁਰਖ ਆਏ, ਜਦ ਤੋਂ ਸੰਸਾਰ ਰਚਿਆ ਹੈ ਤਦ ਤੋਂ ਆਉਂਦੇ ਹੀ ਰਹਿੰਦੇ ਨੇ, ਤੇ ਜੇ ਅਸੀਂ ਵੱਡਿਆਂ-ਵੱਡਿਆ ਦੇ ਬਾਰੇ ਪੜ੍ਹੀਏ, ਤਾਂ ਈਸਾਈ ਧਰਮ ਦੇ ਜੋ ਮੁਖੀ ਸਨ, ਈਸਾ ਜੀ ਉਨ੍ਹਾਂ ਨੂੰ ਪ੍ਰਮੇਸ਼ਰ ਦਾ ਸੁਨੇਹਾ ਇਕ ਫਰਿਸਤਦੇ ਦੇ ਰਾਹੀਂ ਪ੍ਰਾਪਤ ਹੋਇਆ, ਨਾਲ ਪ੍ਰਮੇਸ਼ਰ ਵਲੋਂ ਸ਼ਕਤੀ ਆਈ, ਫਰਿਸਤਦੇ ਨੇ ਆ ਕੇ ਕਿਹਾ ਕਿ ਤੁਸੀਂ ਆਹ ਕੰਮ ਸੰਸਾਰ ਦੇ ਉਤੇ ਆ ਕੇ ਕਰੋ। ਨੇਕ ਕੰਮ, ਨੇਕ ਬੁੱਧੀ ਦੁਨੀਆਂ ਨੂੰ ਬਖਸ਼ੇ। ਇਸੇ ਤਰ੍ਹਾਂ ਇਸਲਾਮ ਦੇ ਪੈਗੰਬਰ ਮਹੁੰਮਦ ਸਾਹਿਬ ਜੀ ਨੂੰ ਸੁਨੇਹਾ ਆਇਆ, ਉਸ ਤੋਂ ਬਾਅਦ ਉਨ੍ਹਾਂ ਨੂੰ ਬੁਲਾਇਆ ਗਿਆ, ਸਤਵੇਂ ਅਸਮਾਨ 'ਤੇ ਆ ਕੇ ਪ੍ਰਮੇਸ਼ਰ ਦੇ ਆਪੂਣੇ-ਸਾਮੂਹੇ ਗੱਲਬਾਤ ਹੋਈ, ਹੋਰ ਬੇਅੰਤ ਮਹਾਤਮਾ ਹੋਏ ਨੇ, ਵੱਡੇ-ਵੱਡਿਆਂ ਦਾ ਮੈਂ ਜ਼ਿਕਰ ਕਰਦਾ ਹਾਂ, ਗੁਰੂ ਦਸ਼ਮੇਸ਼ ਪਿਤਾ ਨੂੰ ਦਰਗਾਹ ਦੇ ਵਿਚ ਤੁਰਨ ਤੋਂ ਪਹਿਲਾਂ, ਨਿਵਾਜਿਸ਼ ਹੋਈ ਤੇ ਈਸਾ ਜੀ ਨੂੰ ਇਹ ਕਹਿੰਦੇ ਨੇ ਕਿ ਪ੍ਰਮੇਸ਼ਰ ਜਦੋਂ ਉਨ੍ਹਾਂ ਨੇ ਕੰਮ ਦੇਖਿਆ ਸੰਸਾਰ ਦਾ ਕਿ ਬਹੁਤ ਜਾਲਮ ਨੇ, ਬਾਦਸ਼ਾਹ ਤਾਂ ਸਣਦਾ ਹੀ ਨਹੀਂ ਕਿਸੇ ਦੀ ਗੱਲ। ਉਸ ਵੇਲੇ ਆਇਆਂ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾਉਂਦਾ ਹਾਂ, ਦਸ਼ਮੇਸ਼ ਪਿਤਾ ਨੂੰ ਜਦ ਤੋਹਿਆ ਹੈ ਸੰਸਾਰ 'ਤੇ, ਉਸ ਇਹ ਗੱਲ ਕਰੀ ਕਿ -

**ਮੈਂ ਅਪਨਾ ਸੁਤ ਤੁਹਿ ਨਿਵਾਜਾ।
ਪੰਥ ਪ੍ਰਚੁਰ ਕਰਬੇ ਕਉ ਸਾਜਾ।**

ਮੈਂ ਆਪਣਾ ਪੁੱਤਰ ਨਿਵਾਜ ਕੇ ਤੈਨੂੰ ਭੇਜਦਾ ਹਾਂ, ਵੈਸੇ ਪ੍ਰਮੇਸ਼ਰ ਦਾ ਕੋਈ ਪੁੱਤਰ ਨਹੀਂ, ਸਾਰੇ ਹੀ ਪੁੱਤਰ ਨੇ ਸੰਸਾਰ ਦੇ, ਨਾ ਕੋਈ ਉਹਦੀ ਮਾਂ ਹੈ, ਨਾ ਪਿਛਿ, ਨਾ ਕੋਈ ਭਰਾ ਹੈ, ਨਾ ਕੋਈ ਪੁੱਤਰ ਹੈ, ਉਹ ਨਿਵਾਜਦਾ ਹੈ, ਪੁੱਤਰ ਦਾ ਦਰਜਾ ਦਿੰਦਾ ਹੈ, ਕਹਿੰਦੇ ਮੈਂ ਪੁੱਤਰ ਦਾ ਦਰਜਾ ਦੇ ਕੇ ਭੇਜਦਾ ਹਾਂ -

**ਜਹਾ ਤਹਾ ਤੇ ਧਰਮੁ ਚਲਾਇ।
ਕਬੂਧਿ ਕਰਨ ਤੇ ਲੋਕ ਹਟਾਇ।**

ਉਥੇ ਜਾ ਕੇ ਧਰਮ ਚਲਾਉਣਾ ਹੈ। ਧਰਮ ਦੀ ਗੱਲ ਹੁਣ ਸਾਡੇ ਸਮਝ ਵਿਚ ਨਹੀਂ ਆਉਂਦੀ ਕਿ ਧਰਮ ਕਿਹੜਾ ਚਲਾਉਣਾ ਸੀਗਾ। ਇਕ ਪਾਸੇ ਤਾਂ ਇਸੇ ਕਥਾ ਦੇ ਅੰਦਰ ਗੁਰੂ ਮਹਾਰਾਜ਼ ਆਪਣੇ ਦਸਤ-ਏ-ਮੁਬਾਰਕ ਨਾਲ ਲਿਖਦੇ ਨੇ, ਕਿ ਜਿੰਨੇ ਵੀ ਸਿਆਣੇ ਆਏ ਉਨ੍ਹਾਂ ਨੇ ਆਪਣਾ-ਆਪਣਾ ਤਰੀਕਾ ਚਲਾ ਦਿਤਾ, ਰੱਬ ਦਾ ਰਾਹ ਨਾ ਕਿਸੇ ਨੇ ਦੱਸਿਆ ਤੇ ਆਪਣੇ ਆਪ ਨੂੰ ਵਿਚ ਰੱਖ ਲਿਆ ਕਿ ਮੈਨੂੰ ਵੀ ਮੰਨੋ, ਮੇਰੇ ਰਾਹੀਂ ਤੁਸੀਂ ਰੱਬ ਕੋਲ ਪਹੁੰਚ ਸਕਦੇ ਓਂ ਤੇ ਜਦੋਂ ਆਪ ਨੇ ਇਹ ਗੱਲ ਕਹਿ ਦਿਤੀ,

ਤਾਂ ਫੇਰ ਕਿਹੜਾ ਧਰਮ ਰਹਿ ਗਿਆ, ਜਦੋਂ ਇਕ ਪਸੇ ਤਾਂ ਹੁਕਮ ਹੈ ਕਿ ਆਪਣੇ ਪਿਛੇ ਨਹੀਂ ਕੋਈ ਲਾਉਣਾ। ਮਹਾਰਾਜ ਜੀ ਕਹਿੰਦੇ ਨੇ ਕਿ ਦੇਖੋ ਅਸੀਂ ਆਪਣੇ ਪਿਛੇ ਨਹੀਂ ਲਾਉਂਦੇ -

ਜੇ ਹਮ ਕੋ ਪ੍ਰਮੇਸਰ ਉਚਚਿ ਹੈਂ।
ਤੇ ਸਭ ਨਰਕ ਕੁੰਡ ਮਹਿ ਪਰਿ ਹੈਂ।
ਮੈਂ ਕੋ ਦਾਸ ਤਵਨ ਕਾ ਜਾਨੋ।
ਯਾ ਮੈਂ ਭੇਟ ਨ ਰੰਚ ਪਛਾਨੋ।

ਦੇਖਿਓ ਸੈਨੂੰ ਨਾ ਰੱਬ ਕਹਿਣ ਲੱਗ ਜਾਇਓ ਕਿਤੇ ਭੁੱਲ ਕੇ, ਪ੍ਰਮੇਸਰ ਤਾਂ ਓਹੀ ਹੈ ਜਿਹੜਾ ਸਾਰੇ ਪਰੀਪੂਰਨ ਹੈ, ਉਹਦੇ ਹੀ ਮੈਂ ਲੜ ਲਾਉਣ ਵਾਸਤੇ ਆਇਆ ਹਾਂ, ਤੇ ਇਕ ਰਸਤਾ ਪ੍ਰਚਲਤ ਕਰਨ ਵਾਸਤੇ ਆਇਆ ਹਾਂ ਜਿਹੌਂ ਧਰਮ ਦਾ ਰਾਹ ਕਹਿੰਦੇ ਨੇ, ਧਰਮ ਦੇ ਰਾਹ 'ਤੇ Values ਹੁੰਦੀਆਂ ਨੇ, ਅੰਗ੍ਰੇਜ਼ੀ ਪੜ੍ਹੇ ਹੋਏ ਜਾਣਦੇ ਨੇ, Values basis, ਇਨਸਾਨੀ ਕੀਮਤਾਂ ਹੁੰਦੀਆਂ ਨੇ। ਉਹ ਮਨੁੱਖ ਦੇ ਵਿਚੋਂ ਗਾਇਬ ਹੋ ਗਈਆਂ ਸੀ, ਉਹ ਮਨੁੱਖ ਦੇ ਵਿਚ ਦੁਬਾਰਾ ਭਰਨੀਆਂ ਸੀ। ਖਿਮਾ ਨਹੀਂ ਸੀ ਰਹੀ, ਦਇਆ ਨਹੀਂ ਸੀ ਰਹੀ, ਸਤਿ ਦਾ ਜੀਵਨ ਨਹੀਂ ਸੀ ਰਿਹਾ, ਅਹਿੰਸਾ ਖਤਮ ਹੋ ਗਈ ਸੀ। ਬ੍ਰਹਮਚਰੀਆ ਨਹੀਂ ਸੀ ਰਿਹਾ, ਤਪ, ਦਾਨ, ਸਤਿ, ਸੰਤੋਖ, ਸੀਲ, ਸੱਚ ਨਹੀਂ ਸੀ ਰਹੀ, ਇਹ ਜਿਹੜੀਆਂ ਸਾਰੀਆਂ ਕੀਮਤਾਂ ਨੇ, ਇਸ ਤੋਂ ਆਦਮੀ ਖਾਲੀ ਹੋ ਗਿਆ ਸੀ। ਅਕਾਲ ਪੁਰਖ ਨੇ ਕਿਹਾ ਕਿ ਮਨੁੱਖ ਖਾਲੀ ਹੋ ਕੇ ਦੁਖੀ ਹੋ ਰਿਹਾ ਹੈ, ਜਦ ਤਕ ਇਹਦੇ ਅੰਦਰ ਇਹ ਗੁਣ ਨਹੀਂ ਹੋਣਗੇ, ਇਹ ਲੰਘੇਗਾ ਨਹੀਂ, ਧਰਮ ਨੂੰ ਇਕ ਰੂਪ ਰੇਖਾ ਬਣ ਲਿਆ ਏਸ ਨੇ, ਧਰਮ ਨੂੰ ਸਮਝਿਆ ਨਹੀਂ ਹੈ।

ਜੇ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਵਾਸਤੇ ਆਖਿਆ ਪਾਏ ਨੇ, ਇਕੱਠ ਹੋਇਆ ਬਹੁਤ ਵੱਡਾ, ਤਾਂ ਗੁਰੂ ਨਾਨਕ ਨੇ ਕਿਹਾ ਕਿ ਇਹ ਜਨੇਊ ਕੀ ਕੰਮ ਕਰਦਾ ਹੈ? ਧਾਗ ਪਾ ਕੇ ਗਲ ਵਿਚ ਮੇਰਾ ਕੀ ਬਣ ਜਾਏਗਾ? ਕਹਿੰਦੇ ਇਹਦੇ ਨਾਲ ਤੂੰ ਹਿੰਦੂ ਬਣ ਜਾਏਂਗਾ, ਹਾਲੇ ਤਕ ਤੂੰ ਕੁਛ ਵੀ ਨਹੀਂ ਹੈਗਾ ਤੇ ਤੌਰੀ ਜਾਤ ਖਤਰੀ ਦੀ ਹੈ, ਜਦ ਜਨੇਊ ਪਾਏਂਗਾ, ਤਾਂ ਤੈਨੂੰ ਸਭਾ ਸੁਸਾਇਟੀ ਨੇ ਮਾਣ ਦੇਣਾ ਹੈ, ਨਹੀਂ ਤਾਂ ਤੇਰਾ ਬਾਈਕਾਟ ਕਰ ਦੇਣਗੇ। ਤੇਰੇ ਨਾਲ ਕਿਸੇ ਨੇ ਬੋਲਣਾ ਨਹੀਂ, ਮਹਾਰਾਜ ਜੀ ਕਹਿੰਦੇ ਇਹ ਤਾਂ ਕੋਈ ਗੱਲ ਨਹੀਂ, ਕੀ ਧਾਗ ਪਾ ਕੇ ਆਦਮੀ ਬਦਲ ਗਿਆ? ਬੰਦਾ ਤਾਂ ਓਹੀ ਡਾਕੇ ਮਾਰਨ ਵਾਲਾ ਹੈ, ਚੋਰੀਆ ਕਰਨ ਵਾਲਾ ਹੈ, ਠੱਗੀਆਂ ਕਰਨ ਵਾਲਾ ਹੈ, ਤੇ ਇਕ ਧਾਗ ਪਾ ਲਿਆ ਉਹਦੇ ਗਲ ਵਿਚ ਕੀ ਉਹ ਪਵਿੱਤਰ ਹੋ ਗਿਆ? ਕਹਿੰਦੇ ਇਹ ਤਾਂ ਗੱਲ ਪਾਧਾ ਜੀ, ਮਨ ਨੂੰ ਨਹੀਂ ਲਗਦੀ ਕਿ ਇਕ ਧਾਗ ਪਾ ਲਓ ਤੇ ਉਹ ਪਵਿੱਤਰ ਹੋ ਗਿਆ। ਜਨੇਊ ਪਾ ਲਓ ਤੇ ਪਵਿੱਤਰ ਹੋ ਗਿਆ। ਨਹੀਂ ਇਹਦੇ ਵਿਚ ਤਾਂ ਕੋਈ ਗੜਬੜ ਹੋਈ, ਹੋਈ ਹੈ, ਇਹਦਾ ਮਤਲਬ ਇਹ ਨਹੀਂ ਸੀ ਇਹ ਤਾਂ ਕੋਈ ਪ੍ਰਤੀਕ ਸੀ ਕਿਸੇ ਚੀਜ਼ ਦਾ। ਧਾਧੇ ਨੇ ਕਿਹਾ ਕਿ ਇਹਨੂੰ ਜਨੇਊ ਕਿਹੜਾ ਪਾਉਣਾ ਚਾਹੀਦਾ ਹੈ। ਮਹਾਰਾਜ ਜੀ ਕਹਿੰਦੇ ਨੂੰ ਕਿ ਜੇ ਜਨੇਊ ਪਾਉਣਾ ਹੈ ਨਾ ਤਾਂ ਦਇਆ ਦੀ ਕਪਾਹ ਲੈ, ਸੰਤੋਖ ਦਾ ਸੁਤ ਲੈ, ਜਤ ਦੀਆਂ ਗੱਠਾਂ ਦੇ ਤੇ ਸਤਿ ਦਾ ਵੱਟ ਚਾੜ੍ਹ, ਹੁਣ ਸਤਿ ਦਾ ਜੀਵਨ ਤੇ ਜਤ, ਇੰਦਰਿਆਂ ਦਾ ਜਤ ਸਾਰਿਆਂ ਦਾ -

ਪਰ ਤ੍ਰਿਆ ਰੂਪ ਨ ਪੇਖੇ ਨੇਤ੍ਰ ॥ ਅੰਗ - ੨੨੪

ਕਰਨ ਨ ਸੁਨੈ ਕਾਹੁ ਕੀ ਨਿੰਦਾ ॥ ਅੰਗ - ੨੨੪

ਮਿਥਿਆ ਨਹੀਂ ਰਸਨਾ ਪਰਸ ॥ ਅੰਗ - ੨੨੪

ਨਾ ਜੁਬਾਨ ਦੇ ਉਤੇ ਝੂਠ ਲੱਗੇ, ਨਾ ਕੰਨ ਕਿਸੇ ਦੀ ਨਿੰਦਿਆ ਸੁਣਨ ਤੇ ਨਾ ਜੀਭ ਕਿਸੇ ਦੀ ਨਿੰਦਿਆ ਚੁਗਲੀ ਦੀ ਗੱਲ ਕਰੇ। ਤੇ ਨਾ ਅੱਖਾਂ ਬੇਗਾਨਾ ਰੂਪ ਦੇਖਣ ਕਹਿੰਦੇ -

ਏਹੁ ਜਨੇਊ ਜੀਆ ਕਾ ਹਈ ਤ ਪਾਡੇ ਘੜੁ ॥
ਅੰਗ - ੪੨੯

ਜੇ ਤੇਰੇ ਕੋਲ ਇਹ ਹੈਗਾ ਤਾਂ ਸੈਨੂੰ ਦੇ ਦੇ। ਸੋ ਗੁਰੂ ਨਾਨਕ ਵੀ values ਆਦਮੀ ਦੇ ਅੰਦਰ ਪਾਉਣ ਆਏ ਸੀ। ਗੁਰੂ ਦਸ਼ਮੇਸ਼ ਪਿਤਾ ਵੇਲੇ ਵੀ human values ਅਲੋਪ ਹੋ ਚੁੱਕੀਆਂ ਸੀ, ਇਹ ਨਹੀਂ ਸੀ ਮਤਾ ਕਿ ਮਨੁੱਖ ਦੀ ਸ਼ਕਲ ਬਦਲ ਦਿਓ, ਨਾ, ਉਹ human values ਆਦਮੀ ਦੇ ਅੰਦਰ ਭਰਨ ਆਏ ਸੀ। ਪ੍ਰਮੇਸਰ ਨੇ ਜਿਵੇਂ ਪੈਦਾ ਕੀਤਾ ਸੀ, ਮਨੁੱਖ ਨੇ ਉਹਦੇ ਵਿਚ ਭੰਨ ਤੌੜ ਕਰ ਲਈ। ਕੇਸ ਜਮਾਂਦਰੂ ਆਉਂਦੇ ਨੇ ਸਾਡੇ, ਅਸੀਂ ਤਾਂ ਨਹੀਂ ਲਾਉਂਦੇ, ਉਹਦੀ ਹੁਕਮ ਅਦੂਲੀ ਕਰ ਲਈ, ਇਹ ਗੱਲ ਸਮਝਾਉਣੀ ਸੀ ਮਹਾਰਾਜ ਜੀ ਨੇ ਸਾਰੀ ਕਿ natural life ਕਿਵੇਂ ਜੀਉਂਦੀ ਜਾਂਦੀ ਹੈ, ਕੁਦਰਤ ਦੇ ਨਾਲ ਅਸੀਂ ਕਿਵੇਂ ਰਲ ਕੇ ਚਲ ਸਕਦੇ ਹਾਂ ਕਿਉਂਕਿ ਕੁਦਰਤ ਨੇ ਕੋਈ ਗੱਲ ਗਲਤ ਨਹੀਂ ਕਰੀ। ਉਹ ਸਾਡੇ ਭਲੇ ਵਾਸਤੇ ਹੀ ਕਰ ਰਹੀ ਹੈ। ਜੇ ਸਾਡੇ ਸਰੀਰਾਂ ਦੀ ਬਣਤਰ ਹੈ ਉਹ ਕੁਦਰਤ ਨੇ ਬਣਾਈ ਹੈ, ਲੱਡ ਦੇ ਮੁਤਾਬਿਕ। ਇਹਨੂੰ ਭੰਨ-ਤੌੜ ਕਰੀਏ ਫੇਰ ਗਲਤ ਹੋ ਜਾਂਦਾ ਹੈ। ਸੋ ਇਹ ਸਾਰੀਆ ਚੀਜ਼ਾਂ values ਦੱਸਣ ਵਾਸਤੇ ਮਹਾਰਾਜ ਨੂੰ ਹੁਕਮ ਹੋਇਆ -

ਜਹਾ ਤਹਾ ਤੈ ਧਰਮੁ ਚਲਾਇ।

ਕਬੂਲਿਕ ਕਰਨ ਤੇ ਲੋਕ ਹਟਾਇ।

ਅਕਾਲ ਪੁਰਖ ਬਾਚਾ॥ ਚੌਪਈ॥

ਜਿਹੜੀ ਮਾੜੀ ਬੁੱਧੀ ਹੈ ਓਸ ਬੁੱਧੀ ਨੂੰ ਢੂਰ ਕਰੋ, ਜਿਹੜੇ ਗਲਤ ਨਿਹਚੇ ਨੇ ਉਨ੍ਹਾਂ ਨੂੰ ਢੂਰ ਕਰੋ, ਮਹਾਰਾਜ ਕਹਿਣ ਲੱਗੇ ਜਦੋਂ ਅਸੀਂ ਧਿਆਨ ਕਰਕੇ ਦੈਖਿਆ ਸਾਨੂੰ ਜ਼ਜ਼ਰ ਆਇਆ ਕਿ ਹਰੀ ਦੀ ਜੋਤ ਤਾਂ ਅਲੋਪ ਹੋ ਗਈ ਸਾਰਿਆਂ ਦੇ ਹਿਰਦਿਆਂ ਦੇ ਵਿਚੋਂ ਤੇ ਮਾਇਆ ਦਾ ਗੁਬਾਰ ਹਰ ਇਕ ਦੇ ਹਿਰਦੇ ਵਿਚ ਛਾਇਆ ਹੋਇਆ ਹੈ, ਇਸ ਤਰ੍ਹਾਂ ਫੁਰਮਾਨ ਹੈ -

ਧਾਰਨਾ - ਜੋਤ ਹਰੀ ਦੀ ਜ਼ਜ਼ਰ ਨਾ ਆਵੇ,

ਮਾਇਆ ਦਾ ਗੁਬਾਰ ਛਾ ਗਿਆ।

ਕਹਿੰਦੇ ਕਿਸੇ ਨੇ ਪੱਥਰ ਇਕੱਠੇ ਕਰ ਲਏ, ਉਹਨੂੰ ਹੀ ਵਾਹਿਗੁਰੂ ਕਹਿਣ ਲੱਗ ਗਏ, ਕਿਸੇ ਨੇ ਮਹੇਸੂ ਨੂੰ ਵਾਹਿਗੁਰੂ ਕਹਿਣ ਲੱਗ ਗਏ। ਕਿਸੇ ਨੇ ਕਿਹਾ ਹੈ ਕਿ ਸਾਡੇ ਮੁੰਦਰ ਦੇ ਵਿਚ ਰੱਬ ਰਹਿੰਦਾ ਹੈ, ਹੋਰ ਕਿਤੇ ਨਹੀਂ ਹੈ। ਕਿਸੇ ਨੇ ਕਿਹਾ ਹੈ ਕਿ ਮਸਜਿਦ ਦੇ ਵਿਚ ਰੱਬ ਰਹਿੰਦਾ ਹੈ, ਹੋਰ ਬਾਹਰ ਕਿਤੇ ਨਹੀਂ ਲੱਭਦਾ, ਸਭ ਦੇ ਦਿਲ ਵਿਚ ਰਹਿੰਦਾ ਹੈ, ਕੋਈ ਥਾਂ ਐਸਾ ਨਹੀਂ ਜਿਥੇ ਪ੍ਰਮੇਸਰ ਨਾ ਹੋਵੇ।

ਕਿਸੇ ਨੇ ਰਾਮ ਚੰਦਰ ਜੀ ਨੂੰ ਰੱਬ ਕਹਿ ਦਿਤਾ, ਕਿਸੇ ਨੇ ਕ੍ਰਿਸ਼ਨ ਮਹਾਰਾਜ ਜੀ ਨੂੰ ਰੱਬ ਕਹਿ ਦਿਤਾ।

ਕੋਈ ਮੱਛ ਅਵਤਾਰ ਨੂੰ ਮੰਨਦਾ ਹੈ, ਕੋਈ ਕੱਛ ਅਵਤਾਰ ਨੂੰ ਮੰਨਦਾ ਹੈ, ਆਪਣੀ-ਆਪਣੀ ਮਾਨਤਾ ਸ਼ੁਰੂ ਹੋ ਗਈ।

ਮਹਾਰਾਜ ਕਹਿੰਦੇ ਛੱਡ ਦੇ ਇਹ ਚੀਜ਼ਾਂ ਨੂੰ, ਫੋਕਟ ਨੇ, ਜਿਵੇਂ ਬਦਾਮ ਦਾ ਛਿਲਕਾ ਕੁੱਟ ਕੇ ਕੱਢ ਦੇਈਏ ਬਾਹਰ ਤੇ ਕੋਈ ਸਾਂਭ-ਸਾਂਭ ਕੇ ਰੱਖੀ ਜਾਵੇ, ਉਹਨੂੰ ਸਿਆਣਾ ਤਾਂ ਕੋਈ ਕਹਿੰਦਾ ਨਹੀਂ ਉਹਨੂੰ ਫੋਕਟ ਕਹਿੰਦੇ ਨੇ। ਨਿੰਬੂ ਨੱਚੇੜ ਲਿਆ ਤੇ ਉਹ ਫੋਕਟ ਨੂੰ ਸਾਂਭੀ ਫਿਰਦੇ ਨੇ, ਸੰਤਰਾ ਖਾ ਲਿਆ, ਫੋਕਟ ਨੂੰ ਸਾਂਭੀ ਫਿਰਦਾ ਹੈ। ਸੇਬ ਖਾ ਲਿਆ, ਉਪਰਲੀ ਛਿਲਕ ਨੂੰ ਸਾਂਭੀ ਫਿਰਦਾ ਹੈ। ਮਹਾਰਾਜ ਕਹਿੰਦੇ ਇਹ ਛੱਡ ਦੇ, ਜਿਹੜਾ ਸਾਰੀ ਸਿਸ਼ਟੀ ਨੂੰ ਸਾਜਦਾ ਹੈ ਸਾ, 'ਓਹ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਤਿ ਅਜੂਨੀ ਸੈਭ, ਗੁਰ ਪ੍ਰਸਾਦਿ' ਉਹਨੂੰ ਤੂੰ ਰੱਬ ਜਾਣ, ਜਿਹੜਾ ਹਰ ਥਾਂ ਦੇ ਉਤੇ ਹੈ ਸੋ ਇਹੀ ਉਪਦੇਸ਼ ਗੁਰੂ ਮਹਾਰਾਜ ਨੇ ਆ ਕੇ ਸਾਨੂੰ ਦਿਤਾ -

ਧਰਨਾ - ਜਪੈ ਖਾਲਸਾ ਤੁਸੀਂ ਜਾਗਦੀ ਜੋਤ ਨੂੰ
ਜਾਗਤ ਜੋਤਿ ਜਪੈ ਨਿਸ ਬਾਸੁਰ,
ਏਕ ਬਿਨਾਂ ਮਨ ਨੈਕ ਨ ਆਨੈ॥
ਤੀਰਥ ਦਾਨ ਦਇਆ ਤਪ ਸੰਜਮ
ਏਕ ਬਿਨਾ ਨਹਿ ਏਕ ਪਛਾਨੈ॥
ਪੂਰਨ ਜੋਤ ਜਗੈ ਘਟ ਮੈ
ਤਬ ਖਾਲਸ ਤਾਹਿ ਨਖਾਲਸ ਜਾਨੈ॥

ਸੰਸਾਰ ਨੂੰ ਦੱਸਿਆ ਗੁਰ ਮਹਾਰਾਜ ਨੇ ਆ ਕੇ ਕਿ ਵਾਹਿਗੁਰੂ ਨਾ ਪੱਥਰ ਹੈ, ਨਾ ਕਿਸੇ ਮੰਦਰ ਦੇ ਵਿਚ ਕੈਦ ਹੈ, ਨਾ ਮਸਜਿਦ 'ਚ ਕੈਦ ਹੈ, ਨਾ ਕਿਸੇ ਹੋਰ ਧਰਮ ਅਸਥਾਨ 'ਚ ਕੈਦ ਹੈ, ਵਾਹਿਗੁਰੂ ਤਾਂ ਸਾਰੇ ਪਰੀਪੂਰਨ ਹੈ ਜਿਥੇ ਜਾਓ ਉਥੇ-

ਜਹ ਜਹ ਪੇਖਉ ਤਹ ਹਜ਼ੁਰਿ
ਦੂਰਿ ਕਤਹੁ ਨ ਜਾਈ ॥
ਰਵਿ ਰਹਿਆ ਸਰਬਤ੍ਰ ਮੈ
ਮਨ ਸਦਾ ਧਿਆਈ ॥ ਅੰਗ - ੬੭੭

ਜਿਥੇ ਵੀ ਅਸੀਂ ਜਾਵਾਂਗੇ ਉਹ ਜਾਗ੍ਰਤ ਜੋਤ -

ਜਿਸੀ ਜਮਾਨ ਕੇ ਬਿਖੈ ਸਮੱਸਤਿ ਏਕ ਜੋਤ ਹੈ॥
ਨ ਘਟ ਹੈ ਨ ਬਾਢ ਹੈ
ਨ ਘਾਟਿ ਬਾਢਿ ਹੋਤ ਹੈ॥ ਅਕਾਲ ਉਸਤਤਿ

ਉਹ ਤਾਂ ਜਿਥੇ ਤਕ ਅਸਮਾਨ ਨੇ, ਜਿਥੇ ਤਕ ਹੋਰ ਕੁਝ ਹੈ, ਕੋਈ ਕਹਿ ਨਹੀਂ ਸਕਦਾ ਕਿਉਂਕਿ ਏਧਰ ਆਦਮੀ ਜੇ ਖਿਆਲ ਲਿਆਵੇ ਤਾਂ ਪਤਾ ਨਹੀਂ ਲਗਦਾ confuse ਹੋ ਜਾਂਦਾ ਹੈ, ਕਿਥੇ ਹੋਇਆ? ਉਪਰ ਨੂੰ ਦੇਖੋ ਤਾਂ ਨਹੀਂ ਕਿਤੇ ਅੰਤਾਂ। ਸੱਜੇ ਪਾਸੇ ਨੂੰ ਦੇਖੋ ਤਾਂ ਨਹੀਂ ਅੰਤ, ਖੱਬੇ ਨੂੰ ਦੇਖੋ ਤਾਂ ਨਹੀਂ ਅੰਤ, ਸਾਮ੍ਰਾਣੇ ਦੇਖੋ ਤਾਂ ਨਹੀਂ ਅੰਤ। ਪਿੱਠ ਵਲ ਦੇਖੋ ਤਾਂ ਨਹੀਂ ਅੰਤ, ਹੇਠਾਂ ਨੂੰ ਦੇਖੋ ਤਾਂ ਨਹੀਂ ਅੰਤ। ਕਿਤੇ ਹੈ ਹੀ ਨਹੀਂ, ਕਹਿੰਦੇ ਉਹ ਤਾਂ ਜੋਤੀ ਸਾਰੇ ਪਰੀਪੂਰਨ ਹੈ, ਉਹਨੂੰ ਵਾਹਿਗੁਰੂ ਕਹਿ ਕੇ,

ਵਾਹਿਗੁਰੂ, ਅੱਲਾਹ, ਰਾਮ, ਕੁਛ ਕਹੋ ਉਹਨੂੰ ਕਹੋ।

ਮੜੀਆਂ ਵਿਚ ਕੀ ਪਿਆ ਹੈ ਮੜੀਆਂ ਵਿਚ, ਆਦਮੀ ਜੀਉਂਦਾ-ਜੀਉਂਦਾ ਕੁਛ ਕਰ ਨਹੀਂ ਸਕਿਆ, ਇੱਟਾਂ ਲਾ ਦਿਓ, ਫੇਰ ਉਹਦੇ ਉਪਰ ਮੱਥੇ ਟੇਕੀ ਜਾਓ, ਰੱਬ ਨੂੰ ਕਿਉਂ ਨਹੀਂ ਮੰਨਦੇ ਜਿਹੜਾ ਸਾਰੇ ਪਰੀਪੂਰਨ ਹੈ, ਅਰ ਜਾਗ੍ਰਤ ਜੋਤ ਹੈ, ਮੁਰਦਾ ਜੇ ਉਹਦੇ ਵਿਚ ਤਾਕਤ ਹੋਵੇ ਜੀਉਂਦਾ-ਜੀਉਂਦਾ ਹੀ ਕਰ ਲੈਂਦਾ ਸਭ ਕੁਛ। ਉਹਨੂੰ ਕਿਉਂ ਮੱਥੇ ਟੇਕਦੇ ਓਂ ਜਾ ਕੇ। ਆਪੇ ਹੀ ਬਣਾ ਕੇ, ਆਪੇ ਹੀ ਡਰੀ ਜਾਂਦੇ ਨੇ। ਮਹਾਰਾਜ ਕਹਿੰਦੇ ਭੁੱਲ ਕੇ ਵੀ ਨਾ ਕਰਿਓ ਇਹ ਕੰਮ, ਪੇਮੇਸ਼! ਪੇਮੇਸ਼ ਦੇ ਨਾਲ ਦੁਈ ਧੈ ਜਾਏਗੀ ਤੁਹਾਡੀ। ਤੁਹਾਡੇ ਅੰਦਰਲੇ ਪਾਸੇ ਇਕ ਹੋਰ ਆ ਵੜੇਗਾ। 'ਧਨ ਪਿਰ ਕਾ ਇਕ ਹੀ ਸੰਗ ਵਾਸਾ' ਇਹ ਤਾਂ ਅੰਦਰ ਸਾਡੇ ਇਕ ਵਾਹਿਗੁਰੂ ਰਹਿੰਦਾ ਹੈ ਇਕ ਮੈਂ ਰਹਿੰਦਾ ਹੈ, ਜੇ ਇਕ ਹੋਰ ਵਾੜ ਲਈਏ, ਫੇਰ ਤਾਂ ਗੜਬੜ ਮੱਚਣੀ ਹੀ ਹੈ। ਕਈ ਐਥੇ ਕਹਿੰਦੇ ਨੇ ਕਿ ਜੀ ਅਸੀਂ ਫਲਾਣੇ ਥਾਂ ਮੱਥਾ ਟੇਕਿਆ, ਫਲਾਣੇ ਥਾਂ ਗਏ, ਮੈਂ ਕਿਹਾ ਕਿ ਤੁਸੀਂ ਇਕ ਨੂੰ ਮੰਨੋ। ਜਿਹੜਾ ਸਮਰੱਥ ਹੈ ਉਹਨੂੰ ਮੰਨੋ, ਉਹ ਪ੍ਰਮੇਸ਼ ਹੈ, ਵਾਹਿਗੁਰੂ ਹੈ, ਅੱਲਾਹ ਹੈ, ਰਾਮ ਹੈ। ਉਹਦੀ ਆਰਾਧਨਾ ਕਰੋ। ਜਦ ਉਹਨੂੰ ਹਿਰਦੇ 'ਚ ਵਸਾ ਲਿਆ, ਮਹਾਰਾਜ ਕਹਿੰਦੇ ਫੇਰ ਤਾਂ ਮਨ ਨਾ ਵਰਤਾਂ ਨੂੰ, ਨਾ ਗੋਰਾਂ ਨੂੰ, ਨਾ ਕਬਰਾਂ ਨੂੰ, ਨਾ ਮੜੀਆਂ ਨੂੰ, ਨਾ ਮੱਠਾਂ ਨੂੰ ਕਰਦਾ ਹੈ -

ਤੀਰਥ ਦਾਨ ਦਇਆ ਤਪ ਸੰਜਮ....॥

ਇਨ੍ਹਾਂ ਦਾ ਆਸਰਾ ਨਾ ਲਈ, ਤੀਰਥਾਂ ਦਾ, ਦਾਨਾਂ ਦਾ, ਦਇਆਂ ਦਾ, ਤਪ ਦਾ -

.....ਏਕ ਬਿਨਾ ਨਹਿ ਏਕ ਪਛਾਨੈ॥

ਵਾਹਿਗੁਰੂ ਨੂੰ ਹੀ ਦੇਖੋ ਸਾਰੇ ਪਰੀਪੂਰਨ -

ਪੂਰਨ ਜੋਤ ਜਗੈ ਘਟ ਮੈ

ਤਬ ਖਾਲਸ ਤਾਹਿ ਨਖਾਲਸ ਜਾਨੈ॥

ਜਦੋਂ ਘਟ ਦੇ ਅੰਦਰੋਂ ਹਨ੍ਹੇਰਾ ਦੂਰ ਹੋ ਗਿਆ, ਸਾਰੇ ਇਕ ਵਾਹਿਗੁਰੂ ਦਿਸਣ ਲਗ ਗਿਆ, ਫੇਰ ਕਹਿੰਦੇ ਕੀ ਹੁੰਦਾ ਹੈ, ਮਨੁਖ ਓਹੀ ਜਿਹੜਾ ਸੈਲ ਦਾ ਭਰਿਆ ਹੋਇਆ ਸੀ, ਉਹ ਮਨੁਖ pure ਹੋ ਗਿਆ।

ਤਬ ਖਾਲਸ ਤਾਹਿ ਨਖਾਲਸ ਜਾਨੈ॥

ਨਖਾਲਸਾ ਦੇ ਵਿਚੋਂ ਉਹ ਖਾਲਸ ਹੋ ਜਾਂਦਾ ਹੈ, pure man ਹੋ ਜਾਂਦਾ ਹੈ। ਫੇਰ ਉਹਦੀ ਨਿਸ਼ਾਨੀ ਕੀ ਹੈ -

ਆਤਮ ਰਸ ਜਿਹ ਜਾਨਹੀ ਸੋ ਹੈ ਖਾਲਸ ਦੇਵ॥

ਪ੍ਰਭ ਮਹਿ, ਮੇ ਮਹਿ, ਤਾਸ ਮਹਿ,

ਰੰਚਕ ਨਾਹਨ ਭੇਵ॥

ਜਿਹਨੇ ਸਾਰੇ ਪਰੀਪੂਰਨ ਆਤਮਾ ਤਕ ਲਈ, ਨਿਹਚਾਰੇ ਗਿਆ ਜਿਹਦਾ ਕਿ ਵਾਹਿਗੁਰੂ ਸਾਰੇ ਪਰੀਪੂਰਨ ਆਤਮਾ ਹੈ ਤੇ ਉਹਦਾ ਰਸ ਕੀਹਨੂੰ ਆ ਗਿਆ? ਇਕ ਤਾਂ intellectually ਆ ਗਿਆ, ਅਕਲ ਨਾਲ ਸਿੱਖ ਲਿਆ, ਇਕ ਹੁੰਦਾ ਹੈ ਰਸ ਆ ਜਾਂਦਾ ਹੈ। ਕਹਿੰਦੇ ਉਹ ਖਾਲਸਾ ਹੁੰਦਾ ਹੈ।

ਕਿੱਡਾ ਵੱਡਾ ਹੋ ਗਿਆ ਉਹ, ਕਹਿੰਦੇ ਨਾ ਮੇਰੇ ਵਿਚ, ਨਾ

ਵਾਹਿਗੁਰੂ ਵਿਚ, ਨਾ ਉਹਦੇ ਵਿਚ, ਉਹਦੇ ਵਿਚ ਭੇਦ ਨਹੀਂ ਹੈ। ਸੋ ਐਸਾ ਗੁਰੂ ਮਹਾਰਾਜਾ ਨੇ ਆ ਕੇ ਉਪਦੇਸ਼ ਦਿਤਾ। ਐਸਾ ਧਰਮ ਦੇ ਵਿਚ ਉਨ੍ਹਾਂ ਨੇ ਇਨਕਲਾਬ ਲਿਆਂਦਾ, ਕਿ ਉਨ੍ਹਾਂ ਦਾ ਸਾਰੇ ਬੋਲਬਾਲਾ ਹੋ ਗਿਆ, ਸਾਰੇ ਮੰਨਦੇ ਨੇ ਉਨ੍ਹਾਂ ਨੂੰ ਮਨੁਖ ਦੇ ਬਾਰੇ ਉਨ੍ਹਾਂ ਨੇ ਵਿਸ਼ਲੇਸ਼ਣ ਕੀਤਾ ਹੈ ਕਿ ਮਨੁਖ ਦੀ ਕੋਈ ਜਾਤ ਨਹੀਂ ਹੋਇਆ ਕਰਦੀ। ਕੋਈ ਜਾਤ ਨਹੀਂ ਹੈ ਮਨੁਖ ਦੀ, ਇਹ ਸਾਰੇ ਮਨੁਖ ਚਾਹੇ ਇਸਲਾਮ ਦੇ ਵਿਚ ਰਹਿਣ ਵਾਲਾ ਹੈ, ਚਾਹੇ ਹਿੰਦੂ ਹੈ, ਚਾਹੇ ਬੋਧੀ ਹੈ, ਚਾਹੇ ਕੋਈ ਵੀ ਹੈ ਜਾਤ ਇਕੋ ਹੀ ਹੈ,

ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ॥

ਸੋ ਐਸੇ ਉਪਦੇਸ਼ ਮਹਾਰਾਜਾ ਜੀ ਨੇ ਸਾਨੂੰ ਸੰਸਾਰ 'ਤੇ ਦਿਤੇ -

ਧਰਨਾ - ਸੁਣ ਗੁਰੂ ਪਿਆਰੇ,

ਸੱਚਾ ਅਮਰ ਗੋਬਿੰਦ ਕਾ।

ਸੱਚਾ ਅਮਰ ਗੋਬਿੰਦ ਕਾ ਦਾ ਸੁਣ ਗੁਰੂ ਪਿਆਰੇ।

ਸਤਿ ਸੰਗਤਿ ਮੇਲਾਪ ਕਰਿ ਪੰਚ ਦੂਤ ਸੰਘਰੇ।

ਵਿਚਿ ਸੰਗਤਿ ਛੋਈ ਨਾ ਲਹਿਨਿ ਜੋ ਖਸਮੁ ਵਿਸਾਰੇ।

ਗੁਰਮੁਖ ਮੱਥੇ ਉਜਲੇ ਸੱਚੇ ਦਰਬਾਰੇ।

ਹਰਿ ਗੁਰੂ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ।

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ।

ਭਾਈ ਗੁਰਦਾਸ ਜੀ, ਵਾਰ ੪੧/੨

ਕਹਿੰਦੇ ਪਿਆਰੀ ਸਾਧਸੰਗਤ! ਸੁਣੋ ਗੁਰੂ ਦਾ ਅਮਰ। ਕੀਤਾ ਉਨ੍ਹਾਂ ਨੇ, ਕਹਿੰਦੇ -

ਸਤਿ ਸੰਗਤਿ ਮੇਲਾਪ ਕਰਿ ਪੰਚ ਦੂਤ ਸੰਘਰੇ।

ਸਤਿਸੰਗਤ ਕਹਿੰਦੇ ਨੇ -

ਸਤਸੰਗਤਿ ਕੈਸੀ ਜਾਣੀਐ ॥

ਜਿਥੇ ਏਕੋ ਨਾਮੁ ਵਖਾਣੀਐ ॥

ਅੰਗ -

੨੨

ਜਿਥੇ ਨਾਮ ਜਪਣ ਵਾਲੇ, ਨਾਮ ਦੀ ਵਿਆਖਿਆ ਕਰਨ ਵਾਲੇ, ਨਾਮ ਦੇ ਰਸੀਏ ਬੈਠੇਂ ਸੀ, ਕਹਿੰਦੇ ਉਨ੍ਹਾਂ ਦਾ ਮਿਲਾਪ ਕਰਕੇ ਪੰਚ ਦੂਤ ਸੰਘਰ ਦਿਤੇ। ਪੰਜਾਂ ਦੂਤਾਂ ਨੇ ਸਾਰੇ ਸੰਸਾਰ ਨੂੰ ਲੁਟਿਆ ਹੋਇਆ ਹੈ। ਅੰਦਰੋਂ ਇਹ ਦੂਤ ਮਾਰ ਦਿਤੇ।

ਵਿਚਿ ਸੰਗਤਿ ਛੋਈ ਨਾ ਲਹਿਨਿ ਜੋ ਖਸਮੁ ਵਿਸਾਰੇ।

ਜਿਹੜੇ ਖਸਮ ਨੇ ਵਿਸਾਰ ਦਿਤੇ ਸੰਗਤ ਵਿਚ ਉਨ੍ਹਾਂ ਦਾ ਪਾਖੰਡ ਨਹੀਂ ਚਲਦਾ। ਨਾ ਮਸੰਦਾਂ ਦਾ ਚਲਦਾ ਹੈ, ਨਾ ਕਿਸੇ ਹੋਰ ਦਾ ਚਲਦਾ ਹੈ। ਭੇਖ ਦਾ ਨਹੀਂ ਚਲਦਾ, ਰਸਮਾਂ ਦਾ ਨਹੀਂ ਚਲਦਾ। ਕਿਉਂਕਿ ਉਹ ਰਲਦੇ ਨਹੀਂ ਖਸਮ ਨੇ ਵਿਸਾਰੇ ਹੋਏ ਨੇ।

ਗੁਰਮੁਖ ਮੱਥੇ ਉਜਲੇ ਸੱਚੇ ਦਰਬਾਰੇ।

ਹਰਿ ਗੁਰੂ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ।

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ।

ਆਪ ਹੀ ਗੁਰੂ ਤੇ ਆਪ ਹੀ ਚੇਲਾ। ਪਹਿਲਾਂ ਅੰਮ੍ਰਿਤ ਛਕਾਇਆ ਤੇ ਫੇਰ ਉਨ੍ਹਾਂ ਤੋਂ ਆਪ ਛਕਿਆ। ਸੋ ਆਪ ਦੇ ਜੋ ਬਚਪਨ ਦੇ ਕੌਤਕ ਨੇ, ਬੜੇ ਵਚਿੱਤਰ ਨੇ, ਖਿੱਚ ਪਾਉਣ ਵਾਲੇ ਨੇ, ਜਿਸ ਵਕਤ ਆਪ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਅੰਮ੍ਰਿਤ

ਵੇਲੇ ਦੀ ਨਮਾਜ਼ ਜਿਹਨੂੰ ਫਜ਼ਰ ਦੀ ਨਮਾਜ਼ ਕਹਿੰਦੇ ਨੇ, ਇਥੇ ਘੜਾਮ ਦੇ ਵਿਚ ਇਕ ਸਮਰੱਥ ਪੁਰਸ਼ ਰਹਿੰਦਾ ਸੀ ਤੇ ਜੇ ਆਪਾਂ ਇਨਸਾਫ਼ ਨਾਲ ਗੱਲ ਕਰੀਏ ਨਾ ਤਾਂ ਤੁਸੀਂ ਹੈਰਾਨ ਹੋ ਜਾਵੋਂਗੇ ਕਿ ਉਸ ਸੂਫ਼ੀ ਪੀਰ ਨੂੰ ਪ੍ਰਕਾਸ਼ ਹੋਇਆ, ਸਿਜਦਾ ਕਰ ਰਿਹਾ ਸੀ, ਪੱਛਮ ਨੂੰ ਲੇਕਿਨ ਹੈਰਾਨ ਹੁੰਦਾ ਹੈ ਕਿ ਇਹ ਪ੍ਰਕਾਸ਼ ਕਿਸ ਥਾਂ 'ਤੋਂ ਆ ਰਿਹਾ ਹੈ? ਉਸ ਵੇਲੇ ਰੁਖ ਬਦਲ ਲਿਆ। ਪੱਛਮ ਵਲ ਪਿੱਠ ਕਰ ਲਈ, ਪੁਰਬ ਵਲ ਮੂੰਹ ਕਰ ਲਿਆ, ਸਾਰੇ ਮੁਰੀਦ ਹੈਰਾਨ ਹੋ ਰਹੇ ਨੇ ਕਿ ਅੱਜ ਮੁਰਸ਼ਦ ਕੀ ਕਰਨ ਲੱਗ ਗਏ ਸਾਡੇ, ਬਈ ਪੱਛਮ ਨੂੰ ਨਮਾਜ਼ ਪੜ੍ਹੀ ਜਾਂਦੀ ਹੈ, ਤੇ ਇਹਨੇ ਪੱਛਮ ਦੀ ਥਾਂ ਦੇ ਉਤੇ ਪੂਰਬ ਨੂੰ ਮੂੰਹ ਕਰ ਲਿਆ। ਇਹ ਤਾਂ ਉਲਟ ਹੋ ਗਿਆ, ਓਧਰ ਤਾਂ ਪਿੱਠ ਹੋ ਗਈ। ਸੰਕਾ ਮਨ ਵਿਚ ਆ ਗਿਆ। ਉਸ ਵੇਲੇ ਉਹ ਨਮਾਜ਼ ਪੜ੍ਹਦਾ ਬਜ਼ਦ 'ਚ ਆ ਗਿਆ। ਨਾਪਣ ਲਗ ਗਿਆ ਅਸਮਾਨ ਨੂੰ, ਧਰਤੀ ਨੂੰ ਕਿ ਆਹ ਪ੍ਰਕਾਸ਼ ਕਿਥੋਂ ਆ ਰਿਹਾ ਹੈ। ਦੇਖਣ ਲਗ ਗਿਆ, ਬਿਬਾਨ ਤੁਰਿਆ ਆ ਰਿਹਾ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ ਸਾਰੇ, ਸਾਰੀ ਸ੍ਰਿਸ਼ਟੀ ਦੇ ਵਿਚ ਪ੍ਰਕਾਸ਼ ਹੋ ਗਿਆ, ਬੰਦਰੀ ਕਰਨ ਵਾਲਿਆਂ ਨੂੰ ਪਤਾ ਲਗ ਜਾਂਦਾ ਹੈ ਕਿ ਅੱਜ ਇਸ ਇਲਾਕੇ ਦੇ ਵਿਚ ਕੋਈ ਜੋਤ ਵਾਲਾ ਪੁਰਸ਼ ਪਹੁੰਚਿਆ ਹੈ। ਇਹ ਵੀ ਪਤਾ ਲਗ ਜਾਂਦਾ ਹੈ ਕਿ ਅੱਜ ਕੋਈ ਦੁਸ਼ਟ ਆਤਮਾ ਇਥੇ ਆਈ ਹੋਈ ਹੈ, ਨਾਮ ਜਪਣ ਵੇਲੇ ਸਾਰੀ ਚੀਜ਼ ਦੀ ਸੋਝੀ ਹੋ ਜਾਂਦੀ ਹੈ। ਉਸ ਵੇਲੇ ਬੇਅੰਤ ਸੰਤ ਸੀਗੇ, ਵੱਡੇ-ਵੱਡੇ ਸਾਧੂ ਸੀਗੇ, ਵੱਡੇ-ਵੱਡੇ ਯੋਗੀ ਸੀ, ਲੇਕਿਨ ਕੋਈ ਵੀ ਨਾ ਦੇਖ ਸਕਿਆ। ਦੇਖਿਆ ਕੀਹਨੇ ਭੀਖਣਸਾਹ ਨੇ ਦੇਖਿਆ, ਪੀਰ ਨੇ ਦੇਖਿਆ ਕਿ ਕੋਈ ਨੂਰ ਅੱਲਾਹ ਦਾ ਉਤਰ ਰਿਹਾ ਹੈ। ਐਡਾ ਪ੍ਰਕਾਸ਼ ਜਿਹੜਾ ਅੱਜ ਤਕ ਨਹੀਂ ਦੇਖਿਆ। ਉਹਨੇ ਨਮਾਜ਼ ਓਧਰ ਪੜ੍ਹੀ ਮੂੰਹ ਕਰਕੇ, ਤੇ ਸਿਜਦਾ ਕਰ ਦਿਤਾ। ਹੈਰਾਨ ਹੋ ਗਏ ਮੁਰੀਦ ਕਿ ਇਹ ਪੀਰ ਜੀ ਨੇ ਅੱਜ ਕੀ ਕਰਿਆ। ਜਦੋਂ ਨਮਾਜ਼ ਪੜ੍ਹ ਹਟੇ, ਕਹਿਣ ਲੱਗੇ ਪੀਰ ਜੀ! ਅੱਜ ਤੁਸੀਂ ਕੁਫਰ ਦੀ ਬਾਤ ਕਰੀ ਹੈ। ਸ਼ਰਾ ਦੇ ਉਲਟ ਗੱਲ ਕਰੀ ਹੈ। ਸਾਡੇ ਮਨਾਂ 'ਚ ਸੰਕੇ ਪੈ ਗਏ ਨੇ, ਆਪ ਸਮਰੱਥ ਪੁਰਸ਼ ਹੋ, ਆਪ ਕ੍ਰਿਪਾ ਕਰਕੇ ਸਾਡਾ ਸੰਕਾ ਨਿਵਿਰਤ ਕਰੋ। ਮੁਰੀਦਾਂ ਨੂੰ ਕਹਿਣ ਲੱਗੇ ਕਿ ਅੱਜ ਸੈਂਦੀ ਦੂਰੀ ਨਾਪ ਲਈ ਹੈ ਇਥੋਂ, ਸੋਧ ਲੈ ਲਈ ਹੈ ਪੂਰੀ, ਤੇ ਮੇਰੀ ਸੇਧ ਵਿਚ ਗਲਤੀ ਨਹੀਂ ਕੋਈ ਵੀ ਹੋਣੀ ਤੇ ਉਤੇ ਅੱਲਾਹ ਦਾ ਨੂਰ, ਵਾਹਿਗੁਰੂ ਦੀ ਜੋਤ ਪੁਗਟ ਹੋਈ ਹੈ ਅੱਜ, ਤੇ ਸੈਂਦੀ ਜਿਸਨੂੰ ਚਾਹੁੰਦਾ ਸੀ ਉਹ ਅੱਜ ਇਥੇ ਆ ਗਿਆ ਧਰਤੀ ਦੇ ਉਤੇ, ਇਸ ਕਰਕੇ ਸੈਂਦੀ ਦੇ ਨਿਹਚੇ ਤਾਂ ਪੱਕੇ ਨਹੀਂ ਹੁੰਦੇ, ਉਸ ਵੇਲੇ ਉਹ ਕਹਿਣ ਲੰਗਿਆ ਕਿ ਆਪਾਂ ਛੇਤੀ ਚੱਲੀਏ। ਉਸ ਜੋਤ ਦਾ ਦਰਸ਼ਨ ਕਰੀਏ। ਤਾਂ ਉਸ ਵੇਲੇ ਸਨੇ-ਸਨੇ ਜੋ ਸੇਧ ਲਈ ਸੀ ਉਹਦੇ ਉਤੇ ਤੁਰਦਾ ਰਿਹਾ, ਬੜਾ ਕਾਮਲ ਫਕੀਰ ਸੀ ਜਿਹਨੇ ਬਗੈਰ ਨਕਸੇ ਤੋਂ, ਬਗੈਰ ਜਾਣੇ ਤੋਂ ਸਫਰ ਆਰੰਭ ਦਿਤਾ ਤੇ ਪਤਾ ਹੈ ਉਹਨੂੰ ਕਿ ਇਥੇ ਹੈ ਜੋਤ। ਜੋਤ ਧਿਆਨ ਵਿਚ ਹੈ। ਚਲਦਾ-ਚਲਦਾ ਬਿਹਾਰ ਵਿਚ ਪਹੁੰਚਿਆ, ਕੋਈ ਮਹੀਨੇ ਲਗ ਗਏ ਉਹਨੂੰ ਚਲਦੇ ਨੂੰ। ਉਥੇ ਜਾ ਕੇ ਗੁਰੂ ਮਹਾਰਾਜਾ ਜੀ ਦਾ ਜਿਥੇ ਨਿਵਾਸ ਸੀ, ਗੁਰੂ ਨੌਵੇਂ ਪਾਤਸ਼ਾਹ ਤਾਂ ਆਸਾਮ ਵਲ ਗਏ ਹੋਏ ਸੀ ਤੇ ਇਹ ਪਟਨੇ ਓ

ਘਰ ਦੇ ਅੱਗੇ ਪਹੁੰਚ ਗਿਆ, ਕਹਿਣ ਲੱਗਿਆ ਇਥੇ ਹੈ ਜੋਤੀ, ਇਸ ਘਰ ਵਿਚ ਹੈ ਜੋਤੀ। ਹੁਣ ਦੇਖੋ ਕਹਿੰਦਾ ਪ੍ਰਕਾਸ਼ ਹੀ ਪ੍ਰਕਾਸ਼ ਹੈ। ਮੈਂ ਸੈਟਰ ਲੱਭ ਲਿਆ ਜੋਤੀ ਦਾ। ਜਾ ਕੇ ਬੇਨਤੀ ਕਰੀ ਕਿ ਅੱਲਾਹ ਦੇ ਨੂਰ ਦਾ ਦਰਸ਼ਨ ਕਰਨ ਆਇਆ ਹਾਂ। ਮਾਤਾ ਜੀ ਨੇ ਸੁਣਿਆ, ਮਾਤਾ ਗੁਜਰੀ ਜੀ ਨੇ ਸੁਣਿਆ, ਓਸ ਵੇਲੇ ਆਪ ਨੇ ਸੁਣਿਆ, ਮਾਤਾ ਨਾਨਕੀ ਜੀ ਨੇ ਸੁਣਿਆ, ਕਹਿਣ ਲੱਗੇ ਕਿ ਕੋਈ ਸਫੀ ਪੀਰ ਆਇਆ ਹੈ। ਮਾਮਾ ਕ੍ਰਿਪਾਲ ਜੀ ਨਾਲ ਸਲਾਹ ਕਰੀ, ਕਿ ਹੁਣ ਕੀ ਕਰਿਆ ਜਾਵੇ, ਉਹ ਪੀਰ ਆਇਆ ਹੈ ਪੰਜਾਬ ਤੋਂ, ਤੇ ਬਹੁ ਟਿਕਾਣੇ ਦਾ ਪਤਾ ਲਗ ਗਿਆ, ਸਾਹਿਬਜਾਦੇ ਨੂੰ ਆਪਾਂ ਛੁਪਾ ਕੇ ਰਖਦੇ ਸੀ, ਇਹਨੇ ਪ੍ਰਗਟ ਕਰ ਦੇਣਾ ਹੈ, ਰਾਜ ਬੜਾ ਮਾੜਾ ਚਲ ਰਿਹਾ ਹੈ, ਬਈ ਹੁਣ ਕੀ ਕਰਿਆ ਜਾਵੇ। ਕਹਿੰਦੇ ਕੋਈ ਚੇਟਕੀ ਨਾ ਹੋਵੇ, ਕੋਈ ਜਾਂਦੂ ਟੂਣਾ ਨਾ ਕਰ ਜਾਵੇ, ਉਹਨੂੰ ਕਹਿ ਦਿਤਾ ਪੀਰ ਜੀ, ਹਾਲੇ ਦਰਸ਼ਨ ਨਹੀਂ ਕਰਾਉਣੇ, ਤਿੰਨ ਮਹੀਨੇ ਦੇ ਹੋਏ ਨੇ ਅਜੇ। ਉਹਨੇ ਕਿਹਾ ਕਿ ਦਰਸ਼ਨ ਤੋਂ ਬਗੈਰ ਤਾਂ ਮੈਂ ਵੀ ਨਹੀਂ ਜਾਂਦਾ। ਉਥੇ ਹੀ ਭੁੱਖ ਹੜਤਾਲ ਕਰਕੇ ਮੁਰੀਦਾਂ ਸਾਣੇ ਦਰਵਾਜ਼ੇ ਦੇ ਅੱਗੇ ਡੇਰਾ ਨਾ ਲਿਆ, ਕਹਿਣ ਲੱਗਿਆ ਕਿ ਮੈਨੂੰ ਜੋਤ ਨਜ਼ਰ ਆ ਰਹੀ ਹੈ ਤੇ ਮੈਂ ਐਡੀ ਦੂਰੋਂ ਆਇਆ ਹਾਂ, ਐਨਾ ਪੰਧ ਕਰਕੇ, ਦੋ-ਢਾਈ ਮਹੀਨੇ ਤਾਂ ਮੈਨੂੰ ਚਲਦੇ-ਚਲਦੇ ਨੂੰ ਲਗ ਗਏ ਨੇ, ਮੈਂ ਨਿਰਾਸ ਵਾਧਸ ਨਹੀਂ ਜਾਣਾ, ਮੈਂ ਅੱਲਾਹ ਦੀ ਦਰਸ਼ਨ ਕਰਕੇ ਜਾਣਾ ਹੈ। ਇਕ ਦਿਨ ਲੰਘ ਗਿਆ, ਸਮਝਾਉਂਦੇ ਨੇ ਪੀਰ ਨੂੰ, ਜਾਓ ਤੁਸੀਂ ਇਨ੍ਹਾਂ ਨੇ ਨਹੀਂ ਦਰਸ਼ਨ ਕਰਾਉਣੇ। ਕਹਿੰਦਾ ਮੈਂ ਜਾਣਾ ਹੀ ਨਹੀਂ ਅੰਨ ਪਣੀ ਛੱਡ ਕੇ ਬਹਿ ਗਿਆ। ਜਦੋਂ ਦੋ ਦਿਨ ਲੰਘ ਗਏ ਤੀਸਰਾ ਦਿਨ ਆਇਆ, ਤੇ ਫੇਰ ਸਲਾਹ ਕੀਤੀ ਗਈ ਕਿ ਹੋ ਸਕਦਾ ਹੈ ਕਿ ਇਹ ਸੱਚਾ ਹੋਵੇ, ਕੋਈ ਸਰਧ ਨਾ ਦੇ ਜਾਵੇ ਜਾਂਦਾ-ਜਾਂਦਾ ਤੇ ਕਿਉਂ ਨਾ ਦਰਸ਼ਨ ਕਰ ਦੇਈਏ, ਉਸ ਵੇਲੇ ਮਾਤਾ ਗੁਜਰੀ ਜੀ ਗੁਰੂ ਦਸਮੇਸ਼ ਪਿਤਾ ਨੂੰ ਬਾਹਾਂ 'ਚ ਪਾ ਕੇ ਲਈ ਆ ਰਹੇ ਨੇ। ਅੱਗੇ ਸੋਨੇ ਤੇ ਚਾਂਦੀ ਦੀ ਪਾਵਿਆਂ ਵਾਲਾ ਪਲੰਘ ਡਹਿਆ ਹੋਇਆ ਹੈ, ਛੁੱਲਾਂ ਦੀ ਸੇਜ ਵਿਛੀ ਹੋਈ ਹੈ, ਉਤੇ ਚਾਨਣੀ ਲੱਗੀ ਹੋਈ ਹੈ, ਬਹੁਤ ਹੀ ਸੁੰਦਰ ਵਸਤਰ ਉਸ ਥਾਂ ਦੇ ਉਤੇ ਵਿਛਾਏ ਹੋਏ ਨੇ, ਹੇਠਾਂ ਗਲੀਚੇ ਵਿਛਾਏ ਹੋਏ ਨੇ, ਮਾਮਾ ਕ੍ਰਿਪਾਲ ਜੀ ਤੇ ਮਾਤਾ ਜੀ ਹੌਲੀ-ਹੌਲੀ ਗੁਰੂ ਮਹਾਰਾਜ ਨੂੰ ਬਾਹਾਂ 'ਚ ਪਾਈਂ ਆ ਰਹੇ ਨੇ ਤੇ ਸਾਰਿਆਂ ਨੇ ਦਰਸ਼ਨ ਕਰੋ, ਜਿਸ ਵਕਤ ਮੰਜੇ ਦੇ ਉਤੇ ਬਿਰਾਜਮਾਨ ਕਰ ਦਿਤੇ ਤਾਂ ਨੂਰ ਝੱਲਿਆ ਨਹੀਂ ਜਾਂਦਾ ਕਿਸੇ ਤੋਂ ਵੀ, ਐਨੇ ਸੁੰਦਰ ਨੇ। ਓਸ ਸਿਜਦੇ ਕਰਦਾ ਹੈ ਨੇਤਰਾਂ 'ਚੋਂ ਜਲ ਜਾਂਦਾ ਹੈ। ਅੱਲਾਹ ਤਾਲਾ! ਤੂੰ ਮੇਰੀ ਇਸੇ ਜਨਮ ਦੇ ਵਿਚ ਸੁਣ ਲਈ, ਤੂੰ ਮੈਨੂੰ ਮਨੁੱਖ ਜਾਮੇ ਵਿਚ ਦਰਸ਼ਨ ਦੇ ਦਿਤੇ। ਮੁਰੀਦਾਂ ਨੂੰ ਕਿਹਾ ਦਰਸ਼ਨ ਕਰ ਲਓ, ਇਨ੍ਹਾਂ ਨੂੰ ਮੈਂ ਸਿਜਦਾ ਕਰਿਆ ਸੀ ਓਸ ਦਿਨ, ਇਹ ਨਿਰਾ ਹੀ ਨੂਰ ਦਾ ਬੁੱਤ ਹੈ, ਸਰੀਰ ਤਾਂ ਦੇਖਣ ਵਾਸਤੇ ਲਗਦਾ ਹੈ। ਸਰੀਰ ਨਹੀਂ ਹੈ ਨੂਰ ਹੀ ਨੂਰ ਹੈ। ਇਹ ਦੇਖਣ ਵਾਸਤੇ ਕਿ ਕੀਹਦਾ ਪੱਖ ਕਰਨਗੇ। ਕੀਹਦੇ ਵਲ ਹੋਣਗੇ। ਦੋ ਕੁੱਜੀਆ ਮੰਗ ਲਈਆਂ। ਇਕ ਉਧਰਲੇ ਹੱਥ ਕੋਲ ਰੱਖ ਦਿਤੀ, ਇਕ ਦੁਸਰੇ ਕੋਲ ਰੱਖ ਦਿਤੀ। ਰੱਖ ਦਿਤੀਆਂ ਜ਼ਰਾ ਦੂਰ, ਗੁਰੂ ਮਹਾਰਾਜ ਬੜੇ ਮੁਸਕਰਾਏ ਤਿੰਨ ਮਹੀਨੇ ਦੇ, ਇਹਦੇ ਵਲ ਦੇਖਿਆ ਦੇਖ ਕੇ ਬੜੇ ਮੁਸਕਰਾਏ, ਹੱਸ ਰਹੇ ਨੇ, ਓਸ ਤੋਂ ਬਾਅਦ ਗਰਦਨ

ਮਰੋੜ ਲਈ, ਖੱਬੇ ਪਾਸੇ ਵਾਲੀ ਕੁੱਜੀ 'ਤੇ ਹੱਥ ਰੱਖ ਦਿਤਾ, ਸੱਜੇ ਪਾਸੇ ਵਲ ਮਰੋੜੀ ਸੱਜੇ ਪਾਸੇ ਵਾਲੀ 'ਤੇ ਰੱਖ ਦਿਤਾ। ਫੇਰ ਦੋਹਾਂ ਤੋਂ ਹੱਥ ਚੁੱਕ ਕੇ ਆਪ ਫੇਰ ਮੁਸਕਰਾਏ, ਫੇਰ ਦੇਖਿਆ ਪੀਰ ਵਲ, ਪੀਰ ਸਮਝ ਗਿਆ ਜੋ ਗੱਲ ਸੀ, ਸਿਜਦਾ ਕੀਤਾ, ਕਹਿਣ ਲੱਗਿਆ ਮੁਰੀਦਾ ਨੂੰ, ਕਹਿਣ ਲੱਗਿਆ ਮੁਰੀਦੇ! ਕੁਛ ਸਮਝ 'ਚ ਪਿਆ? ਕਹਿੰਦੇ ਮੈਂ ਪਰਲਾ ਬਰਤਨ ਰੱਖਿਆ ਸੀ ਇਸਲਾਮ ਵਾਲਿਆਂ ਦਾ ਉਹਲਾ ਰੱਖਿਆ ਸੀ ਹਿੰਦੂਆਂ ਦਾ। ਜੇ ਤਾਂ ਇਨ੍ਹਾਂ ਨੇ ਦੋਵੇਂ ਹੱਥ ਰੱਖ ਦਿਤੇ, ਹਿੰਦੂਆਂ ਵਾਲੇ ਉਪਰ ਤਾਂ ਇਹ ਹਿੰਦੂਆਂ ਦਾ ਪੱਖ ਕਰਨਗੇ। ਜੇ ਇਸਲਾਮ ਵਾਲਿਆਂ ਦੇ ਉਤੇ ਰੱਖ ਦਿਤੇ ਤਾਂ ਇਸਲਾਮ ਵਾਲਿਆਂ ਦਾ ਕਰਨਗੇ। ਇਹ ਤਾਂ ਸੁਲਕੁਲ ਆਏ ਨੇ, ਇਨ੍ਹਾਂ ਨੂੰ ਹਿੰਦੂ ਤੇ ਮੁਸਲਮਾਨ ਬਰਾਬਰ ਹੋਏਗਾ। ਦੋਵੇਂ ਬਰਾਬਰ ਹੋਣਗੇ, ਘੱਟ ਨਹੀਂ ਕੋਈ ਹੋਏਗਾ।

ਜੀਵਨ ਦੇ ਅੰਦਰ ਦੇਖੋ ਤੁਸੀਂ ਵਿਚਾਰ ਕਰਕੇ, ਗਲਤੀ ਇਥੋਂ ਪੈਂਦੀ ਹੈ, ਇਤਿਹਾਸਾਂ 'ਚ ਗਲਤੀਆਂ ਪੈ ਜਾਂਦੀਆਂ ਨੇ। ਲਿਖਣ ਵਾਲੇ ਵਿਚਾਰ ਕਰਕੇ ਨਹੀਂ ਲਿਖਦੇ। ਇੱਕਲੇ-ਇੱਕਲੇ ਵਾਕੇ ਨੂੰ ਜੋਤੇ ਨਹੀਂ ਜਿਹੜਾ ਕੁਛ ਮੂਹਰੇ ਆਇਆ ਲਿਖ ਦਿਤਾ। ਸਾਡੇ ਵਿਚ ਇਹ ਪ੍ਰਚਲਤ ਹੋ ਗਿਆ ਕਿ ਮੁਸਲਮਾਨ ਬਹੁਤ ਮਾੜਾ ਹੈ ਤੇ ਸਾਡਾ ਉਹ ਮਿੱਤਰ ਨਹੀਂ ਹੈ, ਸਾਡਾ ਕੁਛ ਨਹੀਂ ਲਗਦਾ। ਅਸੀਂ ਭੁੱਲ ਜਾਂਦੇ ਹਾਂ, ਗੁਰੂ ਨਾਨਕ ਨੇ ਕੀਹਦੇ ਨਾਲ ਸਾਰੀ ਜਿੰਦਗੀ ਸਫਰ ਕਰਿਆਂ, ਕੌਣ ਸੀਗਾ ਜਿਹੂੰ ਕਹਿੰਦੇ ਸੀ ਮਰਦਾਨਿਆਂ! ਧੂਰ ਕੀ ਬਾਣੀ ਆ ਰਹੀ ਹੈ ਰਥਾਬ ਸੁਰ ਕਰ। ਕੌਣ ਸੀ ਉਹ? ਜਿਹੜੇ ਬਹੁਤੇ ਕੱਟੜ ਨੇ ਉਹ ਇਹ ਕਹਿੰਦੇ ਹੋਏ ਕਿ ਗੁਰੂ ਨਾਨਕ ਸਾਹਿਬ ਆਪੇ ਹੀ ਖੂਹ ਤੇ ਜਾ ਕੇ ਪਾਣੀ ਪੀਂਦੇ ਹੋਏ ਨੇ, ਜਾਂ ਭਾਈ ਬਾਲਾ ਲਿਆ ਦਿੰਦਾ ਹੋਣਾ ਹੈ। ਇਹ ਗੱਲਾਂ ਸੋਚਣੀਆਂ ਗਲਤ ਨੇ। ਜਦੋਂ ਮਹਾਰਾਜ ਇਹ ਕਹਿੰਦੇ ਨੇ ਕਿ-

ਮਾਨਸ ਕੀ ਜਾਤ ਸਭੈ ਏਕੈ ਪਹਿਚਾਨੋ।

ਇਹ ਕੋਈ ਐਵੇਂ ਤਾਂ ਨਹੀਂ, ਕਵਿਤਾ ਤਾਂ ਨਹੀਂ ਬਣਾ ਰਹੇ ਨੇ ਕਿ ਮਨੁੱਖ, ਮਨੁੱਖ ਹੀ ਹੁੰਦਾ ਹੈ। ਉਹਦੇ ਹੱਥ ਦੀ ਕੋਈ ਭਿੱਟ ਨਹੀਂ ਹੁੰਦੀ। ਮਨੁੱਖ ਮਨੁੱਖ ਹੀ ਹੈ, ਮਨੁੱਖ ਨੂੰ ਮਨੁੱਖ ਵਰਗਾ ਪਿਆਰ ਕਰੋ, ਨੇੜੇ ਰੱਖੋ, ਸਾਰਿਆਂ ਨੂੰ ਪਿਆਰ ਕਰੋ, ਕਿਸੇ ਦੇ ਨਾਲ ਨਫਰਤ ਨਾ ਕਰੋ। ਫੇਰ ਹੁਣ ਹਾਲਾਤ ਦੇਖੋ।

ਗੁਰੂ ਮਹਾਰਾਜ ਪਾਉਂਟੇ ਸਾਹਿਬ ਆ ਜਾਂਦੇ ਨੇ, ਪਾਉਂਟੇ ਸਾਹਿਬ ਪਠਾਣ ਨੌਕਰ ਰੱਖ ਲਏ, ਤੇ ਬਾਈ ਧਾਰ ਦੇ ਰਾਜਿਆਂ ਨੇ ਫਤਹਿ ਚੰਦ ਦੇ ਘਰ ਵਿਆਹਣ ਆਉਣਾ ਹੈ, ਭੀਮ ਚੰਦ ਦੇ ਲੜਕੇ ਨੂੰ ਲੈ ਕੇ ਬਰਾਤ ਦੇ ਰੂਪ ਦੇ ਅੰਦਰ, ਤੇ 500 ਪਠਾਣ ਜਿਹੜਾ ਹੈ ਉਹ ਔਰੰਗਜ਼ੰਬ ਨੇ ਕੱਢੇ ਸੀ, ਮਹਾਰਾਜ ਜੀ ਨੇ ਬੁੱਧੂਸਾਹ ਦੇ ਕਹਿਣ ਦੇ ਉਤੇ, ਆਪਣੇ ਉਥੇ ਥਾਂ ਦੇ ਦਿਤਾ ਤੇ ਨੌਕਰ ਰੱਖ ਲਏ। ਉਹ ਬੇਈਮਾਨ ਹੋ ਗਏ। ਉਹ ਚਲੇ ਗਏ, ਲੇਕਿਨ ਕਾਲੇ ਖਾਂ ਸੌ ਬੰਦੇ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਕੋਲ ਰਿਹਾ। ਮਹਾਰਾਜ ਕਹਿੰਦੇ, ਕਾਲੇ ਖਾਂ ਤੂੰ ਵੀ ਜਾਹ, ਤੂੰ ਕਾਹਨੂੰ ਰਹਿ ਗਿਆ, ਤੂੰ ਸਾਥੀਆ ਨਾਲ ਜਾਹ। ਕਹਿੰਦਾ ਮਹਾਰਾਜ! ਉਨ੍ਹਾਂ ਨੇ ਈਮਾਨ ਵੇਚ ਦਿਤਾ, ਸੈਂ ਈਮਾਨ ਵਾਲਾ ਬੰਦਾ ਹਾਂ। ਸੈਂ ਤੇਰਾ ਨਮਕ ਖਾਧਾ ਹੈ, ਸੈਂ ਕਿੱਥੇ ਜਾਵਾਂ? ਸੈਂ ਤਾਂ ਆਪਣੀ ਜਾਨ ਇਥੇ ਦੇਵਾਂਗਾ ਤੇ ਜਿਸ ਵਕਤ ਬੁੱਧੂਸਾਹ ਨੂੰ ਪਤਾ ਲਗਦਾ ਹੈ ਕਿ ਗੁਰੂ

ਮਹਾਰਾਜ ਦੇ ਉਤੇ ਬਾਈਧਾਰ ਦੇ ਰਾਜਿਆਂ ਨੇ ਮਿਲਵੀ ਫੌਜ ਦਾ ਹੱਲਾ ਕਰ ਦਿਤਾ, ਉਸ ਵੇਲੇ ਸੱਤ ਸੌ ਮੁਰੀਦ ਲੈ ਕੇ ਪਹੁੰਚਦਾ ਹੈ। ਕੋਈ ਆਉਂਦਾ ਹੈ ਕਿਸੇ ਦੀ ਮਦਦ ਨੂੰ? ਆਪ ਮੈਦਾਨੇ-ਏ-ਜੰਗ 'ਚ ਆਉਂਦਾ ਹੈ, ਜੰਗ ਸ਼ੁਰੂ ਹੋ ਚੁਕਿਆ ਹੈ। ਦੋ ਪੁੱਤਰ ਤੇ ਦੋ ਆਪਣੇ ਭਰਾ ਰਿਸ਼ਤੇਦਾਰ ਓਸ ਜੰਗ ਦੇ ਵਿਚ ਸ਼ਹੀਦ ਕਰਾ ਦਿਤੇ। ਸਾਮ੍ਰਾਂ ਅੱਖਾਂ ਦੇ ਪਹਿਲਾਂ ਵੱਡਾ ਪੁੱਤਰ ਸ਼ਹੀਦ ਹੋਇਆ, ਫੇਰ ਵੱਡਾ ਹੋਇਆ। ਇਕ ਨੇ ਵੀ ਪੈਰ ਪਿੱਛੇ ਨਹੀਂ ਪਾਇਆ। ਜੰਗ ਜਿੱਤਿਆ ਗਿਆ। ਹੁਣ ਇਕ ਪਾਸੇ ਤਾਂ ਤੁਸੀਂ ਲੈ ਲਓ ਹਿੰਦੂ ਰਾਜੇ, ਉਹ ਰਾਜੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਤਿੰਨ ਲੱਖ ਦਾ ਓਸ ਸਮੇਂ ਦਾ ਜਦੋਂ ਨੌ ਮਣ ਕੱਚੇ ਛੋਲੇ ਆਉਂਦੇ ਸੀ, ਓਸ ਵੇਲੇ ਦਾ ਜਿਹੜਾ gift ਭੇਜਿਆ, ਲੜਕੀ ਦੀ ਸ਼ਾਦੀ 'ਤੇ, ਉਹਦਾ ਮੁੱਲ ਤਿੰਨ ਲੱਖ ਲਿਖਿਆ ਹੋਇਆ ਹੈ ਇਤਿਹਾਸ 'ਚ; ਹੁਣ ਦਾ ਤਿੰਨ ਕਰੋੜ ਸਮਝ ਲਓ। ਦੋ ਸੌ ਬੰਦਾ ਲੈ ਕੇ ਗਿਆ ਸੀ ਉਸਨੂੰ। ਉਨ੍ਹਾਂ ਦੇ ਐਨਾ ਕੁਛ ਦੇਣ ਦੇ ਬਾਵਜੂਦ ਵੀ ਉਹਦੀ ਫੌਜ ਗੁਰੂ ਦਸਵੇਂ ਪਾਤਸ਼ਾਹ ਦੇ ਖਿਲਾਫ ਚੜ੍ਹੀ, ਨਾਲ ਨਹੀਂ ਰਹੀ। ਹੁਣ ਤੁਸੀਂ ਦੇਖੋ ਸਿਤਰ ਕਿਹੜਾ ਸੀ ਤੇ ਗਦਾਰੀ ਕੀਹਨੇ ਕਰੀ। ਐਵੇਂ ਹੀ ਸੁਣ ਸੁਣਾ ਕੇ ਦੂਜੇ ਦੇ ਖਿਲਾਫ ਖਿਆਲ ਪੈਦਾ ਕਰ ਲੈਣੇ, ਬੜੀ ਮਾੜੀ ਗੱਲ ਹੁੰਦੀ ਹੈ। ਇਤਿਹਾਸ ਨੂੰ ਵਾਚੋ, ਵਾਕਿਆਤ ਨੂੰ ਵਾਚੋ। ਉਸ ਵੇਲੇ ਕਿੰਨਾ ਡਰ ਸੀ। ਰਾਜੇ ਵੀ ਖਿਲਾਫ ਸੀ ਬੁੱਧੁਸ਼ਾਹ ਦੇ, ਖਿਲਾਫ ਹੋਣਾ ਹੀ ਸੀ, ਤੇ ਬਾਅਦ ਵਿਚ ਉਹਨੂੰ ਪਤਾ ਸੀ ਕਿ ਮੈਨੂੰ ਇਕੱਲੇ ਨੂੰ ਢੰਡ ਦੇਣਗੇ, ਲੇਕਿਨ ਪਰਵਾਹ ਨਹੀਂ ਕਰੀ ਓਸਨੇ। ਜਦੋਂ ਬੱਚੇ ਸ਼ਹੀਦ ਹੋ ਗਏ, ਗੁਰੂ ਮਹਾਰਾਜ ਨੇ ਸਾਰੇ ਬੁਲਾਏ ਜੰਗ ਤੋਂ ਬਾਅਦ ਤਾਂ ਬੁੱਧੁਸ਼ਾਹ ਦੇ ਪਾਸ ਗੁਰੂ ਮਹਾਰਾਜ ਨੇ ਅਫਸੋਸ ਪ੍ਰਗਟ ਕੀਤਾ ਕਿ ਬੁੱਧੁਸ਼ਾਹ ਤੇਰੇ ਲੱਖਤ-ਏ-ਜਿਗਰ ਤੇਰੀਆਂ ਅੱਖਾਂ ਦੇ ਸਾਮ੍ਰਾਂ ਸ਼ਹੀਦ ਹੋ ਗਏ ਤੇ ਅਸੀਂ ਅਸੀਸ ਦਿੰਦੇ ਹਾਂ। ਕਹਿੰਦਾ ਪਾਤਸ਼ਾਹ ਐਉਂ ਨਾ ਕਹੋ, ਮੈਂ ਤਾਂ ਤੁੱਛ ਭੇਟਾ ਦਿਤੀ ਹੈ ਆਪ ਨੂੰ। ਮੈਂ ਤਾਂ ਆਪਣਾ ਸਰੀਰ ਦੇਣ ਆਇਆ ਸੀ, ਲੇਕਿਨ ਤੁਹਾਨੂੰ ਮੇਰੇ ਪੁਤਰਾਂ ਦਾ ਸਰੀਰ ਪਿਆਰਾ ਸੀ, ਉਨ੍ਹਾਂ ਨੂੰ ਅੱਲਾਹ ਦੀ ਵਾਰੇਗਾਹ ਖਾਸ ਵਿਚ ਤੁਸੀਂ ਭੇਜ ਦਿਤਾ ਤੁਸੀਂ। ਦਰਗਾਹ ਵਿਚ ਭੇਜ ਦਿਤਾ ਤੁਸੀਂ। ਮੈਂ ਰਿਣੀ ਹਾਂ ਤੁਹਾਡਾ। ਤੇ ਨਸੀਰਾਂ ਦੇ ਦੋ ਭਰਾਵਾਂ ਨੂੰ ਤੁਸੀਂ ਭੇਜ ਦਿਤਾ, ਤੇ ਮੈਂ ਰਿਣੀ ਹਾਂ, ਬਹੁਤ ਅੱਛਾ ਹੁੰਦਾ ਜੇ ਮੈਨੂੰ ਵੀ ਤੁਸੀਂ ਭੇਜ ਦਿੰਦੇ।

ਹੁਣ ਦੇਖੋ! ਕਿੱਡੀ ਅਕੀਦਤ ਹੈ, ਕਿੰਨੀ ਸਰਧਾ ਹੈ, ਕਿੰਨੀ ਭਰੋਸਾ ਹੈ, ਜੇ ਵੈਰ ਹੁੰਦਾ, ਗੁਰੂ ਦਸ਼ਮੇਸ ਪਿਤਾ ਨੂੰ ਮੁਸਲਮਾਨ ਮਾੜਾ ਸਮਝਦਾ ਹੁੰਦਾ, ਤਾਂ ਸੱਤ ਸੌ ਬੰਦਾ ਕਿਉਂ ਆਉਂਦਾ ਲੜਨ ਵਾਸਤੇ ਲੱਕ ਬੰਨ ਕੇ। ਅਨੁਸਾਨ ਹੈ ਕਿ ਤਿੰਨ ਸੌ ਬੰਦਾ ਉਹਦਾ ਸ਼ਹੀਦ ਹੋ ਗਿਆ ਸੀ।

ਉਸ ਤੋਂ ਬਾਅਦ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ, ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ, ਇਕ ਪਾਸੇ ਰਾਜੇ ਨੇ, ਰਾਜਿਆਂ ਦੀ ਆਪਣੀ ਨੀਤੀ ਹੁੰਦੀ ਹੈ, ਜਨਤਾ ਦਾ ਆਪਣਾ ਹਿਸਾਬ ਹੁੰਦਾ ਹੈ। ਰਾਜਿਆਂ ਦੇ ਪਿਛੇ ਜਨਤਾ ਨਾਲ ਵਿਗਾੜ ਲਓ ਤਾਂ ਗੱਲ ਮਾੜੀ ਹੁੰਦੀ ਹੈ ਨਾ। ਓਸ ਵੇਲੇ ਗੁਰੂ ਦਸਵੇਂ ਪਾਤਸ਼ਾਹ ਸਰਸੇ ਤੋਂ ਲੰਘਦੇ ਨੇ। ਲੰਘ ਕੇ ਫੌਜ ਪਿਛੇ ਪਈ ਹੋਈ ਹੈ, ਤੇ

ਆਉਂਦੇ ਕਿਥੇ ਨੇ, ਨਿਹੰਗ ਕੋਟਲੇ, ਨਿਹੰਗ ਖਾਨ ਦੇ ਕਿਲੇ ਵਿਚ ਆ ਜਾਂਦੇ ਨੇ। ਪਹਿਲਾਂ ਤਾਂ ਕਿਲੇ ਵਿਚ ਆਉਣਾ, ਹੁਣ ਉਹਨੂੰ ਤਾਂ ਚਾਹੀਦਾ ਸੀ ਦਰਵਾਜ਼ੇ ਬੰਦ ਕਰ ਦਿੰਦਾ। ਗੁਰੂ ਮਹਾਰਾਜ ਨਾਲ ਚਾਲੀ ਸਿੰਘ ਸੀਗੇ ਤੇ ਉਥੇ ਹੀ ਫੜ ਕੇ ਬੜਾ ਹੀ ਭਾਰਾ ਇਨਾਮ ਲੈਂਦਾ। ਲੇਕਿਨ ਉਹਨੇ ਗੁਰੂ ਮਹਾਰਾਜ ਨੂੰ ਇਕ ਕਮਰੇ 'ਚ ਬੰਦ ਕਰ ਦਿਤਾ ਕਿ ਮਹਾਰਾਜ ਤੁਸੀਂ ਇਥੇ ਬਿਰਾਜੋ। ਪਿਛੇ ਹੀ ਫੌਜ ਦਾ ਦਸਤਾ ਆ ਜਾਂਦਾ ਹੈ। ਉਹਨੇ ਤਲਸ਼ੀ ਸ਼ੁਰੂ ਕਰ ਦਿਤੀ। ਸਾਰੇ ਕਮਰੇ ਦਿਖਾ ਦਿੱਤੇ ਨਿਹੰਗਖਾਨ ਨੇ, ਲੇਕਿਨ ਜਿਥੇ ਗੁਰੂ ਮਹਾਰਾਜ ਸੀ, ਜਦ ਉਹ ਕਮਰਾ ਦਿਖਾਉਣ ਨੂੰ ਕਿਹਾ ਤਾਂ ਕਹਿਣ ਲੱਗਿਆਂ ਮਹਾਰਾਜ ਇਥੇ ਤਾਂ ਮੇਰੀ ਲੜਕੀ ਤੱਦ ਦਾਮਾਦ ਨੇ। ਇਹ ਨਹੀਂ ਮੈਂ ਖੋਲ੍ਹ ਸਕਦਾ। ਹੁਣ ਕਿੱਡੀ ਵੱਡੀ ਕੁਰਬਾਨੀ ਸੀ। ਓਸ ਲੜਕੀ ਨੇ ਜਦ ਇਹ ਗੱਲ ਸੁਣੀ ਕਿ ਮੇਰੇ ਪਿਤਾ ਨੇ ਆਹ ਗੱਲ ਕਹਿ ਦਿਤੀ, ਸਾਰੀ ਜ਼ਿੰਦਗੀ ਕੁਆਰੀ ਰਹੀ, ਵਿਆਹ ਹੀ ਨਹੀਂ ਕਰਾਇਆ। ਉਸ ਤੋਂ ਬਾਅਦ ਗੁਰੂ ਮਹਾਰਾਜ ਮਾਛੀਵਾੜੇ ਚਲੇ ਜਾਂਦੇ ਨੇ। ਗੁਲਾਬੇ ਨੂੰ ਕਹਿੰਦੇ ਨੇ, ਗੁਲਾਬਿਆ! ਦਰਵਾਜ਼ਾ ਖੋਲ੍ਹ, ਜਿਹਦੇ ਬਾਗ 'ਚ ਰਹੇ ਸੀ, ਗੁਲਾਬ ਕਹਿੰਦਾ ਇਹ ਦਰਵਾਜ਼ਾ ਨਹੀਂ ਖੁਲ੍ਹਦਾ, ਬੰਦ ਹੋਇਆ ਹੋਇਆ ਹੈ, ਜਦ ਕਿ ਚੰਗਾ ਭਲਾ ਖੁਲ੍ਹਦਾ ਸੀ। ਮਹਾਰਾਜ ਕਹਿੰਦੇ, ਚੰਗਾ ਇਹ ਹੁਣ ਖੁਲ੍ਹਣਾ ਹੀ ਨਹੀਂ ਹੈ। ਉਪਰ ਦੀ ਹੋ ਕੇ ਗਏ, ਪਾਸੇ ਦੀ। ਉਸ ਵੇਲੇ ਕਿੰਨਾ ਅੱਖਾ ਸੀ। ਤੇ ਕੀਹਨੂੰ-ਕੀਹਨੂੰ ਭੇਤ ਵਿਚ ਲਿਆ, ਇਕ ਤਾਂ ਲਲਾਰੀ ਨੂੰ ਲਿਆ ਭੇਤ ਵਿਚ ਕਿ ਤੁੰ ਨੀਲੇ ਵਸਤਰ ਰੰਗ ਦੇ। ਫਟਾਫਟ ਨੀਲੇ ਕਰ ਦੇ ਇਨ੍ਹਾਂ ਨੂੰ। ਦੂਸਰਾ ਦੋਵੇਂ ਭਰਾ ਗਨੀ ਖਾਂ ਤੇ ਨਨੀ ਖਾਂ। ਉਸ ਵੇਲੇ ਹੁਕਮ ਇਹ ਸੀ ਕਿ ਜਿਸਦੇ ਘਰ ਕੋਈ ਸਿੱਖ ਫਤਿਆ ਗਿਆ ਤੇ ਜਾਂ ਗੁਰੂ ਰਹਿ ਗਿਆ। ਉਹਦੇ ਬਾਲ-ਬੱਚੇ ਕੋਹੱਲ ਵਿਚ ਸਾਰੀ ਦੁਨੀਆਂ ਦੇ ਸਾਮ੍ਰਾਂ ਪੀੜ ਦਿੱਤੇ ਜਾਣਗੇ। ਕਿੰਨਿਆਂ ਸਿੱਖਾਂ ਦੇ ਇਤਿਹਾਸ ਵਿਚ, ਪੂਰਾ ਇਤਿਹਾਸ ਨਹੀਂ ਹੈ, ਆਹ ਵਾਲੇਵਾਲ ਪਿਆਰਾ ਸਿੰਘ ਸੀਗਾ ਉਹਦੇ ਸਾਰੇ ਬੱਚੇ ਪੀੜ ਦਿੱਤੇ ਸੀ ਕਿ ਤੇਰੇ ਕੋਲ ਗੁਰੂ ਆਏ ਸੀ ਰਾਤ ਨੂੰ। ਉਹ ਹਾਲਾਤ ਕੋਈ ਮਾਮੂਲੀ ਨਹੀਂ ਸੀ, ਇਨਾਮ ਵੱਡੇ-ਵੱਡੇ ਰੱਖੇ ਗਏ ਸੀ। ਓਸ ਵੇਲੇ ਕੀਹਨੇ ਹੌਸਲਾ ਕਰਿਆ। ਦੋਹਾਂ ਭਰਾਵਾਂ ਪਠਾਣਾਂ ਨੇ ਕਰਿਆ ਕਿ ਮਹਾਰਾਜ ਇਥੇ ਤਾਂ ਸੱਕ ਪੈ ਜਾਏਗਾ, ਕੋਈ ਦੱਸ ਦਏਗਾ, ਤੁਸੀਂ ਸਾਡੇ ਘਰ ਚੱਲੋ, ਤੇ ਜਿਸ ਵਕਤ ਗੁਰੂ ਮਹਾਰਾਜ ਜੀ ਵਾਪਸ ਉਥੋਂ ਜਾਣ ਦੀ ਤਿਆਰੀ ਕਰਦੇ ਨੇ, ਓਸ ਵੇਲੇ ਸਲੋਹ ਵਾਲਾ ਪੀਰ ਆ ਜਾਂਦਾ ਹੈ ਤੇ ਉਹ ਪੀਰ ਇਹ ਗੱਲ ਕਹਿੰਦਾ ਹੈ ਕਿ ਮਹਾਰਾਜ। ਫੌਜ ਨੇ ਤਕੜਾਈ ਕਰੀ ਹੋਈ ਹੈ, ਚੌਕੀਆਂ ਬਹੁਤ ਤਕੜੀਆਂ ਨੇ ਜੇ ਤੁਸੀਂ ਗ੍ਰਿਫਤਾਰ ਹੋ ਗਏ, ਬਹੁਤ ਅੱਖਾ ਹੋ ਜਾਏਗਾ, ਤੁਹਾਨੂੰ ਸਭ ਜਾਣਦੇ ਨੇ। ਤੇ ਕੋਈ ਵਿਉਂਤ ਕਰਿਏ। ਵਿਉਂਤ ਇਹ ਹੈ ਕਿ ਇਕ ਪਲਟਣ ਮੇਰੇ ਚੇਲਿਆਂ ਦੀ, ਮੇਰੇ ਮੁਰੀਦਾਂ ਦੀ ਆਈ ਹੋਈ ਹੈ, ਇਥੇ ਤੇ ਮੈਂ ਸਾਰਾ ਇੰਤਜ਼ਾਮ ਕਰ ਦਿੰਦਾ ਹਾਂ। ਆਪ ਨੂੰ ਪ੍ਰਵਾਨ ਹੋਵੇ ਉਵੇਂ ਜਿਵੇਂ ਕਰ ਦਿੰਦੇ ਹਾਂ। ਕਿ ਭਾਈ ਦਇਆ ਸਿੰਘ ਨੂੰ ਪਲੰਘੇ ਤੇ ਬਿਠਾਓ, ਦੋਵੇਂ ਇਹ ਚੁੱਕਣਗੇ ਦੋਵੇਂ ਦੂਸਰੇ, ਤੇ ਜੇ ਤਾਂ ਲੰਘ ਗਏ ਫੇਰ ਤਾਂ ਠੀਕ ਹੈ। ਜੇ ਨਾ ਲੰਘੇ ਫੜੇ ਗਏ ਤਾਂ ਸਾਨੂੰ ਕਹਿਣ ਦਾ ਮੌਕਾ ਮਿਲ ਜਾਏਗਾ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ ਹੈ ਨਾ ਅਸੀਂ ਝੂਠ ਬੋਲੀਏ। ਸੋ ਸਾਰਾ ਇੰਤਜ਼ਾਮ ਕਰ ਲਿਆ, ਓਸ ਤੋਂ ਬਾਅਦ ਜਦੋਂ ਸੂਰਜ ਛਿਪਣ ਲੱਗਿਆ ਤੇ

ਮੰਜੇ ਤੇ ਬਿਠਾ ਕੇ ਜਾ ਰਹੇ ਨੇ, ਓਸ ਵੇਲੇ ਕੁਦਰਤੀ ਗ੍ਰਿਫਤਾਰ ਕਰਨਾ ਸੀ, ਗ੍ਰਿਫਤਾਰ ਕਰਕੇ ਉਹ ਬੰਦ ਕਰ ਦਿਤੇ, ਤਾਂ ਓਸ ਵੇਲੇ ਜਿਹੜੇ ਦੋਵੇਂ ਭਰਾ ਸੀ ਉਹ ਕਹਿਣ ਲੱਗੇ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ ਹੈਗੇ ਇਹ ਤਾਂ ਪੀਰ ਨੇ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਨੂੰ ਸਲੋਹ ਵਾਲੇ ਪੀਰ ਨੇ ਪੜ੍ਹਾਇਆ ਹੈ, ਤੇ ਉਹ ਅੱਜ ਤੁਹਾਡੀ ਫੌਜ ਵਿਚ ਆਏ ਹੋਏ ਨੇ, ਉਨ੍ਹਾਂ ਨੂੰ ਬੁਲਾ ਕੇ ਪੁੱਛ ਲਿਓ, ਪਿਆਦਾ ਭੇਜ ਦਿਤਾ। ਉਹਨੇ ਕਿਹਾ ਕਿ ਹੁਣ ਤਾਂ ਮੈਂ ਨਮਾਜ਼ ਪੜ੍ਹਨੀ ਹੈ। ਅਜੇ ਤਾਂ ਨਹੀਂ ਮੈਂ ਆ ਸਕਦਾ, ਉਸ ਤੋਂ ਬਾਅਦ ਮੈਂ ਇਬਾਦਤ ਕਰਨੀ ਹੈ, ਦਿਨ ਚੜ੍ਹੇ ਆਵਾਂਗਾ, ਤੁਸੀਂ ਉਨ੍ਹਾਂ ਨੂੰ ਕਹਿਣਾ ਨਾ ਕੁਛ ਵੀ, ਆਦਰ ਤੇ ਸਤਿਕਾਰ ਨਾਲ ਰੱਖਿਓ, ਐਨ੍ਹੀ ਗੱਲ ਕਹਿ ਕੇ ਓਸੇ ਵੇਲੇ ਆਪਣੇ ਮੁਰੀਦ ਨੂੰ ਭੇਜਿਆ ਕਿ ਜਾਹ ਸਾਰੀਆਂ ਪਿਕਟਾਂ ਤੇ ਘੁੰਮ ਕੇ ਆ, ਦੇਖ ਸਾਰੇ ਗੱਲ ਘੁੰਮ ਗਈ ਕਿ ਗੁਰੂ ਗੋਬਿੰਦ ਸਿੰਘ ਫੜੇ ਗਏ। ਉਹਨੇ ਆ ਕੇ ਦੱਸ ਦਿਤਾ ਕਿ ਸਾਰੇ ਗੱਲ ਘੁੰਮ ਗਈ ਕਿ ਗੁਰੂ ਗੋਬਿੰਦ ਸਿੰਘ ਫੜੇ ਗਏ ਨੇ ਤੇ ਸਵੇਰੇ ਤੁਹਾਡੀ ਗਵਾਹੀ ਨਾਲ ਨਿਰਣਾ ਹੋਣਾ ਹੈ, ਕਿਉਂਕਿ ਤੁਸੀਂ ਉਨ੍ਹਾਂ ਨੂੰ ਫਾਰਸੀ ਪੜ੍ਹਾਈ ਹੈ, ਕਹਿਣ ਲੱਗੇ ਕਿ ਕੀ ਕਰ ਰਹੇ ਨੇ ਸਭ, ਕਹਿੰਦਾ ਸਭ ਬੱਸ ਹੁਣ ਤਾਂ ਮਸਤ ਹੋਏ ਸੁਸਤ ਹੋਏ ਬਥੇ ਨੇ। ਉਸ ਵੇਲੇ ਮਹਾਰਾਜ ਜੀ ਕੋਲ ਆਇਆ ਕਿ ਮਹਾਰਾਜ! ਹੁਣ ਨਿਕਲਣ ਦਾ ਸੌਕਾ ਹੈ। ਗੁਰੂ ਮਹਾਰਾਜ ਕੋਲ ਤਿੰਨ ਸ਼ਸਤਰ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ, ਜਿਹੜੇ ਉਹ ਕਿਸੇ ਕੀਮਤ ਤੇ ਵੀ ਆਪਣੇ ਕੋਲੋਂ ਨਹੀਂ ਸੀ ਛੱਡਣਾ ਚਾਹੁੰਦੇ। ਉਸ ਵੇਲੇ ਗੁਰੂ ਮਹਾਰਾਜ ਜੀ ਨੂੰ ਬੁੱਢਾ ਦਰਿਆ ਪਾਰ ਕਰਕੇ, ਛੇ-ਸੱਤ ਮੀਲ ਲੈ ਗਏ, ਉਥੇ ਦੱਰਿਆ ਦੇ ਕੰਢੇ ਉਹਦੇ ਮੁਰੀਦ ਦੀ ਝੋੜੀ ਹੋਈ ਸੀ। ਕਹਿੰਦੇ, ਤੁਸੀਂ ਹੁਣ ਇਥੇ, ਦਿਨ ਚੜ੍ਹੇ ਜਾਣਾ ਤਾਂ ਠੀਕ ਨਹੀਂ ਮੈਂ ਸਾਰਾ ਅੰਦਾਜ਼ਾ ਰੱਖਾਂਗਾ, ਹਰ ਚੀਜ਼ ਦਾ ਪਤਾ ਰੱਖਾਂਗਾ, ਪਹਿਲਾਂ ਉਨ੍ਹਾਂ ਨੂੰ ਛੁੱਡਾਈਏ, ਇਹ ਫੌਜ ਨੇ ਚਲੇ ਜਾਣਾ ਹੈ ਇਥੋਂ, ਤੇ ਅਸੀਂ ਫੇਰ ਤੁਹਾਨੂੰ ਲੈ ਲਵਾਂਗੇ। ਸੋ ਮੁਰੀਦ ਨੂੰ ਕਹਿ ਦਿਤਾ ਇਹ ਜੋ ਮਹਿਮਾਨ ਨੇ, ਇਨ੍ਹਾਂ ਦੇ ਬਾਰੇ ਕਿਤੇ ਕੋਈ ਗੱਲ ਨਹੀਂ ਤੁਸੀਂ ਕਰਨੀ। ਇਥੇ ਹੀ ਰਹਿਣਗੇ। ਸੋ ਦੂਸਰੇ ਦਿਨ ਉਹ ਜਾਂਦਾ ਹੈ, ਜਾ ਕੇ ਜਦ ਪੁਛਿਆ ਗਿਆ ਕਿ ਪੀਰ ਜੀ! ਤੁਸੀਂ ਗੁਰੂ ਗੋਬਿੰਦ ਸਿੰਘ ਜੀ ਕੋਲ ਚੰਗੀ ਤਰ੍ਹਾਂ ਰਹੇ ਓਂ, ਦੱਸੋ ਇਹ ਗੁਰੂ ਗੋਬਿੰਦ ਸਿੰਘ ਨੇ ਉਹ ਕਹਿੰਦਾ ਨਾ। ਇਹ ਤਾਂ ਨਹੀਂ ਹਨ ਇਹ ਤਾਂ ਕੋਈ ਪੀਰ ਨੇ, ਇਹ ਤਾਂ ਆਪਣੇ ਸੈਰ ਸਪਾਟੇ ਕਰਦੇ ਫਿਰਦੇ ਨੇ, ਮੈਂ ਨਹੀਂ ਇਨ੍ਹਾਂ ਨੂੰ ਜਾਣਦਾ, ਮੈਂ ਗੁਰੂ ਗੋਬਿੰਦ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਉਨ੍ਹਾਂ ਨੂੰ ਛੱਡ ਦਿਤਾ ਜਾਂਦਾ ਹੈ, ਉਵੇਂ ਹੀ ਮੰਜੇ ਤੇ ਫੇਰ ਸ਼ਾਮ ਨੂੰ ਤੁਰਦੇ ਨੇ ਉਥੇ, ਤੇ ਜਦੋਂ ਰਾਤ ਨੂੰ ਆਉਂਦੇ ਨੇ ਫੇਰ ਉਹ ਪੀਰ ਸਲੋਹ ਵਾਲਾ ਆਪਣੇ ਮੁਰੀਦ ਕੋਲ ਆਉਂਦਾ ਹੈ, ਉਥੋਂ ਫੇਰ ਗੁਰੂ ਮਹਾਰਾਜ ਨੂੰ ਚਾਰਪਾਈ ਤੇ ਬਿਠਾਇਆ।

ਹੁਣ ਐਡਾ ਵੱਡਾ ਨਾਟਕ, ਬਈ ਇਹ ਪਹਿਲਾਂ ਪ੍ਰਗਟ ਕਿਉਂ ਨਾ ਹੋਇਆ? ਕਿੰਨਿਆਂ ਦੇ ਮਨਾਂ 'ਚ ਵੀਚਾਰ ਆਉਂਦੀ ਹੈ ਕਿ ਗੱਲ ਐਉਂ ਚਲਦੀ ਹੈ, ਗੱਲ ਐਉਂ ਚਲਦੀ ਸੀ। ਇਸਲਾਮ ਦਾ ਰਾਜ ਸੀ, ਭੇਤ, ਭੇਤ ਹੀ ਰਹਿੰਦਾ ਹੁੰਦਾ ਹੈ। ਜੇ ਕੋਈ ਦੱਸ ਦਿੰਦਾ ਕਿ ਇਨ੍ਹਾਂ ਨੇ ਕੱਢਿਆ ਹੈ, ਫੇਰ ਉਹ ਕਾਨੂੰਨ ਦੀ ਪਕੜ ਵਿਚ ਤਾਂ ਬਾਅਦ ਵਿਚ ਵੀ ਆ ਸਕਦਾ ਹੈ। ਵੀਹ ਸਾਲ ਤੋਂ ਬਾਅਦ ਵੀ ਆ ਸਕਦਾ ਹੈ, ਤੀਹ ਸਾਲ ਤੋਂ ਬਾਅਦ ਵੀ ਆ

ਸਕਦਾ ਹੈ। ਤੇ ਇਹ ਗੱਲ ਪੁਚਲਤ ਨਹੀਂ ਹੋਈ, ਪੁਚਲਤ ਗੱਲ ਦੂਸਰੀ ਹੋ ਗਈ। ਸੋ ਪੀਰ ਤੋਂ ਉਹ ਦੋਵੇਂ ਭਰਾ ਚਾਹੁੰਦੇ ਤਾਂ ਲੱਖਾਂ ਰੁਪਿਆ ਲੈ ਲੈਣੇ ਸੀ ਉਨ੍ਹਾਂ ਨੇ। ਫੇਰ ਉਹ ਮਿੱਤਰ ਹੋਏ ਕਿ ਦੁਸ਼ਮਣ ਹੋਏ?

ਅੱਗੇ ਜਾ ਕੇ ਮਹਾਰਾਜ ਰਾਏ ਕੱਲੇ ਦੇ ਕੋਲ ਪਹੁੰਚ ਜਾਂਦੇ ਨੇ, ਰਾਏ ਕੱਲੇ ਕੋਲ ਮਹਾਰਾਜ ਤਿੰਨ ਮਹੀਨੇ ਰਹੇ, ਨਵਾਬ ਸਰਹੰਦ ਨੂੰ ਪਤਾ ਲਗਦਾ ਹੈ ਕਿ ਰਾਏ ਕੱਲੇ ਕੋਲ ਉਹਦਾ ਰਾਜ ਸੀਗਾ, ਮਲੇਰਕੋਟਲੇ ਦੇ ਬਰਾਬਰ-ਬਰਾਬਰ, ਮਨਸੂਰਾਂ, ਜੋਧਾਂ ਸਭ ਉਹਦੇ ਰਾਜ ਵਿਚ ਸੀ, ਲਧਿਆਣੇ ਤਕ ਰਾਜ ਸੀਗਾ ਓਹਦਾ। ਉਹਨੂੰ ਸੰਦੇਸ਼ਾ ਜਾਂਦਾ ਹੈ ਜਿ ਗੁਰੂ ਗੋਬਿੰਦ ਸਿੰਘ ਤੇਰੇ ਕੋਲ ਨੇ ਤੂੰ ਗ੍ਰਿਫਤਾਰ ਕਰ ਕੇ ਮੇਰੇ ਕੋਲ ਭੇਜ ਦੇ, ਅੰਰਗਜ਼ੇਬ ਦੇ ਕੋਲੋਂ ਬਹੁਤ ਵੱਡਾ ਇਨਾਮ ਪ੍ਰਾਪਤ ਕਰਾਂਗੇ। ਤੈਨੂੰ ਹੋਰ ਵੱਡਾ ਅਹੁਦਾ ਦਿਤਾ ਜਾਏਗਾ। ਪ੍ਰਵਾਨ ਹੋਏਂਗਾ। ਉਹਨੇ ਜਵਾਬ ਕੀ ਦਿਤਾ। ਉਹ ਕਹਿੰਦਾ ਨਵਾਬ ਸਾਹਿਬ! ਮੈਂ ਰੱਬ ਵਾਲਾ ਬੰਦਾ ਹਾਂ, ਮੈਂ ਕਾਫਰ ਨਹੀਂ ਹਾਂ, ਮੇਰਾ ਅਕੀਦਾ ਜੋ ਹੈ, ਉਹ ਗੁਰੂ ਗੋਬਿੰਦ ਸਿੰਘ ਦੇ ਉਤੇ ਪੀਰਾਂ ਵਾਲਾ ਹੈ। ਤੇ ਪੀਰਾਂ ਦੇ ਵਾਸਤੇ ਜਿਵੇਂ ਮੁਰੀਦ ਆਖਰੀ ਦਮ ਤਕ ਕਟ ਮਰਦੇ ਨੇ, ਜਦ ਤਕ ਮੇਰੀ ਸਟੇਟ ਦਾ ਇਕ ਵੀ ਬੰਦਾ ਬਚਦਾ ਹੈ, ਉਨ੍ਹਾਂ ਦੇ ਤਕ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਹੱਥ ਨਹੀਂ ਲਾ ਸਕਦੇ।

ਅੱਜ ਕੋਈ ਹੈ ਸਾਧਸੰਗਤ ਜੀ! ਸੰਸਾਰ ਦੇ ਅੰਦਰ ਜਿਹੜਾ ਕਿਸੇ ਨੂੰ ਪਨਾਹ ਦੇਵੇ ਇਕ ਰਾਜਾ। ਕੋਈ ਸਟੇਟ ਹੈ ਜਿਹੜੀ ਕਿਸੇ ਨੂੰ ਪਨਾਹ ਦੇ ਦੇਵੇ, ਤੇ ਕਹਿ ਦੇਵੇ ਕਿ ਅਸੀਂ ਮਰਦੇ ਦਮ ਤਕ ਨਹੀਂ ਦੇ ਸਕਦੇ। ਫੇਰ ਇਨ੍ਹਾਂ ਨੂੰ ਮਿੱਤਰ ਕਹੀਏ ਕਿ ਦੁਸ਼ਮਣ? ਸੋ ਇਹ ਗੱਲਾਂ ਗਲਤ ਨੇ।

ਸੋ ਭੀਖਣਸਾਹ ਨੇ ਕੁੱਜੀਆ ਲਿਆ ਕੇ, ਦੇਖਣਾ ਚਾਹਿਆ ਕਿ ਗੁਰੂ ਗੋਬਿੰਦ ਸਿੰਘ ਕੀਹਦੇ ਨੇ, ਹਿੰਦੂਆਂ ਦੇ ਨੇ ਕਿ ਮੁਸਲਮਾਨਾਂ ਦੇ ਨੋਂ ਨਹੀਂ ਨਹੀਂ ਨੇ ਦੱਸਿਆ ਕਿ ਅਸੀਂ ਦੋਹਾਂ ਦੇ ਹਾਂ। ਸੋ ਐਸੇ ਕੌਤਕ ਨੇ ਸਾਧਸੰਗਤ ਜੀ! ਪੜ੍ਹੋ ਪਿਆਰ ਨਾਲ-

ਧਰਨਾ - ਸੁਣ ਲਈ ਪਿਆਰਿਓ!

ਕਥਾ ਦਸਵੇਂ ਗੁਰਾਂ ਦੀ।

ਸੋ ਇਸ ਤਰ੍ਹਾਂ ਆਪ ਬਚਪਨ ਤੋਂ ਹੀ, ਬਹੁਤ ਹੀ ਪਿਆਰੇ ਬਹੁਤ ਸੁੰਦਰ, ਜੋ ਦੇਖਦਾ ਸੀ ਮੌਹਿਆ ਜਾਂਦਾ ਸੀ। ਮਾਤਾ ਜੀ ਜਿਥੇ ਰਹਿੰਦੇ ਸੀ ਉਥੇ ਖੂਹ ਸੀਗਾ, ਓਸ ਮਹੱਲੇ ਤੋਂ, ਚੂਰ-ਚੂਰ ਤੋਂ ਸੋਹਣਾ ਪਾਣੀ ਹੋਣ ਕਰਕੇ ਉਥੋਂ ਭਰਨ ਵਾਸਤੇ ਆਉਂਦੇ ਸੀ, ਤੇ ਨਾਲ ਇਹ ਹੁੰਦਾ ਕਿ ਅਸੀਂ ਬਾਲਾ ਗੋਬਿੰਦ ਰਾਏ ਦੇ ਦਰਸ਼ਨ ਵੀ ਕਰ ਲਵਾਂਗੇ। ਖਿੱਚ ਪੈਂਦੀ ਸੀ ਹਰੇਕ ਨੂੰ। ਜੜੂਰ ਦਰਸ਼ਨ ਕਰਨੇ ਚਾਹੁੰਦੇ ਸੀ ਲੇਕਿਨ ਮਹਾਰਾਜ ਜੀ ਨੇ ਐਸਾ ਕੌਤਕ ਰਚਣਾ ਕਿ ਗੁਲੇਲੇ ਲੈ ਕੇ ਜਦ ਘੜਾ ਭਰ ਕੇ ਸਿਰ ਤੇ ਰੱਖਣਾ, ਗੁਲੇਲੇ ਮਾਰਨਾ ਤੇ ਘੜਾ ਭੰਨ ਦੇਣਾ। ਕੁਝ ਨਹੀਂ ਸੀ ਭੰਨੇ, ਉਹ ਪਾਪਾਂ ਦੇ ਘੜੇ ਭੰਨੇ ਸੀ। ਜਿਹੇ ਗੁਲੇਲਾ ਲਗਦਾ ਸੀ ਘੜੇ ਚ ਉਹਦੇ ਸਾਰੇ ਪਾਪ ਖੰਡਤ ਕਰ ਦਿੰਦੇ ਸੀ। ਦੁਨੀਆਂ ਨੂੰ ਸਮਝ ਨਹੀਂ ਪਈ, ਗੁਰੂ ਦਸਵੇਂ ਪਾਤਸ਼ਾਹ ਗੁਲੇਲੇ ਕਿਉਂ ਮਾਰਦੇ ਸੀ। ਕਿੰਨਿਆਂ ਦਾ ਉਧਾਰ ਕਰਦੇ ਸੀ।

ਉਸ ਤੋਂ ਬਾਅਦ ਮਾਤਾ ਜੀ ਨੇ ਗਾਗਰਾਂ ਦੇ ਦਿਤੀਆਂ। ਮਹਾਰਾਜ ਜੀ ਨੇ ਤੀਰ ਬਣਾ ਲਏ। ਗਾਗਰਾਂ ਦੇ ਵਿਚ ਚਿੱਥ ਪਾਉਣੇ ਸ਼ੁਰੂ ਕਰ ਦਿਤੇ। ਜਦ ਕਈਆਂ ਨੇ ਕਿਹਾ ਕਿ ਅਸੀਂ ਹੁਣ ਪਾਣੀ ਕਿਥੋਂ ਲਈਏ? ਕਹਿੰਦੇ ਖੂਹ ਹੀ ਖਾਰਾ ਹੋ ਜਾਏ। ਖਾਰਾ ਹੋ ਗਿਆ ਉਸੇ ਵੇਲੇ ਖੂਹ। ਉਥੇ ਇਕ ਬਹੁਤ ਵਿਵਦਾਨ ਜਿਸਦਾ ਨਾਮ ਸ਼ਿਵਦੱਤ ਸੀ, ਉਹ ਸੱਚੀਮੁਚੀ ਦੀ ਭਗਤੀ ਕਰਦਾ ਹੁੰਦਾ ਸੀ। ਸ੍ਰੀ ਰਾਮ ਚੰਦਰ ਜੀ ਦੇ ਉਤੇ ਉਸਦੀ ਨੇਸ਼ਟਾ ਸੀ, ਬਹੁਤ ਵੈਰਾਗ ਕਰਦਾ ਸੀ, ਵੈਰਾਗ ਦੇ ਅੰਦਰ ਨੇਤਰਾਂ 'ਚੋ ਜਲ ਜਾਈ ਜਾਂਦਾ। ਗੰਗਾ ਦੇ ਕਿਨਾਰੇ ਬੈਠ ਕੇ ਉਹਨੇ ਭਗਤੀ ਕਰਨੀ, ਹਰ ਵਕਤ ਰੋਂਦਾ ਰਹਿੰਦਾ ਸੀ ਕਿ ਹੇ ਪ੍ਰਭੂ! ਮੈਨੂੰ ਦਰਸ਼ਨ ਦੇ। ਜੋ ਵੈਰਾਗੀਆਂ ਦੀ ਦਸ਼ਾ ਹੋਇਆ ਕਰਦੀ ਹੈ ਉਹ ਦਸ਼ਾ ਉਸ ਉਤੇ ਵਾਪਰਿਆਂ ਕਰਦੀ ਸੀ। ਅੱਜ ਉਹਦੀ ਅਰਦਾਸ ਦਰਗਾਹ 'ਚ ਕਬੂਲ ਹੋਈ। ਬਾਲਾ ਗੋਬਿੰਦ ਰਾਇ ਜੀ ਬੱਚਿਆਂ ਨੂੰ ਲੈ ਕੇ ਉਥੇ ਚਲੈ ਗਏ ਜਿਥੇ ਉਹ ਬੈਠਾ ਭਗਤੀ ਕਰਦਾ ਸੀ। ਬਹੁਤੇ ਵੱਡੇ ਨਹੀਂ ਸੀਗੇ, ਛੋਟੀ ਜਿਹੀ ਉਮਰ ਸੀ, ਪੰਜ ਕੇ ਸਾਲ ਦੀ। ਕੋਲ ਚਲੇ ਗਏ ਜਾ ਕੇ ਕੰਨ ਦੇ ਕੋਲ ਜਾ ਕੇ ਕਹਿੰਦੇ ਪੰਡਤ ਜੀ! ਝਾਤ। ਉਹਨੇ ਜਦ ਨੇਤਰ ਖੋਲ੍ਹੇ ਤਾਂ ਉਸ ਵੇਲੇ ਅੱਖਾਂ ਤੋਂ ਓਹਲੇ ਜਾ ਚੁੱਕੇ ਸੀ, ਆਵਾਜ਼ ਆਈ ਜਾਂਦੀ ਹੈ, ਝਾਤ। ਫੇਰ ਵੈਰਾਗ ਕਰਨ ਲੱਗ ਗਿਆ ਕਿ ਹੇ ਪ੍ਰਭੂ! ਤੂੰ ਦਰਸ਼ਨ ਤਾਂ ਦਿਤਾ, ਮੈਂ ਦੇਖ ਨਹੀਂ ਸਕਿਆ ਤੈਨੂੰ। ਫੇਰ ਆਈ ਆਵਾਜ਼ ਪੰਡਤ ਜੀ! ਦੇਖੋ। ਕੀ ਦੇਖਦਾ ਹੈ ਸਾਮ੍ਰਾਂ ਸ੍ਰੀ ਰਾਮਚੰਦਰ ਜੀ ਧਨੁਖ ਬਾਣ ਲਈ ਖੜ੍ਹੇ ਨੇ। ਨਮਸਕਾਰਾਂ ਕਰਦਾ ਹੈ, ਜਦ ਮੱਥਾ ਟੇਕਦਾ ਹੈ, ਸੀਸ ਚੁੱਕਦਾ ਹੈ ਤਾਂ ਗੁਰੂ ਦਸ਼ਮੇਸ਼ ਪਿਤਾ ਦੇ ਦਰਸ਼ਨ ਹੁੰਦੇ ਨੇ। ਬਾਲੇ ਪੰਜ ਸਾਲ ਦੀ ਉਮਰ ਦੇ। ਜਦ ਫੇਰ ਹੱਥ ਬੰਨ੍ਹ ਕੇ ਦੇਖਦਾ ਹੈ ਤਾਂ ਸ੍ਰੀ ਰਾਮਚੰਦਰ ਜੀ ਦੇ ਦਰਸ਼ਨ ਹੁੰਦੇ ਨੇ, ਹੈਰਾਨ ਹੋ ਗਿਆ। ਮਹਾਰਾਜ ਮੁਸਕਰਾ ਰਹੇ ਨੇ, ਪੱਕਾ ਨੇਸ਼ਟਾ ਹੋ ਗਿਆ ਕਿ ਮੇਰਾ ਈਸ਼ਟ ਆ ਗਿਆ, ਫਤਹਿ ਹੋ ਗਈ। ਪਿਆਰ ਫਤਹਿ ਕਹਿੰਦੇ ਨੇ ਇਹਨੂੰ।

ਉਸੇ ਸ਼ਹਿਰ ਦੇ ਅੰਦਰ ਇਕ ਰਾਜਾ ਫਤਹਿ ਚੰਦ ਜਿਸਦਾ ਨਾਮ ਸੀ, ਬੇਐਲਾਦ ਸੀ। ਬਹੁਤ ਪੈਸੇ ਵਾਲਾ ਸੀ ਤੇ ਉਹਦੀ ਰਾਣੀ ਨੂੰ ਹਰ ਵਕਤ ਚਿੰਤਾ ਰਹਿੰਦੀ ਸੀ ਕਿ ਬਹੁਤ ਧਨ ਹੈ ਲੇਕਿਨ ਐਲਾਦ ਨਹੀਂ ਹੋਈ ਹੈ। ਫਤਹਿਚੰਦ ਸੀ, ਮੈਣੀ ਗੋਤ ਸੀ। ਉਸ ਨੂੰ ਰਾਣੀ ਮੈਣੀ ਕਹਿੰਦੇ ਸੀ। ਜਦ ਇਹ ਸ਼ਿਵਦੱਤ ਦੇ ਪਾਸ ਗਈ ਕਿ ਪੰਡਤ ਜੀ ਤੁਸੀਂ ਰੱਬ ਨੂੰ ਮਿਲੇ ਹੋਏ ਓਂ। ਸਾਰੇ ਕਹਿੰਦੇ ਨੇ ਕਿ ਪੰਡਤ ਜੀ ਨੂੰ ਰੱਬ ਮਿਲ ਗਿਆ। ਤੁਹਾਡੇ ਉਪਰ ਤਾਂ ਕੋਈ ਖਾਸ ਨੂਰ ਚੜ੍ਹ ਗਿਆ ਅੱਜ ਤਾਂ। ਹਰ ਵਕਤ ਤੁਸੀਂ ਖੁਸ਼ ਰਹਿੰਦੇ ਓਂ। ਤੁਹਾਡੇ ਬਚਨਾਂ 'ਚ ਮਿਠਾਸ ਆ ਗਈ, ਤੁਹਾਡੇ ਨੇਤਰਾਂ 'ਚ ਖਿੱਚ ਹੈ ਤੇ ਤੁਸੀਂ ਮੇਰੇ ਤੇ ਕ੍ਰਿਪਾ ਕਰੋ। ਮੇਰੀ ਝੋਲੀ ਦੇ ਵਿਚ ਪੁੱਤਰ ਦੀ ਦਾਤ ਪਾਓ। ਕਹਿਣ ਲੱਗੇ, ਰਾਣੀ ਸਾਹਿਬ ਦਾਤਾਂ ਦੇਣ ਵਾਲਾ ਤਾਂ ਇਥੇ ਤੁਹਾਡੇ ਕੋਲ ਹੀ ਰਹਿੰਦਾ ਹੈ। ਤੁਸੀਂ ਉਹਦੀ ਆਰਾਧਨਾ ਕਰੋ। ਉਹਨੇ ਆਪ ਹੀ ਦਾਤ ਦੇਣ ਵਾਸਤੇ ਆ ਜਾਣਾ ਹੈ। ਕਿਉਂਕਿ ਮੈ ਜਦ ਤੋਂ ਬਾਣੀ ਦੀ ਵਿਚਾਰ ਸ਼ੁਰੂ ਕੀਤੀ ਹੈ, ਜਦ ਤੋਂ ਮੈਨੂੰ ਮਿਲਿਆ ਹੈ ਭਗਵਾਨ, ਉਸ ਵੇਲੇ ਮੈਂ ਤੱਤ ਬਾਣੀ ਦੀ ਵਿਚਾਰ ਸ਼ੁਰੂ ਕਰ ਦਿਤੀ ਤੇ ਓਸ ਬਾਣੀ ਦੇ ਵਿਚੋਂ ਮੈਂ ਇਸ ਤਰ੍ਹਾਂ ਦੇ ਨਾਲ ਏਸ ਮਤਲਬ ਨਾਲ ਗੱਲ ਨੂੰ ਸਮਝਣ ਕੀਤਾ ਹੈ-

ਯਾਰਨਾ - ਜੇ ਤੈਂ ਚਾਰ ਪਦਾਰਥ ਲੈਣੇ,
ਸੇਵਾ ਕਰ ਲੈ ਸਾਧੂਆਂ ਦੀ।

ਚਾਰਿ ਪਦਾਰਥ ਜੇ ਕੋ ਮਾਰੈ ॥

ਸਾਧ ਜਨਾ ਕੀ ਸੇਵਾ ਲਗੈ ॥ ਅੰਗ - ੨੯੯

ਕਹਿਣ ਲੱਗੇ, ਰਾਣੀ ਸਾਹਿਬ ਮੈਂ ਗੁਰਬਾਣੀ ਦੀ ਵਿਚਾਰ ਕਰੀ ਹੈ ਕਿ ਚਾਰ ਪਦਾਰਥ - ਧਰਮ, ਅਰਥ, ਕਾਮ, ਮੌਖਸ ਇਹਦੇ 'ਚ ਸਾਰੀ ਦੁਨੀਆਂ ਦੇ ਪਦਾਰਥ ਤੇ ਰੂਹਾਨੀ ਪਦਾਰਥ ਆ ਜਾਂਦੇ ਨੇ। ਇਹ ਸਾਰੇ ਹੀ ਸਾਧੂਆਂ ਦੀ ਸੇਵਾ ਕਰਕੇ ਜੇ ਉਨ੍ਹਾਂ ਨੂੰ ਪ੍ਰਸੰਨ ਕਰ ਲਈ ਤੇ ਉਨ੍ਹਾਂ ਦੇ ਮੁਖ 'ਚੋਂ ਨਿਕਲ ਜਾਵੇ, ਪ੍ਰਸੰਨ ਹੋ ਕੇ ਤਾਂ ਵੱਡੀ ਤੋਂ ਵੱਡੀ ਦਾਤ ਮਿਲ ਜਾਂਦੀ ਹੈ।

ਐਉਂ ਨਹੀਂ ਹੁੰਦਾ ਕਿ ਜੀ ਬਚਨ ਦੇ ਦਿਓ ਜੀ। ਹੱਟੀ ਤਾਂ ਨਹੀਂ ਹੈ ਇਹ। ਸਾਡਾ ਆਹ ਹੋ ਜਾਏ, ਆਹ ਹੋ ਜਾਏ ਜੀ। ਐਉਂ ਨਹੀਂ ਹੋਇਆ ਕਰਦਾ। ਸੇਵਾ ਕਰਨੀ ਪੈਂਦੀ ਹੈ, ਰਝਾਉਣਾ ਪੈਂਦਾ ਹੈ, ਜਦੋਂ ਗੁਰੂ ਰੀਝਦਾ ਹੈ ਓਸ ਵੇਲੇ ਦਿੰਦਾ ਹੈ, ਗੁਰੂ ਕਦ ਰੀਝਦਾ ਹੈ ਜਦ ਉਹਦਾ ਸਿੱਖ ਰੀਝ ਜਾਂਦਾ ਹੈ। ਉਹਦਾ ਸਿੱਖ ਰੀਝ ਜਾਵੇ ਕਿਸੇ ਦੀ ਸੇਵਾ 'ਤੇ, ਫੇਰ ਗੁਰੂ ਦਾ ਬਿਰਧ ਬਣ ਜਾਂਦਾ ਹੈ। ਉਹਦੇ ਬਚਨ ਦੀ ਲਾਜ ਰੱਖਣੀ। ਸੋ ਕਹਿਣ ਲੱਗੇ, ਬਾਲਾ ਗੋਬਿੰਦ ਰਾਏ ਬਚਪਨ ਦੇ ਅੰਦਰ, ਉਹ ਸਾਥੀਆਂ ਦੇ ਨਾਲ ਖੇਲ੍ਹਦੇ ਰਹਿੰਦੇ ਨੇ। ਤੁਸੀਂ ਉਨ੍ਹਾਂ ਦੀ ਆਸ ਕਰੋ, ਲੰਗਰ ਤਿਆਰ ਕਰੋ, ਆਰਾਧਨਾ ਕਰੋ। ਉਹ ਆ ਜਾਣਗੇ, ਫੇਰ ਉਨ੍ਹਾਂ ਤੋਂ ਮੰਗ ਲਈ। ਦਰਸ਼ਨ ਕਰਾ ਦਿਤੇ, ਇਕ ਆਹ ਜਾਂਦੇ ਨੇ, ਖੇਲ੍ਹਦਿਆਂ ਦੇ ਦਰਸ਼ਨ ਕਰਾ ਦਿਤੇ ਮਹਾਰਾਜ ਜੀ ਦੇ। ਸਰੂਪ ਹਿਰਦੇ 'ਚ ਵਸ ਗਿਆ, ਸਮਾਧੀ ਲਾ ਕੇ ਬੈਠਦੀ ਹੈ, ਨਾਲ ਇਹ ਹੈ ਕਿ ਹੇ ਬਾਲਾ ਪ੍ਰੀਤਮ, ਜੇ ਪੁਤਰ ਦੇਣਾ ਹੈ ਤਾਂ ਆਪਣੇ ਵਰਗਾ ਦੇਣੀਂ। ਤੇਰੇ ਵਰਗਾ ਹੋਵੇ ਇੰਨ-ਬਿੰਨ, ਜਿਹੜਾ ਖਿੱਚਾਂ ਪਾਉਂਦਾ ਹੋਵੇ, ਜਿਹਦੇ ਨੇਤਰਾਂ 'ਚ ਰਸ ਹੋਵੇ। ਜਿਹਦੇ ਬੋਲ ਦੇ ਵਿਚ ਮੁਸਕਰਾਨ ਹੋਵੇ, ਜਿਹਦੇ ਅੰਗ-ਅੰਗ ਦੇ ਵਿਚ ਪਿਆਰ ਹੋਵੇ, ਅੱਜ ਬੈਠੀ ਹੈ, ਅੰਮ੍ਰਿਤ ਵੇਲੇ ਦੇ ਵਜੇ ਤੋਂ ਬੈਠੀ ਹੈ। ਚੌਂਕੜਾ ਨਹੀਂ ਹਿਲਾ ਰਹੀ, ਦਿਨ ਚੜ੍ਹ ਗਿਆ, ਓਪਰ ਹੁਕਮ ਕਰ ਦਿਤਾ ਕਿ ਭੁੰਗਣੀਆਂ ਬਣਾਓ, ਜੇ ਉਹ ਆ ਗਏ ਤਾਂ ਪੁਸ਼ਾਦ ਕੀ ਦੇਵਾਂਗੇ, ਨਿਹਚਾ ਹੈ ਹਿਰਦੇ ਦੇ ਅੰਦਰ ਕਿ ਜ਼ਰੂਰ ਆਉਣਗੇ, ਕਿਉਂਕਿ ਪੰਡਤ ਸ਼ਿਵਦੱਤ ਗਲਤ ਗੱਲ ਨਹੀਂ ਕਹਿੰਦਾ। ਸਮਾਂ ਨਿਕਲਦਾ ਤੁਰਿਆਂ ਜਾਂਦਾ ਹੈ, ਦਿਨ ਚੜ੍ਹ ਗਿਆਂ ਤੇ ਓਪਰ ਗੁਰੂ ਦਸ਼ਮੇਸ਼ ਪਿਤਾ ਬਾਲਾ ਪ੍ਰੀਤਮ ਬੱਚਿਆਂ ਨੂੰ ਨਾਲ ਲੈ ਕੇ ਓਸਦੇ ਰਾਜ ਮਹੱਲ ਵਲ ਨੂੰ ਤੁਰ ਪਏ। ਪਹਿਰੇਦਾਰ ਖੜ੍ਹੇ ਨੇ, ਤੁਰੂ ਦੇਖਿਆ ਸਭ ਨੇ ਕੋਈ ਰੋਕ ਨਹੀਂ ਸਕਿਆ, ਬਈ ਅਸੀਂ ਰੋਕ ਦੇਈਏ ਤੇ ਖਬਰ ਅੰਦਰ ਦੇਈਏ, ਹੈਰਾਨ ਹੋ ਗਏ ਸਰੂਪ ਦੇਖਦੇ ਸਾਰ। ਭੁੱਲ ਗਏ ਸਾਰੇ ਸਭ ਕੁਛ, ਆਪਣਾ ਆਪ ਭੁੱਲ ਗਏ। ਮਹਾਰਾਜ ਮਲਕੜੇ ਅੰਦਰ ਚਲੇ ਗਏ, ਪੈੜੀਆਂ ਚੜ੍ਹ ਗਏ, ਜਿਸ ਮਹੱਲ ਦੇ ਅੰਦਰ ਰਾਣੀ ਬੈਠੀ ਸੀ ਚੌਂਕੜਾ ਮਾਰੀਂ ਤੇ ਨੇਤਰ ਬੰਦ ਸੀ ਤੇ ਓਸ ਆਸਣ ਤੇ ਗੁਰੂ ਮਹਾਰਾਜ ਚੜ੍ਹੇ ਤੇ ਦੋਵੇਂ ਬਾਹਾਂ ਗਲ 'ਚ ਪਾ ਲਈਆਂ। ਗੋਦੀ 'ਚ ਇਕ ਦਮ ਲਮਕ ਕੇ ਪੈ ਗਏ। ਮਾਂ.....ਮਾਂ....., ਆਵਾਜ਼ ਦਿਤੀ, ਮਾਂ.....ਮਾਂ.....। ਮਾਂ ਦਾ ਸਬਦ ਸੁਣਦੀ ਸਾਰ ਉਹਦੇ ਸਰੀਰ ਦੇ ਵਿਚੋਂ ਝਰਨਾਟਾਂ ਨਿਕਲਣ ਲਗ ਗਈਆਂ। ਸੰਭਲਿਆ ਨਹੀਂ ਜਾਂਦਾ ਅੈਨਾ ਅਨੰਦ ਆ ਗਿਆ। ਮੈਨੂੰ ਵੀ ਕੋਈ ਮਾਂ ਕਹਿਣ ਵਾਲਾ ਆ ਗਿਆ? ਮੇਰੀ

ਗੋਦੀ ਦੇ ਵਿਚ ਵੀ ਕੋਈ ਪੈ ਕੇ ਕਹਿੰਦਾ ਹੈ ਮਾਂ? ਤੇ ਮੇਰੇ ਗਲ ਵਿਚ ਬਾਹਾਂ ਪਾ ਕੇ, ਮੇਰੇ ਸੀਨੇ ਨੂੰ ਠੰਡ ਪਾ ਕੇ ਕੋਈ ਕਹਿੰਦਾ ਹੈ ਮਾਂ। ਪੁੱਤਰ ਕਿੱਡੀ ਪਿਆਰੀ ਚੀਜ਼ ਹੈ। ਪੁੱਤਰ ਦੀ ਵਾਸ਼ਨਾ, ਪੁੱਤਰ ਦੀ ਲਾਲਸਾ ਕਿਵੇਂ ਬੀਬੀਆਂ ਨੂੰ ਤੰਗ ਕਰ ਦਿੰਦੀ ਹੈ। ਮਾੜੇ ਤੋਂ ਮਾੜਾ ਕੰਮ ਕਰਨ ਨੂੰ ਤਿਆਰ ਹੋ ਜਾਂਦੀਆਂ ਨੇ। ਸੋ ਜਦੋਂ ਨੇਤਰ ਖੋਲ੍ਹੇ ਹੈਰਾਨ ਹੋ ਗਈ ਕਿ ਮੇਰੀ ਗੋਦੀ ਵਿਚ ਬੈਠੇ ਨੇ। ਕਹਿਣ ਲੱਗੇ, ਮਾਂ! ਮੇਰੇ ਵਰਗਾ ਤਾਂ ਮੈਂ ਹੀ ਹਾਂ ਤੇ ਮੈਂ ਤੇਰਾ ਪੁੱਤਰ ਹਾਂ, ਮੇਰੇ ਸਾਥੀਆਂ ਨੂੰ ਭੁੱਖ ਲੱਗੀ ਹੋਈ ਹੈ। ਛੇਤੀ ਲਿਆ ਕੇ ਦੇ ਖਾਣ ਨੂੰ। ਉਸੇ ਵੇਲੇ ਭੁੱਗਣੀਆਂ ਤਿਆਰ ਸੀ, ਛਕਾਈਆਂ ਆਪ ਨੇ, ਦਿਲ ਨਹੀਂ ਕਰਦਾ ਕਿ ਇਹ ਮੇਰੀਆਂ ਅੱਖਾਂ ਤੋਂ ਓਹਲੇ ਹੋਣ। ਕਹਿੰਦੇ ਅਸੀਂ ਰੋਜ਼ ਆਇਆਂ ਕਰਾਂਗੇ ਤੇ ਤੇਰੇ ਬਾਗ ਵਿਚ ਖੇਲ੍ਹਿਆ ਕਰਾਂਗੇ ਤੇ ਮਾਤਾ ਹੁਣ ਤੂੰ ਮੇਰੀ ਮਾਤਾ ਹੋ ਗਈ ਨਾ, ਮੈਂ ਤੇਰਾ ਪੁੱਤਰ ਹੋ ਗਿਆ, ਹੁਣ ਤਾਂ ਆਪਾਂ ਇਕੋ ਹੀ ਹੋ ਗਏ।

ਸੋ ਸਮਾਂ ਪੈਂਦਾ ਗਿਆ, ਹੌਲੀ-ਹੌਲੀ ਉਥੇ ਇਕ ਨਵਾਬ ਸੀ ਕਰੀਮ ਖਾਨ, ਤੇ ਉਸ ਵੇਲੇ ਦਾ ਰਿਵਾਜ਼ ਇਹ ਸੀ ਕਿ ਜਦੋਂ ਕੋਈ ਆਫੀਸਰ ਆਉਂਦਾ, ਨਵਾਬ ਆਉਂਦਾ ਤਾਂ ਸੱਤ ਸਲਾਮਾਂ ਤੁਕ ਕੇ ਕਰਨੀਆਂ ਪੈਂਦੀਆਂ ਸੀ। ਤਾਂ ਜਿਸ ਵਕਤ ਉਹ ਨਵਾਬ ਆਇਆ ਮਹਾਰਾਜ ਜੀ ਨੇ ਸਾਰੇ ਬੱਚਿਆਂ ਨੂੰ ਕਹਿ ਦਿਤਾ ਕਿ ਦੰਦੀਆਂ ਚੜਾਉਣੀਆਂ ਨੇ ਝੁਕਣਾ ਨਹੀਂ ਹੈਗਾ। ਉਸੇ ਤਰ੍ਹਾਂ ਕੀਤਾ, ਜਦ ਸਿਪਾਹੀ ਮਗਰ ਪਏ, ਸਾਰੇ ਹੀ ਕੋਈ ਏਧਰ ਜਾ ਵਡਿਆ, ਕੋਈ ਉਧਰ ਜਾ ਵਡਿਆ। ਕੋਈ ਨਾ ਲੱਭਿਆ, ਇਹ ਖੜ੍ਹੇ ਰਹੇ। ਜਦ ਉਹਨੇ ਰੂਪ ਦੇਖਿਆ, ਤੱਕਣੀ ਦੇਖੀ ਦਿਲ ਦੇ ਅੰਦਰ ਹੀ ਖੁੱਭ ਗਈ। ਉਸ ਵੇਲੇ ਘੋੜੇ ਤੋਂ ਉਤਰਿਆ, ਸਲਾਮ ਕਰੀ, ਸਿਜਦਾ ਕਰਿਆ। ਕਹਿੰਦੇ ਕੌਣ ਹੈ ਇਹ ਬਾਲਕ, ਜਿਸਨੇ ਸੈਨੂੰ ਵੀ ਆਪਣੇ ਘੋੜੇ ਤੋਂ ਉਤਰਾ ਕੇ ਆਪਣੇ ਚਰਨਾਂ ਤੇ ਪਾ ਲਿਆ? ਕਹਿੰਦੇ, ਇਹ ਪੰਜਾਬ ਤੋਂ ਆਏ ਹੋਏ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਫਰਜ਼ੀਦ ਨੇ। ਸੋ ਉਸ ਨੇ ਬੇਨਤੀ ਕਰੀ ਕਿ ਹੇ ਸਾਹਿਬਜ਼ਾਦੇ! ਮੈਨੂੰ ਦਰਸ਼ਨ ਦਿਆ ਕਰ, ਰੋਜ਼ ਦਿਆ ਕਰ। ਸੋ ਐਸੇ ਪਿਆਰ ਦੀਆਂ ਜਿੱਤਾਂ ਬੇਅੰਤ, ਗਿਣਤੀ ਤੋਂ ਬਾਹਰ ਨੇ। ਲੇਕਿਨ ਸੁਨੋਹਾ ਆ ਗਿਆ ਮਹਾਰਾਜ ਨੂੰ ਕਿ ਵਾਪਸ ਪੰਜਾਬ ਆ ਜਾਓ।

ਗੁਰੂ ਮਹਾਰਾਜ ਨੇ ਤਿਆਰੀਆਂ ਕਰ ਲਈਆਂ। ਗੁਰੂ ਨੌਵੇਂ ਪਾਤਸ਼ਾਹ ਨੂੰ ਪਤਾ ਸੀ ਕਿ ਹੁਣ ਅਸੀਂ ਸ਼ਹੀਦੀ ਦੇ ਦੋਣੀ ਹੈ। ਉਸ ਵੇਲੇ ਉਨ੍ਹਾਂ ਨੇ ਆਪ ਨੂੰ ਵਾਪਸ ਬੁਲਾ ਲਿਆ। ਵਿਛੋੜਾ ਜਿਹਨੂੰ ਕਹਿੰਦੇ ਨੇ, ਇਹ ਬਹੁਤ ਹੀ ਬੁਰਾ ਸੱਲ੍ਹੁ ਹੈ ਸਾਧਸੰਗਤ ਜੀ। ਖਾਸ ਕਰਕੇ ਮਹਾਂਪੁਰਸ਼ਾਂ ਦਾ ਵਿਛੋੜਾ, ਉਹ ਝੱਲਣਾ ਅੱਖਾਂ ਹੋ ਜਾਂਦਾ ਹੈ, ਝੱਲ ਨਹੀਂ ਹੁੰਦਾ ਤੇ ਉਸ ਦੇ ਬਾਰੇ ਇਸ ਤਰ੍ਹਾਂ ਫੁਰਮਾਨ ਕਰਿਆ ਹੈ -

ਧਾਰਨਾ - ਝੱਲਿਆ ਨਾ ਜਾਵੇ ਸਤਿਗੁਰ ਤੇਰਾ ਵਿਛੋੜਾ।
ਜਿਉ ਮਛਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥
ਬੂੰਦ ਵਿਹੂਣਾ ਚਾਤਿਕੋ ਕਿਉ ਕਰਿ ਤਿਪਤਾਵੈ ॥
ਨਾਦ ਕੁਰੰਕਹਿ ਬੋਧਿਆ ਸਨਸੁਖ ਉਠਿ ਧਾਵੈ ॥
ਭਵਰੁ ਲੋਭੀ ਕੁਸਮ ਬਸੁ ਕਾ ਮਿਲਿ ਆਪੁ ਬੰਧਾਵੈ॥
ਤਿਉ ਸੰਤ ਜਨਾ ਹਰਿ ਪ੍ਰੀਤਿ ਹੈ

ਦੇਖਿ ਦਰਸੁ ਅਧਾਵੈ ॥

ਅੰਗ - ੨੦੮

ਐਸੀ ਹਾਲਤ ਹੈ ਸ਼ਹਿਰ ਦੀ -

ਬਾਝ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥

ਅੰਗ - ੧੧੦੦

ਸਾਰਿਆਂ ਦੇ ਅੰਦਰ ਬਿਰਹਾ ਆ ਗਿਆ, ਤੇ ਜਿਸ ਵਕਤ ਮਹਾਰਾਜ ਜੀ ਰਾਣੀ ਦੇ ਪਾਸ ਜਾਂਦੇ ਨੇ ਕਿ ਮਾਤਾ! ਹੁਕਮ ਆ ਗਿਆ ਸਾਨੂੰ, ਅਸੀਂ ਜਾ ਰਹੇ ਹਾਂ। ਇਹ ਬਚਨ ਨਹੀਂ ਸੀਗਾ, ਉਹਨੂੰ ਐਉਂ ਲੱਗਿਆ ਜਿਵੇਂ ਕਿਸੇ ਨੇ ਬਹੁਤ ਅਣੀ ਵਾਲਾ ਬਾਣ ਮਾਰਿਆ ਹੋਵੇ, ਬੋਹੋਸ਼ ਹੋ ਕੇ ਗਿਰ ਗਈ ਉਸ ਵੇਲੇ। ਪਥੇ ਝੱਲੇ ਗਏ, ਜਲ ਮੁੰਹ ਵਿਚ ਪਾਇਆ ਗਿਆ, ਸਾਵਧਾਨ ਕਰਿਆ, ਮਾਤਾ ਐਨਾ ਅਫਸੋਸ ਕਿ ਗੱਲ ਦਾ, ਐਨਾ ਦੁੱਖ? ਕਹਿਣ ਲੱਗੀ, ਪੁੱਤਰ! ਮੈਂ ਰਹਿ ਨਹੀਂ ਸਕਦੀ, ਬੜੀ ਦੇਰ ਤੋਂ ਬਾਅਦ ਮੇਰੀ ਇੱਛਾ ਪੂਰੀ ਹੋਈ ਸੀ। ਆਪ ਕਹਿਣ ਲੱਗੇ, "ਅਸੀਂ ਜਾਨੇ ਹਾਂ ਕਿਤੇ, ਜਿਸ ਟਾਇਮ ਅਸੀਂ ਆਉਂਦੇ ਹਾਂ ਸੰਗਤ ਕਰਿਆ ਕਰੋ, ਬਾਣੀ ਦੀ ਵਿਚਾਰ ਕਰਿਆ ਕਰੋ, ਮੇਰੇ ਸਾਥੀ ਜੋ ਨੇ ਇਹ ਆਉਣਗੇ, ਜਦੋਂ ਤੁਸੀਂ ਭੁੱਗਣੀਆਂ ਦਾ ਪ੍ਰਸ਼ਾਦ ਤੁਸੀਂ ਵਰਤਾਓਂਗੇ, ਤੁਸੀਂ ਦੇਖੋਗੇ ਮੈਂ ਵਿਚ ਖੱਡਦਾ ਹੋਵਾਂਗਾ। ਨਵਾਬ ਰਹੀਮ ਖਾਂ ਨੂੰ ਪਤਾ ਲੱਗਿਆ, ਬੇਹਬਲ ਹੋ ਗਿਆ, ਰੋ ਰਿਹਾ ਹੈ ਉਚੀ-ਉਚਿ, ਸਾਹਿਬ ਮੈਂ ਕਿਵੇਂ ਜੀਵਾਂਗਾ, ਮੇਰਾ ਤਾਂ ਅਮਲ ਤੁਸੀਂ ਬਣ ਚੁੱਕੇ।

ਕਹਿੰਦੇ, ਰਹੀਮ ਖਾਂ! ਸੱਚੇ ਦਿਲ ਦੇ ਨਾਲ ਨਮਾਜ਼ ਪੜ੍ਹੀ ਜਦ ਤੂੰ ਸਿਜਦਾ ਕਰਕੇ ਦੋਵੇਂ ਹੱਥ ਜੋੜ ਕੇ ਮੰਗੋਂਗਾ ਪ੍ਰਭੂ ਤੋਂ ਤਾਂ ਮੈਂ ਸਾਮ੍ਰਾਣੇ ਤੇਰੇ ਖੜ੍ਹਾ ਹੋਇਆ ਕਰਾਂਗਾ। ਰੋਜ਼ ਤੈਨੂੰ ਦਰਸ਼ਨ ਹੋਣਗੇ। ਸੋ ਐਉਂ ਬਖਸ਼ਿਸ਼ਾਂ ਕਰਕੇ ਆਪ ਚਲਦੇ-ਚਲਦੇ ਪੰਜਾਬ ਵਲ ਨੂੰ ਆ ਰਹੇ ਨੇ ਤੇ ਅੱਜ ਆਪ ਲਖਨੌਰ ਆ ਜਾਂਦੇ ਨੇ ਤੇ ਉਥੇ ਵੀ ਕਈ ਮਹੀਨੇ ਆਪ ਨੂੰ ਠਹਿਰਨਾ ਪਿਆ ਤੇ ਖੁਦੋ-ਖੂੰਡੀ ਖੇਲ੍ਹ ਰਹੇ ਨੇ। ਹਾਕੀ ਖੇਲ੍ਹ ਰਹੇ ਨੇ ਅੱਜਕਲ੍ਹੁ ਦੀ ਅੰਗ੍ਰੇਜ਼ੀ ਦੀ ਜੁਬਾਨ 'ਚਾ ਕਿਨੇ ਪਿਆਰੇ ਲਗਦੇ ਹੋਣੇ ਨੇ ਖੇਲ੍ਹਦੇ। ਉਹ ਪੀਰ ਭੀਖਣਸ਼ਾਹ ਫੇਰ ਆ ਗਿਆ। ਉਹਨੇ ਉਸੇ ਵੇਲੇ ਸਿਜਦਾ ਕਰਨਾ ਸ਼ੁਰੂ ਕਰ ਦਿਤਾ, ਸੱਤ ਸਿਜਦੇ ਕੀਤੇ, ਸੱਤ ਸਲਾਮਾਂ ਕੀਤੀਆਂ, ਨਵੂੰ ਮੁਰੀਦ ਰਲੇ ਹੋਏ ਸੀ ਉਨ੍ਹਾਂ ਨੇ ਫੇਰ ਸੰਕਾ ਕਰਿਆ ਕਿ ਤੁਸੀਂ ਹਿੰਦੂ ਲੜਕੇ ਨੂੰ ਸਲਾਮਾਂ ਕਰੀ ਜਾਂਦੇ ਓਂ। ਕਹਿਣ ਲੱਗੇ, ਇਹ ਤਾਂ ਅੱਲਾਹ ਦਾ ਨੂਰ ਨੇ, ਇਨ੍ਹਾਂ ਦੇ ਦਰਸ਼ਨ ਵਾਸਤੇ ਮੈਂ ਉਥੇ ਪਟਨੇ ਪਹੁੰਚਿਆ ਸੀ। ਆਓ ਮੈਂ ਇਕ ਗੱਲ ਪੁੱਛਣੀ ਹੈ ਇਨ੍ਹਾਂ ਤੋਂ। ਉਸ ਵੇਲੇ ਬੱਚੇ ਸੀ, ਅੱਜ ਵੱਡੇ ਨੇ ਮੈਂ ਇਨ੍ਹਾਂ ਤੋਂ ਇਕ ਗੱਲ ਪੁੱਛਣੀ ਹੈ, ਬਈ ਇਹ ਕਿਨ੍ਹਾਂ ਵਲ ਹੋਣਗੇ। ਉਸ ਵੇਲੇ ਦੇ ਮਠਿਆਈ ਦੇ ਬਰਤਨ ਮੰਗਾਏ ਗਏ, ਕੁਸੇ ਮੰਗਾਏ ਗਏ, ਦੋਹਾਂ ਦੇ ਮੁੰਹ ਢੱਕ ਦਿਤੇ ਤੇ ਮਹਾਰਾਜ ਜੀ ਦੇ ਅੱਗੇ ਲਿਜਾ ਕੇ ਰੱਖ ਦਿਤੇ। ਮਹਾਰਾਜ ਜੀ ਕਹਿੰਦੇ, ਦੋ ਕਿਉਂ ਲੈ ਕੇ ਆਏ ਓਂ ਤਿੰਨ ਲੈ ਕੇ ਆਓ। ਇਕ ਹੋਰ ਮੰਗਾ ਲਿਆ। ਹੁਣ ਸੋਚਦੇ ਨੇ ਕਿ ਤਿੰਨ ਮੰਗਾ ਲਏ, ਤੀਜਾ ਕੀਹਦਾ ਮੰਗਾ ਲਿਆ? ਤਾਂ ਉਸ ਵੇਲੇ ਬੈਠੇ ਨੇ, ਕੋਈ ਸਵਾਲ ਨਹੀਂ ਹੋ ਰਿਹਾ ਤੇ ਮਹਾਰਾਜ ਪੀਰ ਵਲ ਦੇਖਦੇ ਨੇ, ਮੁਸਕਰਾਏ। ਮਹਾਰਾਜ ਜੀ ਨੇ ਪਹਿਲਾਂ ਦੋਵੇਂ ਹੱਥ ਇਕ ਦੇ ਉਤੇ ਰੱਖ ਦਿਤੇ। ਫੇਰ ਇਕ-ਇਕ ਹੱਥ ਦੋਹਾਂ ਤੇ ਰੱਖ ਦਿਤਾ। ਹੁਣ ਪੀਰ ਸਮਝਦਾ ਹੈ, ਕਰਨੀ ਕਮਾਈ ਵਾਲਾ ਪੀਰ

ਸੀ। ਸਿਜਦਾ ਕੀਤਾ। ਉਸ ਵੇਲੇ ਮੁਰੀਦਾਂ ਨੇ ਪੁੱਛਿਆ ਕਿ ਪੀਰ ਜੀ! ਸਾਡੇ ਤਾਂ ਸਮਝ ਵਿਚ ਨਹੀਂ ਆਈ ਕੁਛ ਗੱਲ? ਸਾਨੂੰ ਵੀ ਸਮਝਾ ਦਿਓ ਕਿ ਕੀ ਤੁਹਾਡੀ ਗੱਲਬਾਤ ਹੋਈ ਹੈ? ਇਸ਼ਾਰੇ ਨਾਲ ਗੱਲਬਾਤ ਹੋਈ ਹੈ, ਤੁਸੀਂ ਵੀ ਕੋਈ ਇਸ਼ਾਰਾ ਕਰ ਰਹੇ ਸੀ, ਉਹ ਵੀ ਕੋਈ ਇਸ਼ਾਰਾ ਕਰ ਰਹੇ ਸੀ। ਕਹਿੰਦੇ, ਮੁਰੀਦੇ! ਮੈਂ ਇਹ ਜਾਣ ਦੀ ਕੋਸ਼ਿਸ਼ ਕਰੀ ਸੀ ਕਿ ਇਹ ਹਿੰਦੂਆਂ ਦਾ ਹੋਣਗੇ ਜਾਂ ਇਸਲਾਮ ਵਾਲਿਆਂ ਦੇ ਹੋਣਗੇ। ਪਰ ਉਨ੍ਹਾਂ ਨੇ ਇਕ ਬਰਤਨ ਹੋਰ ਮੰਗਾ ਕੇ ਕਿਹਾ ਕਿ ਅਸੀਂ ਦੋਹਾਂ ਵਾਸਤੇ ਇਕ ਸਾਂਝਾ ਰਸਤਾ ਚਲਾਵਾਂਗੇ। ਉਹਦੇ ਉਤੇ ਤਾਂ ਦੋਵੇਂ ਹੱਥ ਰੱਖ ਦਿਤੇ, ਫੇਰ ਮੈਂ ਕਿਹਾ ਕਿ ਹਿੰਦੂਆਂ ਦਾ ਤੇ ਇਸਲਾਮ ਦਾ ਤੁਹਾਡੇ ਨਾਲ ਕੀ ਸਬੰਧ ਹੋਏਗਾ? ਉਸ ਵੇਲੇ ਆਪ ਨੇ ਦੋਵੇਂ ਹੱਥ ਦੋਹਾਂ ਤੇ ਰੱਖ ਦਿਤੇ, ਇਕ ਉਧਰ ਇਕ ਉਧਰ ਕਿ ਸਾਨੂੰ ਸਾਰੇ ਸਮ ਨੇ। ਸਾਡਾ ਕਿਸੇ ਨਾਲ ਵਿਰੋਧ ਨਹੀਂ। ਸਾਡੀ ਨਿਗੁਹ ਵਿਚ ਨਾ ਕੋਈ ਹਿੰਦੂ ਹੈ, ਨਾ ਕੋਈ ਤੁਰਕ ਹੈ।

ਐਨੇ ਨੂੰ ਇਕ ਹੋਰ ਪੀਰ ਆ ਗਿਆ, ਤੇ ਉਸ ਪੀਰ ਨੇ ਆ ਕੇ ਜਿਸ ਦਾ ਨਾਮ ਆਰਫਦੀਨ ਸੀ ਲਖਨੌਰ ਦਾ, ਬੜਾ ਹੀ ਕਰਾਮਾਤੀ ਤੇ ਅੰਤਰਜਾਮੀ ਫ਼ਕੀਰ ਸੀ। ਪਹੁੰਚਿਆ ਹੋਇਆ ਸੀ ਰੱਬ ਤਕ। ਗੁਰੂ ਦਸਵੇਂ ਪਾਤਸ਼ਾਹ ਦੀਆਂ ਕਥਾਵਾਂ ਨੂੰ ਪ੍ਰਗਟ ਕਰਨ ਵਾਲੇ ਸਾਧਸੰਗਤ ਜੀ ਧਿਆਨ ਰੱਖੋ, ਮੁਸਲਮਾਨ ਪੀਰ ਨੇ। ਜਿਨ੍ਹਾਂ ਨੇ ਸੱਚ ਬੋਲਿਆ, ਹਿੰਦੂ ਦਾ ਜਿਕਰ ਨਹੀਂ ਆਇਆ, ਜਾਂ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ, ਜਾਂ ਪਹੁੰਚ ਨਹੀਂ ਸੀ ਐਡੀ ਵੱਡੀ, ਉਨ੍ਹਾਂ ਦੀ ਪਹੁੰਚ ਵੱਡੀ ਸੀ, ਇਹ ਗੱਲ ਮੰਨਣੀ ਪੈਣੀ ਹੈ। ਐਵੇਂ ਨਹੀਂ ਸੀ ਅਸੀਂ ਕਹਿ ਦੇਈਏ ਕਿ ਸਫੀ ਪੀਰ ਸੀ, ਬਾਬਾ ਫਰੀਦ ਗੁਰੂ ਗ੍ਰੰਥ ਸਾਹਿਬ ਵਿਚ ਨਾ ਆਉਂਦੇ, ਜੇ ਉਚੇ ਨਾ ਹੁੰਦੇ। ਸੋ ਉਹ ਆ ਕੇ ਜਦੋਂ ਪਾਲਕੀ 'ਚੋਂ ਉਤਰਿਆ, ਉਤਰ ਕੇ ਸਿਜਦਾ ਕੀਤਾ। ਉਹ ਕਹਿੰਦਾ ਵਲੀ ਅੱਲਾਹ! ਸੁਬਾਨ ਅੱਲਾਹ! ਸੁਬਾਨ ਅੱਲਾਹ! ਤੇ ਮੁਰੀਦਾਂ ਨੇ ਪੁੱਛਿਆ ਪੀਰ ਜੀ! ਤੁਸੀਂ ਤਾਂ ਸਭ ਤੋਂ ਵੱਡੇ ਓਂ, ਤੁਹਾਡੇ ਸਮਾਨ ਐਸ ਵੇਲੇ ਭਾਰਤ ਵਰਸ਼ ਵਿਚ ਕੋਈ ਪੀਰ ਨਹੀਂ ਹੈ, ਤੁਸੀਂ ਇਹ ਕੀ ਕੰਮ ਕਰਿਆ, ਏਸ ਬੱਚੇ ਨੂੰ ਸਲਾਮ ਕਰੀ ਹੈ ਤੇ ਨਾਲੇ ਤੁਸੀਂ ਸੁਬਾਨ ਅੱਲਾਹ! ਸੁਬਾਨ ਅੱਲਾਹ! ਕਹਿ ਰਹੇ ਓਂ? ਕਹਿਣ ਲੱਗੇ, ਮੈਂ ਹੈਰਾਨ ਹਾਂ ਅੱਲਾਹ ਦੀ ਕੁਦਰਤ ਤੋਂ। ਜਦ ਮੈਂ ਸਮਾਧੀ 'ਚ ਜਾਂਦਾ ਹਾਂ ਤੇ ਉਥੇ ਅੱਲਾਹ ਦੇ ਦਰ ਤੇ ਪਹੁੰਚਦਾ ਹਾਂ, ਉਥੇ ਮੈਂ ਕੀ ਦੇਖਦਾ ਹਾਂ ਕਿ ਉਥੇ ਬੇਅੰਤ ਪੀਰ ਪੈਂਗੰਬਰ, ਅੱਲੀਏ ਖੜ੍ਹੇ ਨੇ ਸਾਰੇ, ਬਾਹਰ ਖੜ੍ਹੇ ਨੇ।

ਸਭ ਨੇ ਉਥੇ, ਲੋਕਿਨ ਕੋਈ ਖੁਦਾ ਦੇ ਕੋਲ ਨਹੀਂ ਪਹੁੰਚਦਾ, ਮੈਂ ਹੈਰਾਨ ਹਾਂ, ਜਿੰਨੀਆਂ ਬੇਨਤੀਆਂ ਕਰਦੇ ਨੇ। ਸਾਰੀਆਂ ਅਰਜ਼ੀਆਂ ਏਸ ਬੱਚੇ ਦੇ ਹੱਥ ਵਿਚ ਹੁੰਦੀਆਂ ਨੇ, ਤੇ ਇਹ ਅੱਲਾਹ ਤਾਲਾ ਦੇ ਅੰਦਰ ਜਾਂਦਾ ਹੈ -

**ਸਚ ਖੰਡਿ ਵਸੈ ਨਿਰਕਾਰੁ ॥
ਕਰਿ ਕਰਿ ਵੇਖੈ ਨਦਰਿ ਨਿਹਾਲ ॥ ਅੰਗ - ੮**

ਤੇ ਉਧਰੋਂ ਸੁਨੇਹੇ ਲਿਆ ਕੇ ਦਿੰਦਾ ਹੈ, ਅੱਜ ਇਥੇ ਮੈਨੂੰ ਏਸ ਰੂਪ ਵਿਚ, ਇਸ ਧਰਤੀ ਤੇ ਦਰਸ਼ਨ ਹੋ ਗਏ, ਤਾਂ ਮੈਂ ਸਲਾਮਾਂ ਕਰੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦਸ਼ਮੇਸ਼ ਪਿਤਾ ਅਨੰਦਪੁਰ ਸਾਹਿਬ ਪਹੁੰਚ ਜਾਂਦੇ ਨੇ।

ਅੱਜ ਆਪ ਖੇਲ੍ਹਦੇ-ਖੇਲ੍ਹਦੇ ਆਉਂਦੇ ਨੇ। ਨੌਂ ਸਾਲ ਦੀ ਆਪ ਦੀ ਉਮਰ ਹੋ ਗਈ। ਉਸ ਵੇਲੇ ਕੀ ਦੇਖਦੇ ਨੇ ਅੰਦਰ ਬਹੁਤ ਸਾਰੇ ਬੰਦੇ ਬੈਠੇ ਨੇ, ਵੱਡੇ-ਵੱਡੇ ਤਿਲਕ ਲੱਗੇ ਹੋਏ ਨੇ। ਵਧੀਆ-ਸੋਹਣੇ ਵਸਤਰ ਪਹਿਨੇ ਹੋਏ ਨੇ, ਦੇਖਣ ਤੋਂ ਪਤਾ ਲਗਦਾ ਹੈ ਕਿ ਵੱਡੇ ਵਿਦਵਾਨ ਪੁਰਸ਼ ਆਏ ਨੇ। ਲੋਕਿਨ ਉਦਾਸੀ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਜਿੰਨਾਂ ਸ਼ਾਇਦ ਹੀ ਸੰਸਾਰ ਤੇ ਕੋਈ ਦੁਖੀ ਹੋਵੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪ ਨੇ ਸਾਰੀ ਅਰਜ਼ ਉਨ੍ਹਾਂ ਦੀ ਸੁਣੀ ਤੇ ਆਪ ਗੰਭੀਰ ਹੋਏ ਬੈਠੇ ਨੇ, ਉਸ ਵੇਲੇ ਅਚਾਨਕ ਖੇਲ੍ਹਦੇ-ਖੇਲ੍ਹਦੇ ਆ ਕੇ ਇਸ ਚੁੱਪ ਨੂੰ ਤੇੜਨ ਵਾਸਤੇ ਗੁਰੂ ਮਹਾਰਾਜ ਨੇ ਪਿਛਲ ਪਾਸੇ ਦੀ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਗਲ ਵਿਚ ਦੋਹੋਂ ਬਾਹਾਂ ਪਾ ਲਈਆਂ। ਜਦ ਸਾਵਧਾਨ ਹੋਏ ਦੇਖਿਆ। ਕੋਈ ਮਾਮੂਲੀ ਪੁੱਤਰ ਨਹੀਂ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ, ਜਦੋਂ ਜਨਮ ਲਿਆ ਇਨ੍ਹਾਂ ਨੇ ਉਸ ਵੇਲੇ ਆਤਮ ਦਾਸ ਇਕ ਵੰਡਾ ਸੰਤ ਗੁਰੂ ਮਹਾਰਾਜ ਕੋਲ ਆਸਾਮ ਵਿਚ ਸੀਗਾ, ਆਹ ਧੋਬੜੀ-ਘਾਟ ਕੋਲ ਸੀਗਾ, ਉਥੇ ਜਦੋਂ ਖੁਸ਼ੀਆਂ ਮਨਾਈਆਂ ਜਾ ਗਈਆਂ ਸੀ, ਉਹ ਕਹਿਣ ਲੱਗੇ, ਮਹਾਰਾਜ ਅੱਜ ਤੁਸੀਂ ਐਨੀ ਖੁਸ਼ੀ ਮਨਾ ਰਹੇ ਓਂ, ਰਜੇ ਖੁਸ਼ੀ ਮਨਾ ਰਹੇ ਨੇ, ਕਾਰਨ ਕੀ ਹੈ? ਉਹ ਕਹਿਣ ਲੱਗੇ, ਸੰਤ ਜੀ! ਅੱਜ ਸਾਡੇ ਗੁਰਿ ਵਿਚ ਗੁਰੂ ਅਵਤਾਰ ਪ੍ਰਗਟ ਹੋਏ ਨੇ, ਧੂਰ ਤੋਂ ਨਿਵਾਜੇ ਨੇ। ਉਨ੍ਹਾਂ ਨੂੰ ਕਿਸੇ ਤਥ ਨੂੰ ਕਰਨ ਦੀ ਲੋੜ ਨਹੀਂ ਪੈਣੀ, ਸਾਧਨ ਵਿਚ ਪੈਣ ਦੀ ਲੋੜ ਨਹੀਂ ਪੈਣੀ, ਧੂਰ ਤੋਂ ਹੀ ਧੂਰੇ ਆਏ ਨੇ ਤੇ ਜੇ ਮੈਂ ਐਉਂ ਕਹਿ ਦੇਵਾਂ ਅਕਾਲ ਪੁਰਖ ਆਪ ਹੀ manifest ਹੋ ਕੇ ਸਾਕਾਰ ਰੂਪ ਧਾਰ ਕੇ ਮਨੁਖ ਦੇ ਜਾਮੇ 'ਚ ਆਏ ਨੇ। ਇਹ ਵੀ ਗੱਲ ਠੀਕ ਹੈ। ਉਸ ਵੇਲੇ ਉਹਨੇ ਬੇਨਤੀ ਕੀਤੀ ਕਿ ਫੇਰ ਪਾਤਸ਼ਾਹ ਮੈਨੂੰ ਦਰਸ਼ਨ ਕਰਨ ਦੀ ਆਗਿਆ ਦਿਓ। ਕਹਿੰਦੇ ਦਰਸ਼ਨ ਤੈਨੂੰ ਹੋਣਗੇ, ਅੱਜ ਤੋਂ 43 ਸਾਲ ਬਾਅਦ, ਉਹ ਦੱਖਣ ਨੂੰ ਜਾਂਦੇ ਹੋਣਗੇ, ਤੇ ਤੁੰ ਉਥੇ ਦਰਸ਼ਨ ਕਰੋਗਾ ਬੁਰਹਾਨਪੁਰ ਦੇ ਅੰਦਰ ਨਾਲੇ ਸੇਵਾ ਕਰੋਗਾ। 43 ਸਾਲ ਬਾਅਦ ਦਰਸ਼ਨ ਹੋਏ ਉਸ ਨੂੰ।

ਸੋ ਗੁਰੂ ਮਹਾਰਾਜ ਤਾਂ ਸਭ ਕੁਛ ਜਾਣਦੇ ਸੀ। ਉਸ ਵੇਲੇ ਆਪ ਨੇ ਕਿਹਾ ਪਿਤਾ ਜੀ! ਐਨੀ ਗੰਭੀਰ ਅਵਸਥਾ ਕਿਉਂ ਹੈ? ਇਹ ਲੋਕ ਕੌਣ ਨੇ? ਕਹਿਣ ਲੱਗੇ, ਗੋਬਿੰਦ ਰਾਏ ਇਹ ਬਹੁਤ ਦੁਖੀ ਨੇ, ਜ਼ਬਰਦਸਤੀ ਇਨ੍ਹਾਂ ਦਾ ਧਰਮ ਬਦਲਿਆ ਜਾ ਰਿਹਾ ਹੈ। ਇਹ ਵਿਦਵਾਨ ਪੁਰਸ਼ ਨੇ ਤੇ ਇਹ ਆਪਣੇ ਧਰਮ ਦੀ ਰਾਖੀ ਵਾਸਤੇ ਆਏ ਨੇ। ਕਹਿੰਦੇ ਇਨ੍ਹਾਂ 'ਚ ਕੋਈ ਨਹੀਂ ਹੈ ਜਿਹੜਾ ਆਪਣੇ ਧਰਮ ਦੀ ਰਾਖੀ ਕਰ ਲਵੇ। ਭਾਰਤ ਵਰਸ਼ ਵਿਚ ਕੋਈ ਬੰਦਾ ਐਸਾ ਨਹੀਂ ਜਿਹੜਾ ਇਨ੍ਹਾਂ ਦੇ ਧਰਮ ਦੀ ਰਾਖੀ ਕਰ ਦੇਵੇ? ਸੈਂਕੜੇ ਰਾਜੇ ਨੇ ਵੱਡੇ-ਵੱਡੇ, ਵੱਡੇ-ਵੱਡੇ ਸਟੇਟਾਂ ਦੇ ਮਾਲਕ ਨੇ ਤੇ ਕੋਈ ਇਕ ਨਹੀਂ, ਵੱਡੇ-ਵੱਡੇ ਇਨ੍ਹਾਂ ਦੇ ਸਾਧੂ ਨੇ, ਕੋਈ ਨਹੀਂ ਕਰ ਸਕਦਾ? ਕਹਿੰਦੇ, ਨਹੀਂ, ਸਭ ਪਾਸਿਓਂ ਹਾਰ ਕੇ ਆਏ ਨੇ, ਤੇ ਕਹਿੰਦੇ ਇਨ੍ਹਾਂ ਦੇ ਐਨੇ ਦੇਵਤੇ ਨੇ, ਮੰਦਰਾਂ ਦੇ ਵਿਚ ਟੱਲ ਵਜਦੇ ਨੇ, ਵੱਡੇ-ਵੱਡੇ ਮੰਦਰ ਬਣਾਏ ਹੋਏ ਨੇ ਤੇ ਉਨ੍ਹਾਂ ਨੂੰ ਭੋਗ ਲਵਾਉਂਦੇ ਨੇ, ਕਹਿੰਦੇ ਨੇ ਕਿ ਸਾਡੇ ਦੇਵਤੇ ਪ੍ਰਤੱਖ ਨੇ। ਉਨ੍ਹਾਂ ਦੇਵਤਿਆਂ ਦੀ ਆਰਾਧਨਾ ਕਰਕੇ ਆਪਣੀ ਰਾਖੀ ਨਹੀਂ ਕਰਾ ਸਕਦੇ, ਧਰਮ ਨਹੀਂ

ਬਚਾ ਸਕਦੇ, ਕਹਿੰਦੇ ਨਹੀਂ, ਕਿਸੇ ਦੇਵਤੇ ਨੇ ਰਾਖੀ ਨਹੀਂ ਕਰੀ, ਸਗੋਂ ਦੇਵ ਮੰਦਰ ਤੋੜ-ਤੋੜ ਕੇ ਪੈਰਾਂ ਦੇ ਵਿਚ ਲਾ ਦਿਤੇ ਗਏ ਨੇ, ਨੀਹਾਂ ਦੇ ਵਿਚ ਚਿਣ ਦਿਤੇ ਗਏ ਨੇ, ਮੂਰਤੀਆਂ ਚਿਣ ਦਿਤੀਆਂ ਗਈਆਂ ਨੇ, ਕੋਈ ਦੇਵਤਾ ਟਾਸ ਤੋਂ ਮਸ ਨਹੀਂ ਕਿਸੇ ਨੇ ਕਰੀ। ਕਹਿੰਦੇ ਹੁਣ ਪਿਤਾ ਜੀ! ਤੁਸੀਂ ਕੀ ਸੋਚ ਰਹੇ ਓਂ? ਕਹਿੰਦੇ, ਪੁੱਤਰ ਐਸ ਵੇਲੇ ਕੋਈ ਪੂਰਨ ਸੰਤ ਹੋਵੇ, ਉਹ ਆਪਣੀ ਕੁਰਬਾਨੀ ਦੇਵੇ ਤਾਂ ਇਹ ਧਰਮ ਠਹਿਰ ਸਕਦਾ ਹੈ, ਨਹੀਂ ਤਾਂ ਧਰਮ ਦਾ ਪਹਾੜ ਐਨੇ ਜ਼ੋਰ ਨਾਲ ਰੁਝਿਆ ਆ ਰਿਹਾ ਹੈ, ਕਿ ਇਕ ਹਿੰਦ ਸਾਰਾ ਜਿਹੜਾ ਹੈ ਇਹ ਧਰਮ ਤੋਂ ਹੀਣ ਹੋ ਜਾਏਗਾ। ਕੋਈ ਨਹੀਂ ਰਹੇਗਾ, ਸੋ ਅਸੀਂ ਇਸ ਚੀਜ਼ ਦੀ ਵਿਚਾਰ ਕਰ ਰਹੇ ਹਾਂ। ਕਹਿੰਦੇ, ਪਿਤਾ ਜੀ! ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ -

**ਕੋਈ ਨ ਬੰਸੇ ਸਾਧ ਬਿਨ
ਸਾਧ ਨ ਦਿਸੈ ਜਗਿ ਵਿਚ ਕੋਆ।**

ਪੂਰਨ ਸਾਧਾਂ ਦੀ ਅਣਹੋਂਦ ਹੋ ਗਈ ਸੀ। ਗੁਰੂ ਨਾਨਕ ਨੇ ਸਾਧ ਬਣਾਏ ਇਥੇ ਆ ਕੇ, ਸੰਤ ਬਣਾਏ ਤੇ ਤੁਸੀਂ ਗੁਰੂ ਨਾਨਕ ਆਪ ਹੋਂ, ਤੁਹਾਡੇ ਨਾਲੋਂ ਵੱਡਾ ਤਾਂ ਕੋਈ ਹੋਰ ਹੋ ਨਹੀਂ ਸਕਦਾ, ਤੇ ਤੁਸੀਂ ਜਾਓ ਜਾ ਕੇ ਆਪਣਾ ਬਲੀਦਾਨ ਦਿਓ, ਐਨੇ ਜਦ ਬਚਲ ਸੁਣੋ, ਮਹਾਰਾਜ ਜੀ ਨੇ ਛਾਤੀ ਨਾਲ ਲਾ ਲਏ, ਘੁੱਟ ਕੇ ਪਿਆਰ ਕਰਿਆ। ਕਹਿਣ ਲੱਗੇ, ਠੀਕ ਹੈ, ਤੂੰ ਅਜੇ ਬੱਚਾ ਹੈਂ? ਕਹਿਣ ਲੱਗੇ, ਪਿਤਾ ਜੀ! ਜਦ ਮੈਂ ਮਾਂ ਦੇ ਪੇਟ 'ਚ ਸੀ, ਉਥੇ ਵੀ ਮੇਰੀ ਰਾਖੀ ਹੁੰਦੀ ਸੀ, ਜਦ ਮੈਂ ਬਾਹਰ ਆਇਆ ਤਾਂ ਮੇਰੇ ਦੰਦ ਨਹੀਂ ਸੀ ਆਏ, ਦੁੱਧ ਉਸ ਵੇਲੇ ਪ੍ਰਮੇਸਰ ਨੇ ਪੈਦਾ ਕਰਿਆ ਤੇ ਹੁਣ ਜਦ ਮੈਂ ਨੌਜਵਾਨ ਦਾ ਹੋ ਗਿਆ, ਹੁਣ ਤਾਂ ਉਹ ਆਪ ਹੀ ਮੇਰੇ ਨਾਲ ਹੈ ਤੁਸੀਂ ਕਾਹਦਾ ਫਿਕਰ ਕਰਦੇ ਓਂ। ਸੋ ਪਿਤਾ ਨੂੰ ਸ਼ਹੀਦੀ ਵਾਸਤੇ ਹੱਸ ਕੇ ਭੇਜ ਦਿਤਾ। ਸ਼ਹੀਦੀ ਹੋ ਜਾਂਦੀ ਹੈ। ਉਸ ਤੋਂ ਬਾਅਦ ਗੁਰੂ ਮਹਾਰਾਜ ਗੱਦੀ 'ਤੇ ਬੈਠਦੇ ਨੇ, ਉਮਰ ਛੋਟੀ ਹੈ, ਮਸੰਦਾਂ ਦੀ ਪੂਜਾ ਦਾ ਧਾਨ ਖਾ-ਖਾ ਕੇ ਮਤ ਮਾਰੀ ਗਈ ਸੀ। ਜੇ ਤਾਂ ਪੂਜਾ ਖਾਣ ਵਾਲਾ ਪੁਰਸ਼ ਭਜਨ ਕਰੇ, ਬੰਦਗੀ ਕਰੇ, ਸੇਵਾ ਕਰੇ ਤਾਂ, ਤਾਂ ਬਚਿਆ ਕਰਦਾ ਹੈ, ਨਹੀਂ ਤਾਂ ਕਹਿੰਦੇ-

**ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਭੁ ਪਾਜੁ॥
ਭਾਈ ਗੁਰਦਾਸ ਜੀ, ਵਾਰ ੩੫/੧੨**

ਜਿਵੇਂ ਵਿਹੁ ਦੇ ਕੈਪਸੂਲ ਖਾਂਦਾ ਹੈ, ਐਉਂ ਉਹ ਖਾਂਦਾ ਹੈ। ਇਸ ਤਰ੍ਹਾਂ ਉਹ ਖਾਣ ਲਗ ਗਏ ਸੀ। ਸੰਗਤਾਂ ਨੇ ਗੁਰੂ ਵਾਸਤੇ ਲਿਆਣਾ, ਰਾਹ ਵਿਚ ਆਪਣੇ ਵਾਸਤੇ ਹੀ ਰੱਖ ਲੈਣਾ, ਆਪਣੀ ਐਸ-ਇਸ਼ਰਤ ਵਧ ਗਈ। ਬੜੇ-ਬੜੇ ਰੇਸ਼ਮੀ ਕੱਪੜੇ, ਕੀਮਤੀ ਗਹਿਣੇ, ਹੀਰੇ ਜਵਾਹਾਰਤ ਪਹਿਨਣੇ ਸ਼ੁਰੂ ਕਰ ਦਿਤੇ, ਕਲਗੀਆਂ ਲਾਉਣੀਆਂ ਸ਼ੁਰੂ ਕਰ ਦਿਤੀਆਂ। ਵਿਸ਼ੇ-ਵਿਕਾਰਾਂ 'ਚ ਪੈ ਗਏ, ਵੇਸਵਾਵਾਂ ਰੱਖਣੀਆਂ ਸ਼ੁਰੂ ਕਰ ਦਿਤੀਆਂ। ਪੂਰਨ ਤੌਰ ਦੇ ਉਤੇ ਨਿਹਚਾ ਛੋਲ ਗਿਆ ਤੇ ਜਿਹੜਾ ਧਰਮਸਾਲਾ ਦੀਆ ਰੋਟੀਆਂ ਕਰਿਆਂ ਕਰਦੀਆ ਨੇ -

**ਧਰਮਸਾਲਾਂ ਦੀਆਂ ਰੋਟੀਆਂ ਤਿਨ ਕੰਮ ਕਰੇਨਾ।
ਹਡ ਗਾਲਣ, ਮਤ ਮਾਰਨ, ਭਜਨ ਕਰਨ ਨ ਦੇਨਾ।**

ਉਹ ਪੂਰੀ ਤਰ੍ਹਾਂ ਮਸੰਦਾਂ ਦੇ ਉਤੇ ਅਸਰ ਛਾ ਗਿਆ। ਮਾਇਆ ਫੈਲ ਗਈ ਉਨ੍ਹਾਂ ਦੇ ਉਤੇ, ਉਨ੍ਹਾਂ ਦੇ ਮਨ ਵਿਚ ਇਹ ਨਿਹਚਾ ਹੋ ਗਿਆ ਕਿ ਗੁਰੂ ਨੂੰ ਗੁਰੂ ਬਣਾਉਣਾ ਤਾਂ ਸਾਡੇ ਹੱਥ ਹੈ। ਅਸੀਂ ਇਲਾਕੇ ਦੇ ਮਸੰਦ ਹਾਂ, ਸਾਰੀ ਸੰਗਤ ਸਾਡੇ ਹੱਥ ਵਿਚ ਹੁੰਦੀ ਹੈ ਤੇ ਜਿਹਨੂੰ ਜੀਅ ਕਰੇ ਗੁਰੂ ਬਣਾ ਲਵਾਂਗੇ, ਗੁਰੂਆਂ 'ਚ ਕੋਈ ਖਾਸ ਗੱਲ ਹੁੰਦੀ ਹੈ? ਜੇ ਗੁਰੂ 'ਚ ਸਕਤੀ ਹੁੰਦੀ ਤਾਂ ਅੱਗੜੇਬ ਦਾ ਸੀਸ ਕਿਵੇਂ ਕੱਟ ਦਿੰਦੀ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਸੀ ਪਿਆਰਿਓ! -

**ਨਾਟਕ ਚੇਟਕ ਕੀਏ ਕੁਕਾਜਾ।
ਪ੍ਰਭ ਲੋਗਨ ਕਹ ਆਵਤ ਲਾਜਾ।**

ਉਹ ਤਾਂ ਸਮਰੱਥ ਸੀ ਇਕ ਬਚਨ ਕਰਕੇ ਸਭ ਕਛ ਕਰ ਦਿੰਦੇ ਲੋਕਿਨ ਨਾਟਕ ਚੇਟਕ ਸਤਿਪੁਰਸ਼ ਦਿਖਾਇਆ ਨਹੀਂ ਕਰਦੇ। ਨਿਹਚਾ ਨਹੀਂ ਸੀ ਆ ਰਿਹਾ ਉਨ੍ਹਾਂ ਨੂੰ ਗੁਰੂ ਮਹਾਰਾਜ 'ਤੇ, ਕਿੰਨੇ ਕੌਤਕ ਮਹਾਰਾਜ ਨੇ ਦਿਖਾਏ ਤੇ ਅੱਜ ਦੀਵਾਨ ਲਗਿਆ ਹੋਇਆ, ਉਹਦੇ ਵਿਚ ਗੁਰੂ ਮਹਾਰਾਜ ਜੀ ਬਹੁਤ ਕਿਸਮ ਦੇ ਬਚਨ ਕਰ ਰਹੇ ਨੇ। ਕੁਛ ਥੋੜ੍ਹੇ-ਥੋੜ੍ਹੇ ਹਾਸੇ ਦੇ ਵੀ ਬਚਨ ਚਲਣ ਲਗ ਗਏ, ਹਲਕਾ-ਹਲਕਾ ਹਾਸਾ ਉਪਦੇਸ਼ ਦੇਣ ਦੇ ਵਾਸਤੇ। ਸਤਿਪੁਰਸ਼ ਜਦ ਹਸਦੇ ਨੇ ਉਪਦੇਸ਼ ਦਿੰਦੇ ਨੇ। ਛੋਟੇ ਮਹਾਰਾਜ ਜੀ (ਸੰਤ ਕਿਸ਼ਨ ਸਿੰਘ ਜੀ ਮਹਾਰਾਜ ਰਾਝਾ ਸਾਹਿਬ) ਨਾਲੇ ਹਸੀ ਜਾਂਦੇ ਸੀ, ਨਾਲੇ ਉਪਦੇਸ਼ ਦੇਈ ਜਾਣਾ ਬੜੀ ਡੂੰਘੀ ਤੋਂ ਡੂੰਘੀ ਗੱਲ, ਹੱਸ ਕੇ ਕਹਿ ਦੇਣੀ। ਸੋ ਐਸਾ ਮਾਹੌਲ ਦੇਖ ਇਕ ਮਦਾਰੀ ਆ ਗਿਆ, ਰਿੱਛ ਵਾਲਾ। ਬੜਾ ਵੱਡਾ ਰਿੱਛ ਹੈ ਉਹਦੇ ਕੋਲ। ਆ ਕੇ ਤਮਾਸਾ ਦਿਖਾਉਣ ਲਗ ਗਿਆ। ਉਸ ਵੇਲੇ ਮਹਾਰਾਜ ਦੀ ਗਿਆਚੁਂ ਸਾਲ ਦੀ ਉਮਰ ਸੀ। 1734 ਸੰਮਤ ਸੀ ਉਸ ਵੇਲੇ ਤੇ ਉਹ ਕਸ਼ਤੀਆਂ ਦਿਖਾ ਰਿਹਾ ਹੈ, ਕਦੇ ਥੱਲੇ ਆ ਜਾਂਦਾ ਹੈ ਮਦਾਰੀ, ਕਦੇ ਰਿੱਛ ਆ ਜਾਂਦਾ ਹੈ। ਬੜੀ ਦੇਰ ਇਸ ਤਰ੍ਹਾਂ ਕਰਦੇ ਦੋਵੇਂ ਗਰਮੀ-ਗਰਮੀ ਹੋ ਗਏ। ਸਾਰੇ ਦੇਖ-ਦੇਖ ਕੇ ਹੱਸ ਰਹੇ ਨੇ। ਐਨੇ ਨੂੰ ਜਿਹੜਾ ਚੌਰ ਬਰਦਾਰ ਸੀ, ਭਾਈ ਕੀਰਤੀਆ, ਉਹ ਵੀ ਹਸਦਾ ਹੈ, ਮਹਾਰਾਜ ਨੇ ਐਉਂ ਉਪਰ ਨੂੰ ਦੇਖਿਆ, ਕਹਿੰਦੇ ਕੀਰਤੀਆ! ਪਛਾਣਦਾ ਹੈਂ ਕਿ ਐਵੇਂ ਹੀ ਹਸੀ ਜਾਂਦਾ ਹੈਂ?

ਕਹਿੰਦਾ, ਰਿੱਛ ਨੂੰ ਦੇਖ ਕੇ ਹੱਸਦਾ ਹਾਂ। ਮੈਨੂੰ ਤਾਂ ਪਛਾਣ ਨਹੀਂ ਹੈ।

ਕਹਿੰਦੇ, ਤੂੰ ਨਾ ਹੱਸ, ਬਾਕੀਆ ਨੂੰ ਹੱਸ ਲੈਣ ਦੇ।

ਕਹਿੰਦਾ ਮਹਾਰਾਜ ਮੈਂ ਕਿਉਂ ਨਾ ਹੱਸਾਂ?

ਕਹਿਣ ਲੱਗੇ, ਤੇਰਾ ਬਾਪੂ ਹੈ ਇਹ।

ਕਹਿੰਦਾ, ਮੇਰਾ ਪਿਤਾ? ਮੇਰਾ ਪਿਤਾ ਤਾਂ ਗੁਰੂ ਨੌਵੇਂ ਪਾਤਸ਼ਾਹ ਦਾ ਚੌਰ ਬਰਦਾਰ ਸੀ, ਸੇਵਾ ਕਰਦਾ ਸੀ ਤੇ ਮੈਰਾ ਪਿਤਾ ਚੌਰ ਬਰਦਾਰ ਹੋ ਕੇ ਰਿੱਛ ਬਣਦਾ ਹੈ ਤਾਂ ਫੇਰ ਮੈਂ ਤੁਹਾਡੀ ਸੇਵਾ ਕਰਦਾ ਹਾਂ ਮੈਂ ਫੇਰ ਬਾਂਦਰ ਬਣ ਜਾਵਾਂਗਾ। ਫੇਰ ਗੁਰੂਆਂ ਦੀ ਸੇਵਾ ਕਰਨ ਦਾ ਕੀ ਫਲ ਹੋਇਆ? ਮਹਾਰਾਜ ਕਹਿੰਦੇ ਭਾਈ ਕੀਰਤੀਆ! ਗੁਰੂ ਨਾਨਕ ਸਾਹਿਬ ਨੇ ਤਾਂ ਸਾਰਾ ਕੁਛ ਖੋਲ੍ਹ ਕੇ ਦੱਸਿਆ ਹੋਇਆ ਹੈ ਬਈ ਜੇ ਸੇਵਾ, ਸੇਵਾ ਦੇ ਤੌਰ ਤੇ ਕੀਤੀ

ਜਾਵੇ ਤਾਂ ਇਥੇ ਵੀ ਮਾਣ ਮਿਲਦਾ ਹੈ, ਦਰਗਾਹ ਵਿਚ ਵੀ ਮਾਣ ਮਿਲਦਾ ਹੈ -

**ਧਰਨਾ - ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ,
ਸੇਵਾ ਕਰਕੇ ਮਾਣ ਪਾਈਦੈ।**

ਦੇਖ ਭਾਈ ਕੀਰਤੀਆ! ਗੁਰੂ ਨਾਨਕ ਇਹ ਕਹਿੰਦੇ ਨੇ ਕਿ -

ਵਿਚਿ ਦੁਨੀਆ ਸੇਵ ਕਮਾਈਐ ॥

ਤਾਂ ਦਰਗਹ ਬੈਸਣੁ ਪਾਈਐ ॥

ਕਹੁ ਨਾਨਕ ਬਾਹ ਲੁਡਾਈਐ ॥ ਅੰਗ - ੨੬

ਇਹ ਠੀਕ ਹੈ ਸੇਵਾ ਕਰਨ ਵਾਲੇ ਨੂੰ ਐਥੇ ਵੀ ਮਾਣ। ਲੇਕਿਨ ਸੇਵਾ, ਸੇਵਾ ਕਰਨ ਵਿਚ ਫਰਕ ਹੈ। ਜੇ ਤਾਂ ਬੱਧਾ ਚੱਟੀ ਕਰਦਾ ਹੈ, ਜਾਂ ਏਸ ਕਰਕੇ ਕਰਦਾ ਹੈ ਕਿ ਬਾਬਾ ਜੀ! ਨਾਰਾਜ਼ ਨਾ ਹੋ ਜਾਣ, ਦੇਖਦੇ ਨੇ ਸੇਵਾ ਕਰਾਂ। ਉਹ ਤਾਂ ਸੇਵਾ ਹੋਰ ਚੀਜ਼ ਹੈ। ਇਕ ਆਪੇ ਹੀ ਜਾਂਦਾ ਹੈ, ਆਪਣੇ ਆਪ ਹੀ ਸੇਵਾ ਕਰਨ ਕਿ ਮੈਂ ਹੁਣ ਸੇਵਾ ਕੀ ਕਰਾਂ। ਇਥੇ ਬੀਬੀਆਂ ਆਉਂਦੀਆਂ ਨੇ। ਭਾਈ ਬੀਮਾਰੀ ਹਟ ਜਾਏਗੀ, ਸੇਵਾ ਕਰੋ। ਗੁਰੂ ਪ੍ਰਸੰਨ ਹੋ ਜਾਏਗਾ, ਕਈ ਵਾਰੀ ਮੈਂ ਦੇਖਦਾ ਹਾਂ, ਮੈਨੂੰ ਪਤਾ ਲਗ ਜਾਂਦਾ ਹੈ ਕਿ ਇਹ ਦਿਲੋਂ ਸੇਵਾ ਨਹੀਂ ਕਰਦੀ ਬੱਸ ਰਾਜੀ ਹੋਣ ਵਾਸਤੇ ਹੀ ਕਰਦੀ ਹੈ। ਸੇਵਾ ਹੋਰ ਚੀਜ਼ ਹੁੰਦੀ ਹੈ, ਉਥੇ ਨੱਠ-ਨੱਠ ਕੇ ਪੈਂਦਾ ਹੈ ਬੰਦਾ। ਕਈ ਐਸੇ ਵੀ ਹੁੰਦੇ ਨੇ ਉਹ ਮੂੰਹ ਮਲਾਜ਼ਾ ਰੱਖਣ ਵਾਸਤੇ ਸੇਵਾ ਕਰਦੇ ਨੇ।

ਵਿਚਿ ਹਉਮੈ ਸੇਵਾ ਬਾਇ ਨ ਪਾਏ ॥

ਜਨਮਿ ਮਰੈ ਫਿਰਿ ਆਵੈ ਜਾਏ ॥ ਅੰਗ - ੧੦੨੧

ਹੁਣ ਇਹਨੂੰ ਕੌਣ ਟਾਲ ਦਏਗਾ। ਸਤਿਗੁਰੂ ਦੀ ਸੇਵਾ ਤਾਂ ਸਫਲ ਹੈ। ਕਹਿੰਦੇ ਓਹਦੀ ਸਫਲ ਹੈ -

ਸਤਿਗੁਰ ਕੀ ਸੇਵਾ ਸਫਲ ਹੈ

ਜੇ ਕੌ ਕਰੇ ਚਿਤੁ ਲਾਇ ॥ ਅੰਗ - ੫੫੨

ਜਿਹੜਾ ਚਿੱਤ ਲਾ ਕੇ ਕਰਦਾ ਹੈ ਤੇ ਨਿਮਾਣਾ ਹੋ ਕੇ ਕਰਦਾ ਹੈ ਤੇ ਸੁਕਰ 'ਚ ਰਹਿੰਦਾ ਹੈ ਕਿ ਹੋ ਸੱਚੇ ਪਾਤਸ਼ਾਹ! ਤੂੰ ਮੈਨੂੰ ਸੇਵਾ ਕਰਨ ਦਾ ਬਲ ਬਖਸ਼ ਦਿਤਾ, ਮਨੁੱਖ ਜਾਮੇ 'ਚਾ ਬਣ ਕੇ ਨਹੀਂ ਕਰਦਾ, ਜਿਹੜਾ ਬਣ ਕੇ ਕਰਦਾ ਹੈ, ਮਹਾਰਾਜ ਕਹਿੰਦੇ ਉਹ ਤਾਂ ਨਹੀਂ ਸੇਵਕ ਹੈਗਾ। ਬਾਕੀ ਉਹ ਤਾਂ ਬਾਤਾਂ-ਚੀਤਾਂ ਨੇ, ਬਾਤਾਂ-ਚੀਤਾਂ ਨੂੰ ਤਾਂ ਮਹਾਰਾਜ ਐਉਂ ਫੁਰਮਾਉਂਦੇ ਨੇ-

ਧਰਨਾ - ਗੱਲਾਂ ਵਾਲੇ ਹੈਨ ਘਨੇਰੇ

ਚਾਕਰ ਕੋਈ-ਕੋਈ ਹੈ।

ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥

ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥

ਆਪੁ ਗਵਾਇ ਸੇਵਾ ਕਰੇ ਤਾਂ ਕਿਛੁ ਪਾਏ ਮਾਨੁ ॥

ਨਾਨਕ ਜਿਸ ਨੇ ਲਗਾ ਤਿਸੁ ਮਿਲੈ

ਲਗਾ ਸੋ ਪਰਵਾਨੁ ॥ ਅੰਗ - ੪੨੪

ਮਹਾਰਾਜ ਕਹਿਣ ਲੱਗੇ, ਗੱਲਾਂ ਵਾਲੀ ਦੁਨੀਆਂ ਬੇਅੰਤ ਹੈ। ਲੇਕਿਨ ਸੱਚੇ ਦਿਲ ਦਾ ਚਾਕਰ ਹੋਣਾ ਬਹੁਤ ਮੁਸ਼ਕਲ ਹੈ। ਸੇਵਾਦਾਰ ਹੋਣਾ ਬਹੁਤ ਮੁਸ਼ਕਲ ਹੈ। ਕਹਿੰਦੇ ਉਹ ਹੁੰਦਾ ਹੈ ਜਿਹੜਾ ਜਿਹੜਾ

ਸਿਰ ਦੀ ਪਰਵਾਹ ਨਾ ਕਰੇ। ਇਥੇ ਮੇਰੇ ਕੋਲ ਆਇਆ ਬੱਚਾ, ਕਹਿੰਦਾ ਜੀ ਵਾਹਿਗੁਰੂ ਮੰਤਰ ਦੀ ਰੋਲ 'ਤੇ ਬੈਠਣ ਨੂੰ ਕੋਈ ਬੀਬੀ ਤਿਆਰ ਨਹੀਂ ਹੋ ਰਹੀ, ਕੋਈ ਭਾਈ ਨਹੀਂ ਤਿਆਰ ਹੋ ਰਿਹਾ। ਮੈਂ ਕਿਹਾ ਕਮਾਲ ਹੈ, ਇਹ ਤਾਂ ਬੀਮਾਰ ਹੋ ਜਾਣਗੇ ਸਾਰੇ। ਇਹ ਤਾਂ ਆਸੀਂ ਕਰਿਆ ਹੀ ਤਾਂ ਹੈ ਕਿ ਗੁਰਦੁਆਰੇ ਦੇ ਪ੍ਰਸ਼ਾਸਨੇ ਛਕ ਕੇ ਭਜਨ ਵੀ ਬਰਾਬਰ ਦਾ ਹੁੰਦਾ ਰਹੇ ਪਰ ਇਹ ਗੱਲ ਕੀ ਇਨ੍ਹਾਂ ਨੂੰ ਸਮਝ ਵਿਚ ਹੀ ਨਹੀਂ ਪਈ। ਵਾਹਿਗੁਰੂ-ਵਾਹਿਗੁਰੂ ਕਰਨ ਤੋਂ ਹੀ ਟਲਦੇ ਨੇ। ਮੈਂ ਕਿਹਾ ਜਾਹ, ਜਿਹੜੀ ਬੀਬੀ ਨੂੰ ਕਹੋਂਗਾ ਜੇ ਉਹਨੇ ਨਾਨਕ ਕਰੀ, ਮੇਰੇ ਕੋਲ ਲੈ ਕੇ ਆਈਂ। ਫੇਰ ਉਹਨੇ ਜਾ ਕੇ ਕਿਹਾ, ਫੇਰ ਉਹ ਆਇਆ ਨਹੀਂ।

ਇਹ ਮੈਂ ਤਾਂ ਕਰਦਾ ਹਾਂ ਇਥੇ ਵਾਲਿਆਂ ਨਾਲ ਗੱਲ ਕਿ ਇਹ ਸੇਵਾਦਾਰ ਕਹਾਉਂਦੇ ਨੇ, ਘਰ-ਬਾਰ ਛੱਡੇ ਨੇ, ਫੇਰ ਸਹੀ ਸੇਵਾ ਵਾਲਾ ਹੋਣਾ ਚਾਹੀਦਾ ਹੈ। ਜੇ ਤਾਂ ਐਡਾ ਸੌਕ ਹੋਵੇ ਫੇਰ ਤਾਂ ਠੀਕ ਹੈ। ਨਹੀਂ ਤਾਂ ਘਰ ਹੀ ਰਹੇ ਆਪਣੇ, ਜਿਥੇ ਦੁਨੀਆਂ ਰੋਂਦੀ-ਕੁਰਲਾਉਂਦੀ ਹੈ ਉਥੇ ਆਪ ਕਰੀ ਜਾਓ, ਵਿਚੇ ਗੁਜ਼ਾਰਾ ਸਭ ਦਾ ਹੋਈ ਜਾਣਾ ਹੈ। ਜੇ ਗੁਰੂ ਦੇ ਦਰ ਤੇ ਆਉਣਾ ਹੈ ਤਾਂ ਗੁਰੂ ਦਾ ਦਰਬਾਰ ਕੁਛ ਹੋਰ ਤਰ੍ਹਾਂ ਦਾ ਹੈ ਉਹ ਤਾਂ ਕਹਿੰਦਾ ਹੈ ਕਿ-

ਪਹਿਲਾ ਮਰਣੁ ਕਬੂਲਿ ਜੀਵਣ ਕੀ ਛੱਡਿ ਆਸ ॥

ਹੋਰ ਸਭਨਾ ਕੀ ਰੋਣਕਾ

ਤਉ ਆਉ ਹਮਾਰੈ ਪਾਸਿ ॥ ਅੰਗ - ੧੧੦੨

ਰੋਣਕਾ ਬਣ ਕੇ ਆ। ਮਹਾਰਾਜ ਕਹਿੰਦੇ, ਸੇਵਾ, ਸੇਵਾ 'ਚ ਭਾਈ ਕੀਰਤੀਆ ਫਰਕ ਹੈ। ਤੇਰਾ ਪਿਛਿ ਸੇਵਾ ਤਾਂ ਕਰਦਾ ਸੀ, ਚੌਰ ਬਰਦਾਰ ਸੀ, ਹਰ ਵਕਤ ਗੁਰੂ ਦੇ ਕੋਲ ਰਹਿੰਦਾ ਸੀ। ਪਰ ਉਹਦੇ ਮਨ ਵਿਚ ਅਭਿਮਾਨ ਬੜਾ ਸੀ, ਬਈ ਮੈਂ ਗੁਰੂ ਦਾ ਚੌਰੀ ਹਾਂ। ਕਹਿੰਦਾ ਮਹਾਰਾਜ ਜੀ! ਗੱਲ ਕੀ ਹੋਈ ਆਪ ਖੇਲ੍ਹ ਕੇ ਦੱਸੋ। ਆਪ ਨੇ ਕਿਹਾ ਕਿ ਗੁਰੂ ਤੇਰਾ ਬਹਾਦਰ ਸਾਹਿਬ ਦੇ ਦੀਵਾਨ ਦਾ ਭੋਗ ਪਿਆ ਤੇ ਮਹਾਰਾਜ ਜੀ ਅਜੇ ਬੈਠੇ ਹੀ ਨੇ ਕਿ ਤੇਰਾ ਪਿਤਾ ਪ੍ਰਸ਼ਾਸਦ ਵੰਡਣ ਲਗ ਗਿਆ। ਪ੍ਰਸ਼ਾਸਦ ਵੰਡਦੇ-ਵੰਡਦੇ ਉਥੇ ਇਕ ਕਿਸਾਨ ਦਸਵੰਧ ਲਈ ਆਉਂਦਾ ਸੀ ਤੇ ਉਹਨੇ ਅੱਗੇ ਜਾਣਾ ਸੀ। ਗੱਡਾ ਰੋਕ ਲਿਆ ਤੇ ਮਨ ਵਿਚ ਹੋਇਆ ਕਿ ਭੋਗ ਲਗਿਆ ਹੋਇਆ ਹੈ ਗੁਰੂ ਦਾ। ਜਦੋਂ ਭੋਗ ਲਗ ਗਿਆ, ਸੀਤ ਪ੍ਰਸ਼ਾਸਦ ਜਿਹੜਾ ਗੁਰੂ ਦਾ ਖਾ ਲਏਗਾ ਉਹਦਾ ਤਾਂ ਤਨ ਮਨ ਸਭ ਨਿਰਮਲ ਹੋ ਜਾਣਾ ਹੈ। ਗੁਰੂ ਦਾ ਸੀਤ ਪ੍ਰਸ਼ਾਸਦ ਕਿਤੇ ਮਿਲਦਾ ਹੈ। ਬਈ ਹੋਵੇ ਨਾ ਤਾਂ ਮੈਂ ਭਾਗਾਂ ਵਾਲਾ ਬਣਾਂ, ਪ੍ਰਸ਼ਾਸਦ ਲੈ ਆਵਾਂ, ਸੀਤ ਪ੍ਰਸ਼ਾਸਦ ਹੁੰਦਾ ਹੈ ਇਹ। ਕਹਿੰਦੇ ਵੀ ਜਾਂ ਅਰਦਾਸ ਦੇ ਅੰਦਰਾਂ ਤੋਂ ਨਾਲ ਇਹ ਵੀ ਅਰਦਾਸ ਕਰਦੇ ਹਾਂ ਕਿ ਬੰਦੀਗੀ ਕਰਨ ਦਾ ਬਲ ਆ ਜਾਏ ਸੀਤ ਪ੍ਰਸ਼ਾਸਦ ਛਕ ਕੇ, ਨਾਮ ਜਪਣ ਦਾ, ਸੇਵਾ ਕਰਨ ਦਾ। ਪਰ ਸਮਝ ਕੇ ਕਹਿਣਾ ਹੋਰ ਗੱਲ ਹੈ, ਅੱਖਾਂ ਨੂੰ ਰੋਜ਼ ਘੋਟਾ ਲਾ ਦੇਣਾ ਹੋਰ ਗੱਲ ਹੈ। ਕਹਿੰਦੇ ਉਹ ਏਸ ਆਸ ਨਾਲ ਆਇਆ ਹੈ ਤੇ ਏਧਰਲੇ ਪਾਸੇ ਤੇਰੇ ਪਿਤਾ ਦੇ ਸਾਮ੍ਰਾਹੇ ਆ ਗਿਆ, ਗੱਡੇ ਦੀ ਧੂੜ ਨਾਲ ਲੱਘਪੱਥ ਹੋਇਆ, ਦਾੜ੍ਹੇ ਤੇ ਧੂੜ ਹੀ ਧੂੜ ਪਈ ਸੀ। ਚਿਹਰਾ ਧੂੜ ਨਾਲ ਲੱਘਪੱਥ ਹੋਇਆ, ਕਪੜਿਆਂ ਤੇ ਧੂੜ ਪਈ ਸੀ। ਹੱਥ ਉਸਨੇ ਛੇਤੀ ਨਾਲ ਕੱਪੜੇ ਨਾਲ ਪੂੰਝ ਲਈ ਤੇ ਜਦੋਂ ਤੇਰੈ ਪਿਤਾ ਕੋਲ ਆਇਆ ਤਾਂ ਉਹ ਕਹਿਣ ਲੱਗਿਆ ਕਿ ਪਰ੍ਹੇ ਹੋ ਕੇ ਬੈਠਾ। ਫਿੱਕਾ ਬੋਲਿਆ। ਗੱਡਾ

ਉਹਦਾ ਤੁਰ ਪਿਆ। ਉਹਨੇ ਦੇਖ ਲਿਆ ਕਿ ਗੱਡਾ ਤੁਰਿਆ ਜਾਂਦਾ ਹੈ। ਚੂਸਰੀ ਵਾਰੀ ਉਹਨੇ ਕਿਹਾ ਕਿ ਸ਼ਾਇਦ ਮੈਨੂੰ ਹੁਣ ਪ੍ਰਸ਼ਾਦ ਦੇ ਦੇਵੇ। ਪ੍ਰੇਮੀਆਂ! ਜਦ ਉਹ ਤੇਰੇ ਪਿਤਾ ਦੇ ਸਾਮ੍ਰਾਣੇ ਦੂਜੀ ਵਾਰੀ ਆਇਆ, ਤਾਂ ਤੇਰੇ ਪਿਤਾ ਨੇ ਗੁਸੈਂ ਵਿਚ ਕਿਹਾ ਕਿ ਤੈਨੂੰ ਕਿਹਾ ਸੀ ਸਾਮ੍ਰਾਣੇ ਬੈਠ, ਰਿੱਛ ਜਿਹਾ ਫੇਰ ਟੱਪ ਕੇ ਸਾਮ੍ਰਾਣੇ ਆ ਗਿਆ। ਕਰਹਿਤ ਕਰ ਦਿਤੀ ਫਿੱਕਾ ਬੋਲ ਕੇ। ਰਹਿਤਾਂ ਕੇਵਲ ਇਹੀ ਨਹੀਂ ਕਿ ਕਿਰਪਾਨ ਪਹਿਨ ਲਓ, ਕਛਹਿਰਾ ਪਹਿਨ ਲਓ। ਇਹ ਤਾਂ ਸਰੀਰ ਦੀਆ ਰਹਿਤਾਂ ਨੇ, ਅੰਦਰਲੀਆਂ ਰਹਿਤਾਂ ਜਿਹੜੀਆਂ ਨੇ ਨਾ ਉਹ ਜ਼ਰੂਰੀ ਨੇ -

**ਨਿੰਦਾ ਭਲੀ ਕਿਸੈ ਕੀ ਨਾਹੀ
ਮਨਮੁਖ ਮੁਗਧ ਕਰੰਨਿ ॥
ਮੁਰ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥**
ਅੰਗ - ੨੫੫

ਕਿਵੇਂ ਸਿੱਖ ਕਹਾ ਲਏਗਾ ਆਪਣੇ ਆਪ ਨੂੰ ਨਿੰਦਿਆ ਕਰਨ ਵਾਲਾ। ਉਹ ਤਾਂ ਮਨਮੁਖ ਤੇ ਮੂਰਖ ਹੈ, ਮੁਗਧ ਹੈ। ਚੁਗਲੀ ਕਰਨ ਵਾਲਾ ਸਿੱਖ ਕਿਵੇਂ ਬਣ ਗਿਆ। ਬੋਈਮਾਨੀ, ਠੱਗੀ ਕਰਨ ਵਾਲਾ ਸਿੱਖ ਕਿਵੇਂ ਬਣ ਗਿਆ ਤੇ ਜਦੋਂ ਰਹਿਤਾਂ ਦੀ ਉਲੰਘਣਾ ਕਰੇਗਾ ਫੇਰ ਸਜ਼ਾ ਪਾਵੇਗਾ ਤੇ ਰਹਿਤ ਇਸ ਤਰ੍ਹਾਂ ਕਹਿੰਦੀ ਹੈ -

ਧਿੱਕਾ ਬੋਲ ਨਾ ਜੁਬਾਨ ਵਿਚੋਂ ਬੋਲੀਐ,
ਦਰਗਾਹ ਵਿਚ ਧੱਕੇ ਖਾਵੇਂਗਾ।

**ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ ॥
ਫਿਕੈ ਫਿਕਾ ਸਟੀਐ ਫਿਕੈ ਫਿਕੀ ਸੋਇ ॥
ਫਿਕਾ ਦਰਗਾਹ ਸਟੀਐ ਮੁਹਿ ਬੁਕਾ ਫਿਕੈ ਪਾਇ ॥
ਫਿਕਾ ਮੂਰਖ ਆਖੀਐ ਪਾਣਾ ਲਹੈ ਸਜਾਇ ॥**
ਅੰਗ - ੪੨੩

ਕਹਿੰਦੇ ਕਰਹਿਤ ਕਰ ਦਿਤੀ ਓਸਨੇ। ਪਹਿਲਾਂ ਤਾਂ ਤਨ, ਮਨ ਫਿਕਾ ਹੋਇਆ ਰਿੱਛ ਕਹਿ ਕੇ। ਫੇਰ ਜਦੋਂ ਉਹ ਦਰਗਾਹ 'ਚ ਪਹੁੰਚਿਆ, ਫੇਰ ਜਾਣਾ ਤਾਂ ਸੱਚਖੰਡ ਨੂੰ ਸੀ, ਲੇਕਿਨ ਫਿੱਕਾ ਕਹਿਣ ਦੇ ਨਾਲ ਕੀ ਹੋਇਆ ਧੱਕਿਆ ਗਿਆ ਦਰਗਾਹ 'ਚੋਂ।

ਫਿਕਾ ਦਰਗਾਹ ਸਟੀਐ ਮੁਹਿ ਬੁਕਾ ਫਿਕੈ ਪਾਇ ॥
ਅੰਗ - ੪੨੩

ਦਰਗਾਹ 'ਚੋਂ ਸੁੱਟ ਦਿੰਦੇ ਨੇ। ਫਿੱਕੇ ਦਾ ਥਾਂ ਨਹੀਂ ਦਰਗਾਹ ਹੈ। ਗੱਡਾ ਓਸ ਦਾ ਕਾਢੀ ਦੂਰ ਚਲਿਆ ਗਿਆ। ਸਿੱਖ ਪਤਾ ਹੈ ਕੌਣ ਸੀ ਉਹ? ਜੋ ਅਭੇਦ ਅਵਸਥਾ ਦਾ ਸਿੱਖ ਹੁੰਦਾ ਹੈ ਉਹਦੀ ਅਵਸਥਾ ਬਹੁਤ ਉਚੀ ਹੁੰਦੀ ਹੈ -

ਧਾਰਨਾ - ਮੇਰਾ ਹੀ ਰੂਪ ਹੈ,
ਮੇਰੇ ਹੀ ਬਣ ਗਏ ਜਿਹੜੇ।
**ਜਿਨ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ ॥
ਭੇਟੁ ਨ ਜਾਣਹੁ ਮੂਲਿ ਸਾਂਈ ਜੇਹਿਆ ॥**
ਅੰਗ - ੩੯੭
ਆਤਮ ਰਸ ਜਿਹ ਜਾਨਹੀ ਸੋ ਹੈ ਖਾਲਸ ਦੇਵ॥

**ਪ੍ਰਭ ਮਹਿ ਮੋ ਮਹਿ ਤਾਸ ਮਹਿ
ਰੰਚਕ ਨਾਹਨ ਭੇਵ॥** (ਸਰਬ ਲੋਹ ਗ੍ਰੰਥ 'ਚੋਂ)

ਕਹਿੰਦੇ ਕੀਰਤੀਆ! ਉਹ ਜਿਹੜਾ ਸਿੱਖ ਸੀ ਉਹ ਤਾਂ ਅਭੇਦ ਅਵਸਥਾ ਦਾ ਸਿੱਖ ਸੀ। ਹਰ ਵਕਤ ਗੁਰੂ 'ਚ ਰਹਿੰਦਾ ਸੀ। ਤੇਰੇ ਪਿਤਾ ਨੇ ਸੁਣੀਆਂ ਹੋਈਆਂ ਸੀ ਸਾਖੀਆਂ ਕਿ ਭਾਈ ਲੱਖੂ ਨੇ ਕਹਿ ਦਿਤਾ ਸੀ, ਕਿ ਆਵੇ ਕੱਚੇ-ਆਵੇ ਕੱਚੇ; ਲੇਕਿਨ ਅੰਦਰੋਂ ਨਹੀਂ ਸੀ ਮੰਨਦਾ ਕਿ ਸਿੱਖ ਗੁਰੂ ਦਾ ਰੂਪ ਹੁੰਦਾ ਹੈ। ਸੋ ਐਨਾ ਫਿੱਕਾ ਬੋਲਿਆ, ਓਸ ਸਿੱਖ ਨੇ ਬਚਨ ਸੁਣੇ, ਨੇਤਰਾਂ 'ਚ ਜਲ ਆ ਗਿਆ ਉਹਦੇ ਕਿ ਗੁਰੂ ਦੀ ਜੜ੍ਹੀ ਚੀਜ਼ ਗੁਰੂ ਦਾ ਪ੍ਰਸ਼ਾਦ ਲੈਣਾ ਵੀ ਮੈਨੂੰ ਪ੍ਰਵਾਨ ਨਾ ਹੋਇਆ। ਇਕ ਕਿਣਕਾ ਗਿਰਿਆ ਪਿਆ ਸੀ ਉਹ ਚੁੱਕ ਕੇ ਮੁੱਖ 'ਚੋਂ ਪਾ ਲਿਆ, ਕਹਿੰਦੇ ਸਿੱਖਾ! ਰਿੱਛ ਤਾਂ ਤੂੰ ਹੀ ਬਣਨਾ ਹੈ। ਐਨੀ ਗੱਲ ਕਹਿ ਦਿਤੀ। ਇਹਦੇ ਬਾਰੇ ਮਹਾਰਾਜ ਨੇ ਐਸਾ ਫੁਰਮਾਨ ਕਰਿਆ ਹੈ -

ਧਾਰਨਾ - ਸੁਖ ਕਦੇ ਨਾ ਪਾਉਂਦੇ ਜੀ,
ਮੁਗਧ ਨਰ ਸੰਤਾਂ ਨਾਲ ਖਹੰਦੇ।

ਸੁਖ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥
ਅੰਗ - ੩੦੬

ਤੇਰਾ ਪਿਤਾ ਖਹਿਆ ਉਹਦੇ ਨਾਲ। ਅਭੇਦ ਅਵਸਥਾ ਦਾ, ਬੁਹਮਗਿਆਨੀ ਅਵਸਥਾ ਦਾ, ਗੁਰਸਿੱਖ ਲੁਕਿਆ ਹੋਇਆ ਸੀ। ਤੇਰੇ ਪਿਤਾ ਨੇ ਭੇਦ ਨਾ ਜਾਣੇ। ਸੋ ਪਿਆਰਿਆ! ਉਹਦੇ ਮੁੱਖ 'ਚੋਂ ਨਿਕਲ ਗਿਆ, ਕਿ ਭਾਈ ਮੈਂ ਤਾਂ ਰਿੱਛ ਨਹੀਂ ਬਣਨਾ, ਤੂੰ ਜ਼ਰੂਰ ਬਣੇਂਗਾ। ਸੰਤ ਕੁਛ ਵੀ ਬੋਲਦਾ ਹੈ ਤੇ ਜਿਹੜਾ ਕੁਛ ਬੋਲਦਾ ਹੈ, ਉਹਦੇ ਬਾਰੇ ਮਹਾਰਾਜ ਦਾ ਐਸਾ ਫੁਰਮਾਨ ਹੈ -

ਧਾਰਨਾ - ਸੇ ਬਚਨ ਹੋਵੰਦੇ,
ਭਗਤ ਮੁਖਹਿ ਤੇ ਬੋਲਦੇ।

ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥
ਅੰਗ - ੩੦੬

ਮੁਨੀਆਂ ਦੀ, ਜਨਾਂ ਦੀ ਤੇ ਰਿਸ਼ੀਆਂ ਦੀ, ਚਾਰੇ ਵੇਦਾਂ ਦੀ ਬਾਤ ਤੁਹਾਨੂੰ ਦਸਦੇ ਹਾਂ -

ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥

ਅੰਗ - ੩੦੬

ਜਿਹੜਾ ਕੁਛ ਕਹਿ ਦਿਤਾ ਉਹ ਬਚਨ ਹੋ ਗਿਆ।

ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥

ਸੁਖ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥
ਅੰਗ - ੩੦੬

ਸੋ ਬਚਨ ਹੋ ਗਿਆ ਪ੍ਰੇਮੀਆਂ! ਹੁਣ ਬਚਨ ਹੋਇਆ-ਹੋਇਆ ਤਾਂ ਉਹਦੇ ਮਨ 'ਚ ਆਇਆ ਕਿ ਮੈਂ ਗੁਰੂ ਤੇਰਾ ਬਹਾਦਰ ਸੱਚੇ ਪਤਸ਼ਾਹ ਦਾ ਚੌਂਕ ਬਰਦਾਰੀਆ ਹਾਂ। ਇਹਨੇ ਕੀ ਗੱਲ ਕਹਿ ਦਿਤੀ। ਇਹ ਨਹੀਂ ਹੈ ਕਿ ਓਸ ਤੋਂ ਮਾਫ਼ੀ ਮੰਗਦਾ, ਖਿਮਾ ਮੰਗਦਾ, ਨਾਂਹ ਆਪਣੇ ਅਭਿਮਾਨ 'ਚ ਰਿਹਾ। ਕਿ ਆਪੇ ਗੁਰੂ

ਮਹਾਰਾਜ ਜਿਨ੍ਹਾਂ ਦੀ ਮੈਂ ਸੇਵਾ ਕਰਦਾ ਹੈ ਦਰਗਾਹ 'ਚ ਸਹਾਇਤਾ ਨਹੀਂ ਕੀ ਕਰਨਗੇ। ਦੂਜੇ ਪਾਸੇ ਗੁਰੂ ਮਹਾਰਾਜ ਐਉਂ ਵੀ ਕਹਿੰਦੇ ਨੇ -

**ਧਾਰਨਾ - ਭਾਵੋਂ ਚੰਦਰਮਾ ਨਾਸ ਹੋ ਜਾਵੇ,
ਸੰਤਾਂ ਦਾ ਬੋਲ ਨਾ ਟਲੋ।**
**ਨਿਸਿ ਬਾਸੁਰ ਨਖਿਆਤ੍ਰੁ ਬਿਨਾਸੀ
ਰਵਿ ਸਸੀਅਰ ਬੇਨਾਧਾ ॥**
**ਗਿਰਿ ਬਸੁਧਾ ਜਲ ਪਵਨ ਜਾਇਗੇ
ਇਕਿ ਸਾਧ ਬਚਨ ਅਟਲਾਧਾ ॥ ਅੰਗ - ੧੨੦੪**

ਸਾਧ ਦੇ ਮੁਖ ਤੋਂ ਬਚਨ ਹੋ ਜਾਏ, ਹੁਣ ਇਹਨੂੰ ਟਾਲਣੂੰ ਕੋਈ ਸਮਰੱਥ ਨਹੀਂ। ਕਹਿੰਦਾ, ਮਹਾਰਾਜ! ਗੁਰੂ ਤੇਗ ਬਹਾਦਰ ਮਹਾਰਾਜ ਤਾਂ ਸੀਗੇ। ਕਹਿੰਦੇ, ਕੀਰਤੀਆ! ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਉਹ ਤਾਂ ਮੇਰਾ ਹੀ ਰੂਪ ਸੀ, ਮੈਂ ਹੀ ਉਹਦੀ ਜੁਬਾਨ 'ਤੇ ਬੋਲਿਆ ਸੀ। ਗੁਰੂ ਹੀ ਬੋਲਦਾ ਹੁੰਦਾ ਹੈ ਸੰਤਾਂ ਦੀ ਜੁਬਾਨ 'ਤੇ।

**ਧਾਰਨਾ - ਪ੍ਰਭ ਜੀ ਦਾ ਵਾਸਾ ਹੈ
ਸੰਤਾਂ ਦੀ ਰਸਨਾ ਉਤੇ।**

ਕਹਿੰਦੇ ਭਾਈ ਕੀਰਤੀਆ! ਉਹ ਆਪ ਨਹੀਂ ਸੀ ਬੋਲਿਆ, ਗੁਰੂ ਤੇਗ ਬਹਾਦਰ ਸਾਹਿਬ ਉਹਦੀ ਜੁਬਾਨ ਤੇ ਹੋ ਕੇ ਬੋਲੇ ਸੀ। ਸੋ ਬੋਲ ਕਿਵੇਂ ਟਲ ਜਾਵੇ, ਸੇਵਾ ਕੀਤੀ ਠੀਕ ਹੈ, ਕਰੀ, ਉਹ ਸੇਵਾ ਦਾ ਹੀ ਫਲ ਹੈ ਕਿ ਇਹ ਫੇਰ ਸਾਡੇ ਸਾਮ੍ਝੁਣੇ ਆ ਗਿਆ। ਚਰਨ ਫੜ ਲਏ, ਆਕੜ ਨਿਕਲ ਗਈ, ਗੁਮਾਨ ਨਿਕਲ ਗਿਆ ਅੰਦਰੋਂ ਕਿ ਮੈਂ ਗੁਰੂ ਦਸਵੇਂ ਪਾਤਸ਼ਾਹ ਦਾ ਚੌਰ ਬਰਦਾਰ ਹਾਂ। ਇਹ ਮਾਣ ਹੀ ਮਾੜੀ ਚੀਜ਼ ਹੁੰਦੀ ਹੈ ਜਿਹਨੂੰ ਹੋ ਜਾਵੇ ਉਹ ਛੁਬ ਜਾਂਦਾ ਹੈ, ਕਿਸੇ ਨੂੰ ਹੋ ਜਾਵੇ। ਸੰਤਾਂ ਦੇ ਬਹੁਤੇ ਸੇਵਾਦਾਰ ਇਸੇ ਕਰਕੇ down ਚਲੇ ਜਾਂਦੇ ਨੇ ਕਿਉਂਕਿ ਅਭਿਮਾਨ ਆ ਜਾਂਦਾ ਹੈ ਉਨ੍ਹਾਂ ਦੇ ਮਨਾਂ 'ਚ। ਕੁਛ ਲੈ ਨਹੀਂ ਸਕਦੇ ਫੇਰ। ਇਹ ਨਿਸਰਤਾ ਦਾ ਘਰ ਹੈ, ਝੁਕੇ ਪਲੜੇ ਭਾਰੀ ਹੁੰਦੇ ਨੇ, ਉਚੇ ਪਲੜੇ ਫਿੱਕੇ ਪੈ ਜਾਂਦੇ ਨੇ। ਸੋ ਕਹਿਣ ਲੱਗੇ, ਮਹਾਰਾਜ! ਕ੍ਰਿਪਾ ਕਰੋ ਆਪ, ਜਿਵੇਂ ਕਿਵੇਂ ਹੋਵੇ ਰੱਖੋ ਇਹਦੀ ਗੱਲ। ਮਹਾਰਾਜ ਨੇ ਰਿੱਛ ਵਾਲੇ ਨੂੰ ਪੁਛਿਆ ਕਿ ਕਿੰਨੇ ਪੈਸੇ ਲੈਣੇ ਨੇ, ਰਿੱਛ ਦੇ। ਕਹਿੰਦਾ, ਦੋ ਸੌ ਰੂਪਿਆ। ਮਹਾਰਾਜ ਕਹਿੰਦੇ, ਦਿਓ ਦੋ ਸੌ ਰੂਪਿਆ। ਰਿੱਛ ਲੈ ਲਿਆ। ਪ੍ਰਸ਼ਾਦ ਲਿਆਂਦਾ ਬਣਾ ਕੇ। ਮਹਾਰਾਜ ਜੀ ਨੇ ਅਰਦਾਸ ਆਪ ਕਰੀ, ਗੁਰੂ ਨਾਨਕ ਦੇ ਦਰਬਾਰ 'ਚ। ਸੀਗੇ ਤਾਂ ਆਪ ਹੀ ਪਰ ਸਾਨੂੰ ਸਿਖਾਉਂਦੇ ਸੀ ਕਿ ਐਉਂ ਕਰੀਦਾ ਹੁੰਦਾ ਹੈ। ਪ੍ਰਸ਼ਾਦ ਪਾਇਆ ਰਿੱਛ ਨੂੰ, ਧੜਮ ਦੇ ਕੇ ਗਿਰ ਗਿਆ ਰਿੱਛ। ਸ਼ਿੱਤ ਪ੍ਰਸ਼ਾਦ ਦੇਣ ਨਾਲ ਇਸੇ ਵੇਲੇ ਰਿੱਛ ਦੀ ਜੂਨੀ ਛੁਟ ਗਈ, ਤੇ ਕੀ ਦੇਖਦੇ ਨੇ ਸਾਮ੍ਝੁਣੇ ਭਾਈ ਕੀਰਤੀਏ ਦਾ ਪਿਛ ਖੜ੍ਹਾ ਹੈ। ਨਮਸ਼ਕਾਰਾਂ ਕਰ ਰਿਹਾ ਹੈ ਕਿ ਪਾਤਸ਼ਾਹ! ਭੁੱਲ ਹੋ ਗਈ ਸੀ। ਫੇਰ ਵੀ ਤੁਸੀਂ ਬਿਰਦ ਬਾਣੇ ਦੀ ਲਾਜ ਰੱਖਦੇ ਉਂ।

ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅਨੇਕ ਕੌੜਕ ਨੇ। ਜੇ ਦੋ ਚਾਰ ਮਹੀਨੇ, ਛੇ ਮਹੀਨੇ ਵੀ ਕਰੀ ਜਾਈਏ ਕਰੀ ਜਾਈਏ ਕੀਰਤਨ ਇਵੇਂ-ਜਿਵੇਂ ਲਗਤਾਰ ਤਾਂ ਵੀ ਖਤਮ ਨਾ ਹੋਣ। ਸੋ ਅੱਜ ਆਪ ਉਨ੍ਹਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਓ, ਤੇ ਉਨ੍ਹਾਂ ਨੇ ਜੋ ਵਚਿੱਤਰ ਚੀਜ਼ ਲਿਆਂਦੀ ਹੈ ਉਹ ਹੈ ਅੰਮ੍ਰਿਤ। ਅੰਮ੍ਰਿਤ ਹਰੇਕ ਦੇ ਅੰਦਰ ਹੈ -

**ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥
ਦੇਹੀ ਮਹਿ ਇਸ ਕਾ ਬਿਸ਼ਾਮੁ ॥
ਸੁੰਨ ਸਮਾਧਿ ਅਨਹਤ ਤਹ ਨਾਦੁ ॥
ਕਹਨੁ ਨ ਜਾਈ ਅਚਰਜ ਬਿਸਮਾਦੁ ॥**

ਅੰਗ - ੨੯੩

ਲੇਕਿਨ ਇਹ ਪ੍ਰਾਪਤ ਨਹੀਂ ਹੁੰਦਾ ਜਿੰਨੀ ਦੇਰ ਤਕ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ, ਨਾਮ ਦੀ ਕਮਾਈ ਨਾ ਕਰੇ। ਬਾਹਰੋਂ ਨਾਮ ਲਓ ਪੰਜ ਪਿਆਰਿਆਂ ਤੋਂ। ਗੁਰੂ ਗ੍ਰੰਥ ਸਾਹਿਬ ਦੀ ਜੋ ਟਰੱਸਟੀ ਹੈ ਉਹ ਪੰਜ ਪਿਆਰੇ ਨੇ, ਉਨ੍ਹਾਂ ਨੇ ਨਾਮ ਦੇਣਾ ਹੈ, ਪੰਜਾਂ ਨੇ ਇਕੱਠੇ ਹੋ ਕੇ, ਉਹ ਨਾਮ ਲਓ। ਫੇਰ ਸੰਤਾਂ ਦੀ ਸੰਗਤ ਕਰਕੇ, ਸੇਵਾ ਕਰਕੇ, ਬਾਣੀ ਦੀ ਵਿਚਾਰ ਕਰਕੇ, ਬਾਣੀ ਪੜ੍ਹੁ ਕੇ, ਜਿਉਂ-ਜਿਉਂ ਅਸੀਂ ਰੂਹਾਨੀ ਕਦਮ ਅੱਗੇ ਪੁਟਦੇ ਜਾਵਾਂਗੇ, ਤਿਉਂ-ਤਿਉਂ ਸਾਨੂੰ ਅਵਸਰ ਮਿਲਦਾ ਜਾਵੇਗੇ, ਕਿ ਅਸੀਂ ਅੰਮ੍ਰਿਤ ਦੇ ਕੁੰਡ ਤਕ ਪਹੁੰਚ ਸਕੀਏ।

**ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੜੀਏ ਅੰਮ੍ਰਿਤੁ
ਗੁਰਮਤਿ ਪਾਏ ਰਾਮੁ ॥
ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੜੀਏ
ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮੁ ॥**

ਅੰਗ - ੫੩

ਸੋ ਏਸ ਅੰਮ੍ਰਿਤ ਵਾਸਤੇ ਤਾਕੀਦ ਕਰੀ ਹੈ -

**ਧਾਰਨਾ - ਪੀਵਹੁ ਪਾਹੁਲ ਖੰਡੇਧਾਰ
ਹੋਵੇ ਜਨਮ ਸੁਹੇਲਾ।**

ਹਰਿ ਸੱਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ।
ਨਾਨਕ ਨਿਰਭਉ ਨਿਰਕਾਰ ਵਿਚਿ ਸਿਧਾ ਬੇਲਾ।
ਗੁਰ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ।
ਪੀਵਹੁ ਪਾਹੁਲ ਖੰਡੇਧਾਰ ਹੁਇ ਜਨਮ ਸੁਹੇਲਾ।
ਗੁਰ ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ।
ਵਾਰ ਵਾਰ ਗੋਬਿੰਦ ਸਿੰਘ ਆਪੇ ਗੁਰੂ ਚੇਲਾ।

ਭਾਈ ਗੁਰਦਾਸ ਜੀ, ਵਾਰ ੪੧/੧

ਗੁਰੂ ਧਾਰਨ ਕਰ ਲਓ, ਜਿਨ੍ਹਾਂ ਨੇ ਲੰਘਣਾ ਹੈ ਕਲਜੁਗ ਦੇ ਵਿਚੋਂ। ਪੰਜ ਪਿਆਰਿਆਂ ਤੋਂ ਨਾਮ ਦੀ ਦਾਤ ਪ੍ਰਾਪਤ ਕਰੋ। ਸੇਵਾ ਕਰੋ, ਸਿਮਰਨ ਕਰੋ, ਸਤਿਸੰਗ ਕਰੋ ਤੇ ਇਹਦੇ ਨਾਲ ਜਨਮ ਸੁਹੇਲਾ ਹੋ ਜਾਏਗਾ।

(-----)

ਸਿਹਤ ਵਿਗਿਆਨ

ਵੈਦ ਮੇਘ ਨਾਥ ਸਿੱਧ 'ਫਲੜੇ ਭਾਈਕੇ ਵਾਲੇ'
ਆਯੁਰਵੇਦ ਭੀਸ਼ਗ ਅਚਾਰੀਆ 'ਏ ਕਲਸ ਰਜਿ.' ਮੋਬਾ. 9815607803

ਪਿੱਛੇ ਲੰਘ ਚੁਕੀ ਵਰਖਾ ਰੁੱਤ ਤੋਂ ਬਾਅਦ ਇਹ ਸਰਦ ਰੁੱਤ ਆਉਂਦੀ ਹੈ। ਵਰਖਾ ਰੁੱਤ ਵਿਚ ਕੁਦਰਤੀ ਤੌਰ 'ਤੇ ਇਕੱਠੀ ਹੋਈ ਗਰਮੀ ਦਾ ਪ੍ਰਭਾਵ ਸਰਦ ਰੁੱਤ ਵਿਚ ਸਰੀਰ 'ਤੇ ਪੈਂਦਾ ਹੈ। ਇਸ ਕਰਕੇ ਇਸ ਰੁੱਤ ਵਿਚ ਬੁਖਾਰ, ਉਲਟੀਆਂ, ਮਰੋੜੇ, (ਪੇਚਸ-ਦਰਦ ਹੋ ਕੇ ਥੋੜ੍ਹਾ-ਥੋੜ੍ਹਾ ਦਸਤ ਹੋਣਾ) ਪਾਣੀ ਵਾਂਗ ਦਸਤ ਹੋਣੇ, ਮਲੇਰੀਆ, ਹੈਜ਼ਾ ਆਦਿ ਹੋ ਜਾਂਦਾ ਹੈ। ਆਯੁਰਵੈਦ ਅਨੁਸਾਰ ਸਾਰੀਆਂ ਰੁੱਤਾਂ ਵਿਚੋਂ ਸਰਦ ਰੁੱਤ ਨੂੰ 'ਰੋਗਾਂ ਦੀ ਮਾਂ ਕਿਹਾ ਜਾਂਦਾ ਹੈ। ਇਸ ਰੁੱਤ ਵਿਚ ਜ਼ਿਆਦਾਤਰ ਗਰਮੀ ਦੇ ਰੋਗ ਅਤੇ ਰਕਤ ਵਿਕਾਰ ਹੋ ਕੇ ਫੋੜੇ-ਫਿਨਸੀਆਂ ਨਿਕਲਦੇ ਹਨ। ਸੂਰਜ ਦੀ ਗਰਮੀ ਵੀ ਤੇਜ਼ ਲਗਦੀ ਹੈ, ਇਸ ਨੂੰ ਸ਼ਾਂਤ ਕਰਨ ਲਈ ਮਿੱਠੇ ਰਸ, ਮਿੱਠਾ ਭੋਜਨ ਲਾਭਕਾਰੀ ਹੈ ਜਿਵੇਂ ਕਿ ਸੇਬ, ਕੇਲਾ, ਮੁਰਬੀ ਆਦਿ। ਇਸ ਰੁੱਤ ਵਿਚ ਨਮਕੀਨ, ਤਿੱਖੇ ਅਤੇ ਖੱਟੇ ਪਦਾਰਥਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਇਸ ਰੁੱਤ ਵਿਚ ਸਬਜ਼ੀਆਂ ਖੁਬ ਹੁੰਦੀਆਂ ਹਨ ਪਰ ਉਨ੍ਹਾਂ ਵਿਚ ਵਰਖਾ ਰੁੱਤ ਦੇ ਨਵੇਂ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਨ੍ਹਾਂ ਦੀ ਜ਼ਿਆਦਾ ਵਰਤੋਂ ਸਿਹਤ ਲਈ ਲਾਭਕਾਰੀ ਨਹੀਂ, ਇਨ੍ਹਾਂ ਸਬਜ਼ੀਆਂ ਵਿਚ ਖਾਰੇ ਰਸ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਇਸ ਕਰਕੇ ਜਿੱਥੋਂ ਤਕ ਹੋ ਸਕੇ ਇਨ੍ਹਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।

ਦੇਸੀ ਘੀ, ਦੁੱਧ, ਚਾਵਲ, ਗਰਮੀ ਸ਼ਾਂਤ ਕਰਨ ਵਾਲੇ ਭੋਜਨ ਪਦਾਰਥਾਂ ਦਾ ਸੇਵਨ ਇਸ ਰੁੱਤ ਵਿਚ ਲਾਭਕਾਰੀ ਹੈ, ਸ਼ਾਇਦ ਇਸੇ ਕਰਕੇ ਹੀ ਭਾਰਤ ਦੇਸ਼ ਵਿਚ ਸਾਡੇ ਵਡੇਰਿਆਂ ਵਲੋਂ ਭਾਂਦਰੋਂ-ਅਸੀਂ ਦੀ ਪੁਰਨਾਸ਼ੀ ਤੋਂ ਅੱਸ ਵਦੀ ਮੱਸਿਆ ਤਕ ਸ਼ਰਾਪ ਆਦਿਕ ਕੀਤੇ ਜਾਂਦੇ ਹਨ। ਜਿਸ ਵਿਚ ਦੇਸੀ ਘੀ ਦਾ ਪ੍ਰਸ਼ਾਦ, ਖੀਰ, ਪੂੜੇ, ਮਿੱਠੇ ਫਲ ਆਦਿ ਭੋਜਨ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਯੁਰਵੈਦ ਅਨੁਸਾਰ ਵੀ ਇਨ੍ਹਾਂ ਚੀਜ਼ਾਂ ਦੀ ਵਰਤੋਂ ਲਾਭਕਾਰੀ ਹੈ।

ਇਸ ਰੁੱਤ ਵਿਚ ਅਨਾਜ ਵਿਚੋਂ ਕਣਕ, ਜੌਂ, ਜਵਾਰ, ਚਾਵਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਦਾਲਾਂ ਵਿਚੋਂ ਛੋਲੇ, ਮੂੰਗੀ, ਮਸਰੀ, ਮਟਰ ਆਦਿ ਅਤੇ ਸਬਜ਼ੀਆਂ ਵਿਚੋਂ ਗੋਡੀ, ਕਮਾਰ ਦਾ ਗੁੱਦਾ, ਗਾਜਰ, ਕਾਲੀ ਤੋਰੀ, ਚਲਾਈ, ਲੋਕੀ (ਘੀਆਂ), ਆਲੂ, ਕੱਢੂ, ਪੇਠਾ, ਪਾਲਕ, ਸੋਹਾਂਜਨੇ ਦੀਆਂ ਫਲੀਆਂ, ਜ਼ਿਮੀਕੰਦ ਵਗੈਰਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫਲਾਂ ਵਿਚੋਂ ਅੰਜੀਰ, ਪੱਕੇ ਕੇਲੇ, ਜਾਮਣ, ਤਰਬੂਜ, ਅਨਾਰ, ਅੰਗੂਰ, ਨਾਰੀਅਲ, ਪੱਕੇ, ਪਪੀਤਾ, ਮੌਸੰਮੀ, ਨਿੱਬੂ, ਗੰਨਾ ਆਦਿ ਵਰਤੇ ਜਾ ਸਕਦੇ ਹਨ। ਮੇਵਿਆਂ ਵਿਚੋਂ ਅਖਰੋਟ, ਆਲੂ ਬੁਖਾਰਾ, ਕਾਜੂ, ਖੰਜਰ, ਚਿਰੋੜੀ, ਬਾਦਾਮ, ਸੰਗਾਲੇ, ਪਿਸ਼ਤਾ ਵਿਚ ਜੀਰਾ, ਅੱਲਾ, ਧਨੌਆਂ, ਹਲਦੀ, ਖਸਥਸ, ਦਾਲ ਚੀਲੀ, ਕਾਲੀ ਮਿਰਚ, ਸੌਂਡ, ਇਲਾਇਚੀ ਆਦਿ ਲਈ ਜਾ ਸਕਦੇ ਹਨ।

ਇਸ ਤੋਂ ਇਲਾਵਾ ਨਾਰੀਅਲ ਦਾ ਤੇਲ, ਰਿੰਡੀ ਦਾ ਤੇਲ, ਦੇਸੀ ਘਿਊ, ਦੁੱਧ, ਮੱਖਣ, ਮਿਸ਼ਰੀ ਦੀ ਵਰਤੋਂ ਅੱਛੀ ਹੈ। ਇਸ ਰੁੱਤ ਵਿਚ ਖੀਰ ਅਤੇ ਰਘੀ ਠੰਡੇ ਕਰਕੇ ਖਾਣੇ ਚੰਗੇ ਹਨ। ਪੱਕੇ ਕੇਲੇ ਵਿਚ ਛੋਟੀ ਇਲਾਇਚੀ ਪਾ ਕੇ ਖਾਣਾ ਲਾਭਦਾਇਕ ਹੈ। ਗੰਨੇ ਦਾ ਰਸ ਅਤੇ ਨਾਰੀਅਲ ਦਾ ਪਾਣੀ ਬਹੁਤ ਹੀ ਫਾਇਦੇਮੰਦ ਹੈ।

ਕਾਲੀ ਸੌਂਡ ਅਤੇ ਧਨੀਏ ਨੂੰ ਮਿਲਾ ਕੇ, ਰਗੜ ਕੇ ਪੁਣ ਕੇ ਪੀਣ ਨਾਲ ਗਰਮੀ ਸ਼ਾਂਤ ਹੁੰਦੀ ਹੈ।

ਇਸ ਰੁੱਤ ਵਿਚ ਹਾਨੀਕਾਰਕ ਚੀਜ਼ਾਂ -

ਤ੍ਰੈਲ ਵਿਚ ਪੈਣਾ, ਖਾਰੇ ਪਦਾਰਥ, ਦਹੀਂ, ਖੱਟੀ ਲੱਸੀ, ਤੇਲ, ਚਰਬੀ, ਗਰਮ ਤੇ ਤੇਜ਼ ਚੀਜ਼ਾਂ ਅਤੇ ਖਾਰੇ ਤੇ ਖੱਟੇ ਰਸਾਂ ਦੀ ਵਰਤੋਂ ਕਰਨੀ ਠੀਕ ਨਹੀਂ। ਬਾਜਰਾ, ਮੱਕੀ, ਮਾਂਹ, ਲਸਣ, ਪਿਆਜ਼, ਮੇਥੀ ਦੀ ਭਾਜੀ, ਬੈਂਗਣ, ਇਮਲੀ, ਹਿੰਗ, ਪੁਦੀਨਾਂ, ਫਾਲਸਾ, ਅਨਾਜਸ, ਕੱਚੇ ਬਿਸ, ਤਿਲ, ਮੂੰਗਫਲੀ, ਸਰੋਂ ਆਦਿ ਵੀ ਗਰਮ ਹੋਣ ਕਰਕੇ ਵਰਤਣੇ ਚੰਗੇ ਨਹੀਂ। ਇਸ ਰੁੱਤ ਵਿਚ ਤੇਲ ਦੀ ਬਜਾਇ ਘਿਊ ਦੀ ਵਰਤੋਂ ਚੰਗੀ ਹੈ।

ਇਸ ਰੁੱਤ ਵਿਚ ਜੁਲਾਬ ਲੈਣ ਨਾਲ ਖੂਨ ਅਤੇ ਗਰਮੀ ਦੇ ਦੋਸ਼ ਸਰੀਰ ਵਿਚੋਂ ਨਿਕਲ ਜਾਂਦੇ ਹਨ। ਇਸ ਲਈ ਹਰੜ ਸਭ ਤੋਂ ਉਤਮ ਅਤੇ ਹਾਨੀ ਰਹਿਤ ਔਸ਼ਧੀ ਹੈ। ਵੱਡੀ ਹਰੜ ਦਾ ਛਿਲਕਾ 10 ਗ੍ਰਾਮ ਅਤੇ ਸਿੱਟਾ ਮਿਸ਼ਰੀ 20 ਗ੍ਰਾਮ ਰਾਤ ਨੂੰ ਇਕ ਗ੍ਰਾਮ ਪਾਣੀ 'ਚ ਭਿਉਂ ਕੇ, ਸਵੇਰੇ ਰਗੜ ਕੇ, ਪੁਣ ਕੇ ਖਾਲੀ ਪੇਟ ਚਾਰ-ਪੰਜ ਦਿਨ ਪੀਣ ਨਾਲ ਪੇਟ ਸਾਫ਼ ਹੋ ਜਾਵੇਗਾ। ਦੁਪਹਿਰ ਦੇ ਭੋਜਨ ਨਾਲ ਚੌਲ-ਮੂੰਗੀ ਦੀ ਖਿੜੀ ਖਾਉ।

ਇਸ ਰੁੱਤ ਵਿਚ ਸਰੀਰ ਤੇ ਕਪੂਰ ਚੰਦਨ ਆਦਿ ਦਾ ਵਟਣਾ ਲਗਾਉਣਾ, ਖੂਲ੍ਹੇ ਥਾਂ 'ਤੇ ਚੰਦ ਦੀ ਚਾਂਦਨੀ 'ਚ ਬੈਠਣਾ, ਅਤੇ ਚਮੇਲੀ, ਗੁਲਾਬ ਰਾਤ ਦੀ ਰਾਣੀ ਆਦਿ ਸੁਗੰਧਿਤ ਫੁਲਾਂ ਦੀ ਵਰਤੋਂ ਲਾਭਕਾਰੀ ਹੈ।

ਦਿਨ ਨੂੰ ਸੌਣਾਂ, ਪੁੱਧ ਵਿਚ ਫਿਰਨਾ, ਬਰਫ ਅਤੇ ਫਰਿਜ਼ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ, ਜ਼ਿਆਦਾ ਜ਼ੋਰ ਦਾ ਕੰਮ ਕਰਨਾ ਅਤੇ ਜ਼ਿਆਦਾ ਕਸਰਤ ਕਰਨੀ ਹਾਨੀਕਾਰਕ ਹੈ।

ਪ੍ਰਦੂਸ਼ਣ ਦੂਰ ਕਰਨ, ਵਾਯੂਮੰਡਲ ਦੀ ਸੁਧਤਾ ਅਤੇ ਮਲੇਰੀਆ ਤੇ ਹੈਜ਼ਾ ਆਦਿ ਬਿਮਾਰੀਆਂ ਤੋਂ ਬਚਾਅ ਲਈ ਅਗਰ, ਤਗਰ, ਚੰਦਨ, ਲੱਗ, ਇਲਾਇਚੀ, ਮੁਸ਼ਕ ਕਪੂਰ, ਗੁੱਗਲ, ਦੇਸੀ ਖੰਡ, ਖੋਪਾ, ਬਾਦਾਮ, ਮੇਵੇ, ਨਿੰਮ ਦੇ ਪੱਤੇ, ਗੋਕਾ ਘੀ ਆਦਿ ਸਮੱਗਰੀ ਦੀ ਧੂਫ ਇਸ ਰੁੱਤ ਵਿਚ ਕਰਨੀ ਚਾਹੀਦੀ ਹੈ।

ਚਲਦਾ.....

ਰੋਗ ਨਿਵਾਰਨ ਔਸ਼ਧੀ ਖੀਰ ਸਬੰਧੀ ਸੂਚਨਾ

ਗੁਰਦੁਆਰਾ ਰਤਵਾੜਾ ਸਾਹਿਬ ਵਿਖੇ ਪੂਰਨਮਾਸੀ ਅੰਮ੍ਰਿਤਵੇਲੇ ਰਾਤ ਨੂੰ ਚੰਦਰਮਾ ਦੀਆਂ ਗੁਣਕਾਰੀ ਕਿਰਨਾਂ ਵਿੱਚ, ਕੁਦਰਤੀ ਜੜੀ-ਬੂਟੀਆਂ ਦੇ ਸੰਯੋਗ ਨਾਲ ਖੀਰ ਤਿਆਰ ਕੀਤੀ ਜਾਵੇਗੀ, ਜਿਸਦੇ ਛਕਣ ਨਾਲ ਸਰੀਰ ਤੰਦਰਸਤ ਰਹਿੰਦਾ ਹੈ ਅਤੇ ਸਾਹ, ਦਮਾ, ਪੁਰਾਣਾ ਸਿਰ ਦਰਦ, ਨਜਲਾ, ਅੱਖਾਂ ਦੀ ਘਟ ਰਹੀ ਜ਼ੋਤ, ਦਿਲ, ਦਿਮਾਗ, ਫੇਫ਼ਡਿਆਂ ਦੇ ਮਰੀਜ਼ਾਂ ਲਈ ਵਰਦਾਨ ਸਿੱਧ ਹੋ ਚੁਕੀ ਹੈ ਅਤੇ ਕੈਂਸਰ ਦੇ ਭਿਆਨਕ ਰੋਗਾਂ ਤੋਂ ਪੂਰਾ ਬਚਾਅ ਰਹਿੰਦਾ ਹੈ। ਇਹ ਖੀਰ ਪੂਰਨਮਾਸੀ ਨੂੰ ਰਤਵਾੜਾ ਸਾਹਿਬ ਵਿਖੇ ਤਿਆਰ ਕਰਕੇ ਅੰਮ੍ਰਿਤਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਵਰਤਾਈ ਜਾਵੇਗੀ ਜੀ।

ਨਾਮ ਤੇ ਨਾਮ ਦਾ ਦਾਤਾ ਸਤਿਗੁਰੂ

ੴ ਵਾਹਿਗੁਰੂ ਜੀ ਕੀ ਫਤਹਿ

੧. ਨਾਮ

ਨਾਮ ਕੀ ਹੈ? ਇਹ ਕਿਵੇਂ ਬਣਿਆ?

ਸਤਿਨਾਮ ਤੇ ਕਿਰਤਮ ਨਾਮ - ਸਤਿਨਾਮ ਜੀਵਾਂ ਨੂੰ ਕਿਵੇਂ ਪ੍ਰਾਪਤ ਹੋਇਆ?

ਸਤਿਨਾਮ ਲਫਜ਼ ਦੇ ਅਰਥ - ਲਫਜ਼ ਸਤਿਨਾਮ ਗੁਰਮੰਤ੍ਰ ਨਹੀਂ -

ਜਿਤਨੇ ਸਬਦ ਲਿਖਣ ਜਾਂ ਬੋਲਣ ਵਿਚ ਅਸੀਂ ਵਰਤਦੇ ਹਾਂ ਉਹ ਕਿਸੇ ਨਾ ਕਿਸੇ ਖਿਆਲ ਯਾ ਭਾਵ ਦੇ ਲਖਾਇਕ ਹੁੰਦੇ ਹਨ। ਪਰ ਉਸ ਖਿਆਲ ਯਾ ਭਾਵ ਤੋਂ ਅਸੀਂ ਪਹਿਲਾਂ ਜਾਣੂੰ ਹੁੰਦੇ ਹਾਂ। ਕਿਸੇ ਲਖਣ ਯਾ ਸਰੂਪ ਦੇ ਪਹਿਲਾਂ ਜਾਣੂੰ ਹੋਣ ਕਰਕੇ ਹੀ ਅਸੀਂ ਉਸ ਨੂੰ ਸੌਂਕੇਂ ਰੱਖ ਕੇ ਉਸ ਪ੍ਰਥਾਇ ਕੋਈ ਖਿਆਲ ਯਾ ਭਾਵ ਘੜ ਯਾ ਬੰਨ੍ਹ ਲੈਂਦੇ ਹਾਂ ਅਤੇ ਉਸ ਦੀ ਸਹਿਲੀ ਲਖਾਇਕ ਵਰਤੋਂ ਲਈ ਅਸੀਂ ਉਸ ਦਾ ਕੋਈ ਨਾਉਂ ਧਰ ਲੈਂਦੇ ਹਾਂ, ਯਾ ਉਸ ਪ੍ਰਥਾਇ ਕੋਈ ਬੋਲ ਭਾਖਿਆ ਨੀਯਤ ਕਰ ਲੈਂਦੇ ਹਾਂ। ਪਰ ਇਹ ਸਭ ਕੁਝ ਅਸੀਂ ਆਪ ਕਰਦੇ ਹਾਂ। ਅਸਾਡੇ ਆਪਣੇ ਬੋਲ ਭਾਖਿਆ ਦੀ ਰਾਹੀਂ ਯਾ ਆਪਣੇ ਨਿਜ ਸੰਕੇਤ ਦੁਆਰਾ ਉਸ ਖਿਆਲ-ਭਾਵ ਅਥਵਾ ਖਿਆਲ-ਭਾਵ-ਅਰਥੀ-ਸਰੂਪ-ਲਖਣ ਦੀ ਕੋਈ ਸੰਗਿਆ ਅਸੀਂ ਆਪ ਘੜ ਲੈਂਦੇ ਹਾਂ।

ਗੁਰਮਤਿ ਨਾਮ ਸਬਦ ਪ੍ਰਥਾਇ ਇਹ ਘਟਨਾ ਨਹੀਂ ਘਟ ਸਕਦੀ। ਇਹ ਨਾਮ ਅਸਾਡੀ ਨਿਜ ਘੜਤ ਸੰਗਿਆ ਵਾਲਾ ਨਾਉਂ ਨਹੀਂ, ਏਸੇ ਕਰਕੇ ਗੁਰਬਾਣੀ ਅੰਦਰ ਬਹੁਤ ਕਰਕੇ ਇਸ ਸਬਦ ਨੂੰ ਨਾਮ ਹੀ ਲਿਖਿਆ ਹੈ। ਨਾਉਂ ਜਿਥੇ ਕਿਤੇ ਵਰਤਿਆ ਹੈ, ਅਕਸਰ ਸੰਗਿਆ ਪ੍ਰਥਾਇ ਹੀ ਵਰਤਿਆ ਹੈ, ਪਰ ਕਿਤੇ ਕਿਤੇ ਨਾਉਂ ਪਦ ਭੀ ਨਾਮ ਪ੍ਰਥਾਇ ਵਰਤਿਆ ਗਿਆ ਹੈ। ਅਕਾਲ ਪੁਰਖ ਦਾ ਨਾਮ ਸਾਡੀ ਨਿਜ ਸਾਜੀ ਸੰਗਿਆ ਨਹੀਂ। ਕਿਉਂਕਿ ਅਕਾਲ ਪੁਰਖ ਦਾ ਸਰੂਪ ਅਸਾਡੇ (ਆਮ ਸੰਸਾਰੀਆਂ ਦੇ) ਸੌਂਕੇਂ ਨਹੀਂ ਅਤੇ ਨਾ ਹੀ ਅਸੀਂ ਇਸ ਦਾ ਕੋਈ ਖਿਆਲ ਅਥਵਾ ਭਾਵ ਹੀ ਖੁਦ ਘੜ ਯਾ ਕਥ ਸਕਦੇ ਹਾਂ। ਜਿਸ ਖਿਆਲ ਯਾ ਭਾਵ ਦੇ ਅਸੀਂ ਖੁਦ ਜਾਣੂੰ ਹੀ ਨਹੀਂ, ਭਲਾ ਉਹ ਅਸਾਡੇ ਨਿਕਟ ਕਿਸ ਸਰੂਪ ਦਾ ਲਖਾਇਕ ਹੋ ਸਕਦਾ ਹੈ? ਅਣਜਾਣੇ ਅਣਡਿਠੇ ਸਰੂਪ ਦੇ ਅਸੀਂ ਫਰਜ਼ੀ ਨਾਉਂ ਕੀ ਧਰ ਸਕਦੇ ਹਾਂ? ਜੇ ਧਰਾਂਗੇ ਤਾਂ ਉਹ ਨਾਉਂ ਫਰਜ਼ੀ ਹੋਣਗੇ ਤੇ ਉਸ ਦੇ ਲਖਾਇਕ ਬੋਲ-ਭਾਖਿਆ ਭੀ ਫਰਜ਼ੀ ਹੀ ਹੋਣਗੇ। ਐਸੇ ਨਾਵਾਂ ਦਾ ਸਾਨੂੰ ਕੀ ਨਿਘਾਸ?

ਗੁਰਮਤਿ ਨਾਮ (ਅਕਾਲ ਪੁਰਖ ਦਾ ਲਖਾਇਕ ਨਾਮ) ਆਮ ਨਾਵਾਂ ਦੀ ਸੰਗਿਆ ਸੇਣੀ ਵਿਚ ਨਹੀਂ ਆ ਸਕਦਾ। ਅਕਾਲ ਪੁਰਖ ਨੂੰ ਨਾ ਹੀ ਅਸੀਂ (ਸੰਸਾਰੀ ਜੀਵਾਂ) ਨੇ ਲਖਿਆ, ਨਾ ਹੀ ਉਸ ਦਾ ਨਾਮ ਅਸੀਂ ਧਰਿਆ, ਜੈਸਾ ਕਿ ਅਕਾਲ ਪੁਰਖ ਨੂੰ ਸਜਨਹਾਰਾ ਕੋਈ ਨਹੀਂ। ਜਿਵੇਂ ਅਕਾਲ ਪੁਰਖ ਸੈਭੰ ਰੂਪ (ਸੁਤੇ ਪ੍ਰਕਾਸ਼) ਹੈ (ਅਧੇ ਆਪਿ ਨਿਰੰਜਨ ਸੋਇ) ਤਿਵੇਂ ਹੀ ਉਸ ਦਾ ਨਾਮ ਭੀ ਸੈਭੰ ਸਰੂਪ ਹੈ, ਉਸ ਨੇ ਆਪਣਾ ਆਪ, ਆਪੇ ਸਾਜਿਆ ਹੈ ਅਤੇ ਆਪਣੀ ਨਿਜ-ਸਾਜੀ-ਸਾਜਨਾ ਦੇ ਨਾਲ ਹੀ ਉਸ ਨੇ ਆਪਣਾ ਨਾਉਂ ਭੀ ਆਪੇ ਹੀ ਰਚਿਆ, ਜੈਸਾ ਕਿ ਇਸ ਗੁਰਵਾਕ ਦਾ ਅਸਲ

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ

ਭਾਵ ਹੈ -

ਅਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥।

ਅੰਗ - ੪੬੩

ਸੋ ਅਕਾਲ ਪੁਰਖ ਦਾ ਆਪਣੇ ਆਪ ਰਚਿਆ ਹੋਇਆ ਨਾਉਂ ਸਤਿਨਾਮ ਹੈ, ਹੋਰ ਸਰਬਤ੍ਰ (ਸਾਰੇ) ਨਾਉਂ ਅਸਤਿ ਤੇ ਕਿਰਤਮ ਨਾਮ ਹਨ। ਗੁਰਮਤਿ ਨਾਮ ਕਿਰਤਮ ਨਹੀਂ, ਪਰਾ-ਪੁਰਬਲਾ ਅਕਾਲ ਪੁਰਖ ਦੀ ਸੈਭੰ ਰਚਨਾ ਦੇ ਐਨ ਨਾਲ ਉਸ ਦੀ ਆਪਣੀ ਰਚਨਾ ਦੁਆਰਾ ਰਚਿਆ ਹੋਇਆ, ਅਰਥਾਤ ਉਸ ਦਾ ਆਪ ਰਖਿਆ ਹੋਇਆ ਨਾਮ ਹੈ। ਇਸ ਕਰਕੇ ਇਹ ਨਾਮ ਸਤਿ ਹੈ। ਸਤਿ ਪੁਰਖ ਦਾ ਨਾਮ ਭੀ ਸਤਿ ਹੈ -

ਕਿਰਤਮ ਨਾਮ ਕਥੇ ਤੇਰੇ ਜਿਹਬਾ॥।

ਸਤਿਨਾਮੁ ਤੇਰਾ ਪਰਾ ਪੁਰਬਲਾ॥। ਅੰਗ - ੧੦੮੩

ਇਸ ਪਰੇ-ਪੁਰਬਲੇ ਸਤਿਨਾਮ ਤੋਂ, ਬਿਨਾਂ ਅਕਾਲ ਪੁਰਖ ਦੇ ਹੋਰ ਕੋਈ ਜਾਣੂੰ ਨਹੀਂ ਸੀ। ਸ੍ਰੀ ਅਕਾਲ ਪੁਰਖ ਨੇ ਪਰਮ ਕ੍ਰਿਪਾ ਦੁਆਰਾ ਪਾਹਿਲਾਂ ਇਹ ਸਤਿਨਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹੀ ਜਣਾਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮ ਕਿਰਪਾ ਕਰਿ ਇਸ ਮਾਤ ਲੋਕ ਵਿਖੇ ਆ ਕੇ ਇਸ ਸਤਿਨਾਮ ਨੂੰ ਗੁਰਸਿਖਾਂ ਪ੍ਰਤੀ ਲਖਾਇਆ। ਇਹੋ ਤਾਂ ਗੁਰੂ ਅਕਾਲ ਪੁਰਖ ਦੀ ਪਰਮ ਕ੍ਰਿਪਾਲਤਾ ਹੈ। ਇਹੋ ਤਾਂ ਪਰਮ ਕ੍ਰਿਪਾਲੂ ਗੁਰੂ ਅਕਾਲ ਪੁਰਖ ਦਾ ਪਰਮ ਪ੍ਰਸਾਦ ਹੈ। ਇਸ ਗੁਰਪ੍ਰਸਾਦ ਦੁਆਰਾ ਹੀ ਅਕਾਲ ਪੁਰਖ ਦਾ ਸਰੂਪ ਲਖ ਸਕੀਦਾ ਹੈ। ਸਤਿਨਾਮ ਪ੍ਰਸਾਦ ਰੂਪ ਹੈ। ਸਤਿ ਪ੍ਰਸਾਦ, ਸਤਿ ਪਦਾਰਥ ਹੈ ਹੀ ਸਤਿਨਾਮ। ਏਸ ਬਿਨਾਂ ਹੋਰ ਸਭ ਪਦਾਰਥ ਅਸੱਤ ਹਨ। 'ਸਚੇ ਕਾ ਸਚਾ ਢੋਆ'। ਜਿਸ ਪ੍ਰਕਾਰ ਅਕਾਲ ਪੁਰਖ ਇਕ ਹੈ, ਇਸੇ ਤਰ੍ਹਾਂ ਉਸ ਦਾ ਨਾਮ ਸਤਿਨਾਮ (ਸੱਚਾ ਨਾਮ) ਭੀ ਇਕੋ ਹੈ ਅਤੇ ਉਸ ਇਕ ਨਾਮ ਦੀ ਗਿਆਨ-ਲਖਤਾ ਭੀ ਯਾ ਇਕੋ ਸਤਿਪੁਰਖ ਅਕਾਲ ਪੁਰਖ ਨੂੰ ਹੈ ਯਾ ਅਕਾਲ ਪੁਰਖ ਦੀ ਨਿਜ ਨਿਰੰਜਨੀ ਜੋਤਿ ਇਕੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਹੋਈ। ਇਕੋ ਸਤਿਗੁਰੂ ਦੇ ਪਦ (ਲਫਜ਼) ਖਾਸ ਜੋਰ ਨਾਲ ਇਸ ਕਰਕੇ ਵਰਤੇ ਹਨ, ਕਿਉਂਕਿ ਗੁਰਵਾਕ ਹੈ

ਸਤਿਗੁਰ ਬਾਝਹੁ ਗੁਰੁ ਨਹੀਂ ਕੋਈ.....।

ਅੰਗ - ੪੩੫

ਸੱਚਾ ਗੁਰੂ ਅਰਥਾਤ ਸਤਿਗੁਰ ਸਤਿਨਾਮ ਦੇ ਪ੍ਰਗਟਾਵਹਾਰਾ ਜੇਕਰ ਕੋਈ ਪ੍ਰਗਟ ਹੋਇਆ ਤਾਂ ਉਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਦਸੇ ਜਾਮਿਆਂ ਵਿਚ ਹੋਏ।

ਸਤਿਨਾਮ ਸਬਦ ਦੇ ਅਰਥ -

ਸਤਿਨਾਮ ਤੋਂ ਭਾਵ ਇਹ ਨਹੀਂ ਕਿ ਇਨ੍ਹਾਂ ਚਾਰੇ ਅੱਖਰਾਂ ਸਤਿਨਾਮ ਵਾਲਾ ਨਾਮ ਅਕਾਲ ਪੁਰਖ ਦਾ ਨਾਮ ਹੈ। ਲਫਜ਼ ਸਤਿਨਾਮ ਗੁਰਮੰਤ੍ਰ ਦਾ ਲਖਾਇਕ ਵਿਸ਼ੇਸ਼ਣ ਹੈ। ਗੁਰ ਪ੍ਰਸਾਦਿ ਜਪਣ ਜੋਗ ਗੁਰਮਤਿ ਨਾਮ ਜੋ ਹੈ, ਸੋ ਵਖਰੇ ਸੁਅੱਖਰਾਂ (ਸ੍ਰੋਸ਼ਟ ਅੱਖਰਾਂ) ਵਿਚ ਹੈ, ਜਿਸ ਦੇ ਅੱਖਰ ਭੀ ਚਾਰ ਹੀ ਹਨ, ਪਰ

(ਬਾਕੀ ਪੰਨਾ 64 ਤੋਂ)

(ਪੰਨਾ 32 ਦਾ ਬਾਕੀ)

ਦੇ ਟਾਇਮ, ਹਰ ਇਕ ਦੇ ਤਾਈਂ ਜੋ ਆਪਣੇ ਆਪ ਨੂੰ ਮੁਸਲਮਾਨ ਹੋਣ ਦਾ ਨਿਸ਼ਚਾ ਰਖਦਾ ਹੈ, ਇਨ੍ਹਾਂ ਦੇ ਪੜ੍ਹਨ ਦਾ ਅਧਿਕਾਰੀ ਹੈ।

ਸੂਫੀ ਫ਼ਕੀਰ ਫ਼ਰੀਦ ਜੀ, ਬੇਨਿਮਾਜ਼ੇ ਨੂੰ ਕੁੱਤਾ ਕਥਨ ਕਰਦੇ ਹਨ-

ਫ਼ਰੀਦਾ ਬੇ ਨਿਵਾਜ਼ਾ ਕੁਤਿਆ
ਏਹ ਨ ਭਲੀ ਰੀਤਿ ॥
ਕਬਹੀ ਚਲਿ ਨ ਆਇਆ
ਪੰਜੇ ਵਖਤ ਮਸੀਤਿ ॥

ਪੰਨਾ - 1381

ਜਿਵੇਂ ਗੁਰਸਿਖਾਂ ਵਾਸਤੇ ਪੰਜ ਬਾਣੀਆਂ ਦੇ ਪਾਠ ਦਾ ਨਿਤਨੇਮ, ਹਿੰਦੂ ਲਈ ਤਿੰਨ ਸੰਧਿਆ ਲਾਜ਼ਮੀਂ ਹਨ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਸੇ ਕਾਜ਼ੀ ਨੂੰ ਨਿਮਾਜ਼ਾਂ ਪੜ੍ਹਨ ਦੀ ਤਾਕੀਦ ਕਰਦਿਆਂ ਉਪਦੇਸ਼ ਕੀਤਾ ਹੈ ਕਿ ਅਸਲੀ ਨਿਮਾਜ਼ਾਂ ਇਹ ਹਨ -

ਪੰਜਿ ਨਿਵਾਜ਼ਾ ਵਖਤ ਪੰਜਿ
ਪੰਜਾ ਪੰਜੇ ਨਾਉ ॥
ਪਹਿਲਾ ਸਚੁ ਹਲਾਲ
ਵੁਇ ਤੰਜਾ ਬੇਰ ਬੁਦਾਇ ॥
ਚਉਥੀ ਨੀਅਤਿ ਰਾਸਿ
ਮਨੁ ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ
ਤੇ ਮੁਸਲਮਾਣੁ ਸਦਾਇ ॥

ਪੰਨਾ - 141

ਪਹਿਲੀ ਨਿਮਾਜ਼ ਹੈ ਸੱਚ ਬੋਲਣਾ - ਇਸ ਨਾਲ ਸਾਰੇ ਪਾਪ ਮਿਟਦੇ ਹਨ।

ਸਚੁ ਸਭਨਾ ਹੋਇ ਦਾਰੁ
ਪਾਪ ਕਢੈ ਧੋਇ ॥
ਨਾਨਕੁ ਵਖਾਣੈ ਬੇਨਤੀ
ਜਿਨ ਸਚੁ ਪਲੈ ਹੋਇ ॥

ਪੰਨਾ - 468

ਦੂਜੀ ਨਿਮਾਜ਼ ਹੈ ਹੱਕ ਹਲਾਲ ਦਾ ਖਾਣਾ, ਠੱਗੀ, ਚੌਗੀ, ਦੁਰਾਵ ਨਹੀਂ ਕਰਨਾ, ਇਸ ਹੱਕ ਦੀ ਕਿਰਤ ਵਿਚੋਂ ਦਾਨ ਕੀਤਿਆਂ ਪਾਪ ਦੂਰ ਹੁੰਦੇ ਹਨ।

ਕਿਰਤ ਵਿਰਤ ਕਰ ਧਰਮ ਦੀ
ਖੱਟਿ ਖਵਾਲਣ ਕਾਰ ਕਰੇਹੀ ॥

ਭਾਈ ਗੁਰਦਾਸ ਜੀ, ਵਾਰ 1/3
ਆਲਿ ਖਾਇ ਕਿਛੁ ਹਥਹੁ ਦੇਇ ॥

ਨਾਨਕ ਰਾਹੁ ਪਛਾਣਹਿ ਸੇਇ ॥ ਪੰਨਾ- 1245

ਤੀਜੀ ਨਿਮਾਜ਼ ਹੈ - ਖੁਦਾ ਦੇ ਨਮਿਤ ਗਰੀਬ ਨੂੰ ਖੈਰ ਪਾਉਣੀ। ਭਾਵ ਯਥਾਸ਼ਕਤ ਦਾਨ ਕਰਨਾ। ਇਹ ਵੀ ਵੱਡਾ ਪੁੰਨ ਹੈ -

ਮਿਠਾ ਬੋਲਣ ਨਿਵ ਚਲਣ
ਹਥੋਂ ਵੀ ਕਿਛੁ ਦੇਇ ॥
ਰਥ ਤਿਨਾ ਦੀ ਬੁਕਲੀਂ ਜੰਗਲ ਕਿਆ ਛੂਢੇਇ ॥
ਅਥਵਾ ਖੁਦਾ ਦੇ ਪਾਸੋਂ ਸਭਨਾਂ ਦੀ ਬੈਰ ਮੰਗਣੀ, ਹਰ

ਇਕ ਦਾ ਭਲਾ ਚਾਹੁਣਾ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਹਿੰਦੂ-ਮੁਸਲਮਾਨ ਪਾਪੀ, ਪੁੰਨੀ, ਗਰੀਬ, ਅਮੀਰ, ਆਸਤਕ, ਨਾਸਤਕ, ਸਾਧੂ, ਗ੍ਰਿਹਸਤੀ, ਬਾਹਮਣ ਤੇ ਸੂਦਰ ਸਭ ਦਾ ਭਲਾ ਹੀ ਮੰਗਿਆ ਹੈ -

ਨਾਨਕ ਨਾਮ ਚੜ੍ਹਦੀ ਕਲਾ ॥

ਤੇਰੇ ਭਾਣੇ ਸਰਬੱਤ ਦਾ ਭਲਾ ॥

ਤਿੰਨ ਚੀਜ਼ਾਂ ਦੀ ਖੁਦਾ ਤੋਂ ਮੰਗ ਕੀਤੀ-

1. ਨਾਮ ਦੀ - ਜਿਸ ਕਰਕੇ ਜੀਵ ਦੀ ਚੜ੍ਹਦੀ ਕਲਾ ਹੁੰਦੀ ਹੈ, ਮਨ ਢਹਿੰਦੀਆਂ ਕਲਾਂ ਵਲ ਨਹੀਂ ਜਾਂਦਾ।

2. ਭਾਣਾ ਮੰਨਣ ਦੀ ਦਾਤ, ਤੇ

3. ਸਰਬੱਤ ਦਾ ਭਲਾ।

ਇਸੇ ਤਰ੍ਹਾਂ ਫ਼ਰੀਦ ਜੀ ਨੇ ਕਥਨ ਕੀਤਾ ਹੈ -

ਫ਼ਰੀਦਾ ਬੁਰੇ ਦਾ ਭਲਾ ਕਰ

ਗੁਸਾ ਮਨਿ ਨ ਹਛਾਇ ॥

ਦੇਹੀ ਰੌਗ ਨ ਲਗਦੀ ਪਲੈ ਸਭ ਕਿਛੁ ਪਾਇ ॥

ਪੰਨਾ - 1381

ਚੌਥੀ ਨਿਮਾਜ਼ ਹੈ ਮਨ ਦੀ (ਨੀਅਤਿ) ਬਿਰਤੀ (ਰਾਸ) ਸਚਾਈ ਵਾਲੀ ਹੋਣੀ - ਸੱਚ ਬੋਲਣਾ, ਸੱਤ ਪ੍ਰਤੱਗੀ ਹੋਣਾ, ਦਿਲ ਦੀ ਸਫ਼ਾਈ ਹੋਣੀ। ਜਿਵੇਂ ਸਾਫ਼ ਪਾਣੀ ਵਿਚ ਸੂਰਜ ਦਾ ਅਕਸ ਨਿਰਮਲ ਤੇ ਪੂਰਾ ਦਿਸਦਾ ਹੈ ਇਸੇ ਤਰ੍ਹਾਂ ਸਾਫ਼ ਹਿਰਦੇ ਵਿਚ ਪ੍ਰਮੇਸ਼ਰ ਦੀ ਜੋਤ ਪ੍ਰਕਾਸ਼ਦੀ ਹੈ, ਸਾਫ਼ ਕਧੜੇ ਨੂੰ ਚੰਗਾ ਰੰਗ ਚੜ੍ਹਦਾ ਹੈ।

ਪੰਜਵੀਂ ਨਿਮਾਜ਼ ਹੈ ਸਿਫਤੀ - ਪ੍ਰਮੇਸ਼ਰ ਦੀ (ਸਨਾਇ) ਸ਼ਨਾਖਤ ਭਾਵ ਪਹਿਚਾਨ ਕਰਨੀ, ਉਸਦੇ ਸਰੂਪ ਦਾ ਗਿਆਨ ਹੋਣਾ (ਕਰਣੀ) ਭਰਤੀ ਰੂਪ ਵਾ ਨੇਕ ਕਰਨੀ ਨੂੰ ਕਰਨ ਦੀਆਂ ਕਲਮਾਂ ਪੜ੍ਹੇ ਤਾਂ ਆਪਣੇ ਆਪ ਨੂੰ ਮੁਸਲਮਾਨ ਅਖਵਾ ਸਕਦਾ ਹੈ -

ਮੁਸਲਮਾਣੁ ਮੌਮ ਦਿਲ ਹੋਵੈ ॥

ਪੰਨਾ - 1084

ਸਾਰਿਆਂ ਜੀਵਾਂ ਤੇ ਦਇਆ ਕਰੋ।

ਬਾਬਾ ਜੀ ਦੀ ਰਸਨਾ ਤੋਂ ਇਸ ਪ੍ਰਕਾਰ ਦੇ ਬਚਨ ਸੁਣਕੇ ਇਸਦਾ ਮਨ ਬੜਾ ਹੀ ਪ੍ਰਸੰਨ ਹੋਇਆ, ਬਾਣੀ ਗਦ-ਗਦ ਹੋ ਗਈ, ਕੰਠ ਰੁਕ ਗਿਆ, ਨੇਤਰਾਂ ਚੌਂ ਵੈਰਾਗ ਦਾ ਜਲ ਬਾਹਰ ਆਇਆ ਤੇ ਭਾਵਨਾ ਨਾਲ ਸਿਜਦਾ ਕੀਤਾ ਆਖਿਆ - ਧੰਨ ਹੋ ਆਪ ਪੀਰ ਜੀ! ਕਿਹੋ ਜਿਹੇ ਸੰਦਰ ਅੰਮ੍ਰਿਤ ਮਈ ਅਮੋਲਕ ਬਚਨ ਸੁਣਾਏ। ਨਾਲ ਦੇ ਸਾਥੀ ਸਿਖ ਵੀ ਬੜੇ ਹੀ ਪ੍ਰਸੰਨ ਤੇ ਹੈਰਾਨ ਹੋਏ ਕਿ ਮਹਾਰਾਜ ਅਜ ਤਾਂ ਆਪ ਨੇ ਬੜੀ ਅੰਮ੍ਰਿਤ ਦੀ ਵਰਖਾ ਕੀਤੀ।

ਹਜ਼ੂਰ ਦੀ ਆਗਿਆ ਪਾ ਕੇ ਪਠਾਣ ਤਾਂ ਨਮਸ਼ਕਾਰ ਕਰਕੇ ਆਪਣੇ ਘਰ ਵਾਪਸ ਆ ਗਿਆ, ਘਰ ਆ ਕੇ ਸਾਰੇ ਪ੍ਰਵਾਰ ਨੂੰ ਇਹ ਖੁਸ਼ਬੁਧੀ ਸੁਣਾਈ। ਸਾਰਿਆਂ ਦੇ ਮਨ ਚਾਅ ਨਾਲ ਖਿੜ ਗਏ। ਜਿਨ੍ਹਾਂ ਦੀਆਂ ਆਸਾਂ ਦੇ ਸਾਰੇ ਬੂਝੇ ਬੰਦ ਹੋ ਚੁਕੇ ਸਨ ਉਹ ਮੁੜ ਕੇ ਫੇਰ ਖੁਲ੍ਹੇ ਗਏ। ਖੁਸ਼ੀ ਵਿਚ ਬੜਾ ਦਾਨ ਪੁੰਨ ਕੀਤਾ ਤੇ ਹਰ ਰੋਜ਼ ਪੰਜੇ ਟਾਇਮ ਮਸੀਤ ਵਿਚ

ਜਾ ਕੇ ਨਿਮਾਜ਼ਾਂ ਵੀ ਪੜ੍ਹਦਾ ਹੈ, ਰੋਜ਼ੇ ਵੀ ਰਖਦਾ ਹੈ। ਰਾਤ ਦੇ ਸਮੇਂ ਭੁਖਿਆਂ ਨੂੰ ਆਵਾਜ਼ ਦੇ ਕੇ ਰੋਟੀ ਵੀ ਖਵਾਉਂਦਾ ਹੈ।

ਏਧਰ ਜਿਸ ਸਮੇਂ ਸੰਤ ਜੀ ਮਹਾਰਾਜ਼ ਨੇ ਉਸ ਪਠਾਣ ਨੂੰ ਬੱਚੇ ਦਾ ਵਰ ਦਿਤਾ ਅਤੇ ਉਹ ਹੁੰਨ੍ਹ ਦੀ ਆਗਿਆ ਪਾ ਕੇ ਆਪਣੇ ਘਰ ਚਲਾ ਗਿਆ ਤਾਂ ਬਾਅਦ ਵਿਚ ਰਾਮਪੁਰ ਪਿੰਡ ਦੇ ਬਾਬਾ ਬਿਸ਼ਨ ਸਿੰਘ ਨੇ ਸੰਤਾਂ ਪਾਸ ਅਰਜ਼ ਕੀਤੀ ਕਿ ਮਹਾਰਾਜ਼! ਤੁਸੀਂ ਉਸਨੂੰ ਗੁਰੂ ਘਰ ਦਾ ਪ੍ਰੇਮੀ ਕਿਉਂ ਨਹੀਂ ਬਣਾਇਆ, ਮੁਸਲਮਾਨੀ ਮਤ ਦਾ ਹੀ ਉਪਦੇਸ਼ ਦੇ ਦਿਤਾ ਹੈ, ਰੋਜ਼ੇ ਰਖਣ ਤੇ ਨਿਮਾਜ਼ਾਂ ਪੜ੍ਹਨ ਦਾ ਹੁਕਮ ਕੀਤਾ ਹੈ। ਸੰਤ ਮੁਸਕਰਾਏ ਤੇ ਕਿਹਾ ਭਾਈ ਬਿਸ਼ਨ ਸਿੰਘ ਜੀ! ਜਿਸ ਜਗਾ ਤੇ ਕੋਈ ਬੂਟਾ ਲਗਿਆ ਹੋਵੇ ਉਸਨੂੰ ਉਥੇ ਹੀ ਵਾੜ ਕਰ ਦੇਵੇ ਤਾਕਿ ਉਹ ਛੇਤੀਂ ਹੀ ਵਧੇ ਛੁਲੇ। ਦੂਜੇ ਥਾਂ ਪੁਟਕੇ ਲਾਇਆਂ ਕੁਮਲਾ ਤੇ ਸੁਕ ਜਾਂਦਾ ਹੈ, ਕਾਮਯਾਬ ਨਹੀਂ ਹੋ ਸਕਦਾ। ਜੇ ਹੋਵੇ ਵੀ ਤਾਂ ਬਹੁਤ ਚਿਰ ਬਾਅਦ ਅਤੇ ਘਟ। ਇਸੇ ਤਰ੍ਹਾਂ ਆਪੋ ਆਪਣੇ ਧਰਮ ਤੇ ਹੀ ਹਰ ਇਕ ਦਾ ਨਿਸ਼ਚਾ ਹੁੰਦਾ ਹੈ ਉਸੇ ਜਗਾ ਹੀ ਉਸ ਬੂਟੇ ਨੂੰ ਉਪਦੇਸ਼ ਦੀ ਵਾੜ ਤੇ ਸ਼ਰਧਾ ਵਧਾਉਣ ਰੂਪ ਨਿਸ਼ਚੇ ਦਾ ਪਾਣੀ ਦੇਵੇ ਜਿਸ ਕਰਕੇ ਉਸ ਦਾ ਭਲਾ ਹੋਵੇ। ਜਿਵੇਂ ਗੈਰ ਮੁਸਲਮਾਨ ਦੀ ਦੀਨ ਇਸਲਾਮ ਤੇ ਸ਼ਰਧਾ ਨਹੀਂ ਹੋ ਸਕਦੀ ਇਸੇ ਤਰ੍ਹਾਂ ਇਹ ਵੀ ਗੁਰੂ ਘਰ ਤੇ ਪੂਰਨ ਨਿਸ਼ਚਾ ਨਹੀਂ ਕਰ ਸਕਦੇ ਅਤੇ ਵਾਸਤਵ ਵਿਚ ਪ੍ਰੇਸ਼ਰ ਤਾਂ ਇਕੋ ਹੀ ਹੈ। ਇਹ ਤਾਂ ਹਿੰਦੂ ਤੇ ਮੁਸਲਮਾਨ ਦੋਹਾਂ ਨੇ ਆਪੋ ਆਪਣੇ ਮਤ ਅਨੁਸਾਰ ਖੁਦਾ ਤੇ ਰਾਮ ਦੇ ਨਾਮ ਕਲਪੇ ਹਨ, ਹਰ ਇਕ ਨੂੰ ਉਸਦੇ ਧਰਮ ਨੇ ਹੀ ਪਾਰ ਕਰਨਾ ਹੈ, ਖਿਚ ਕਰਨੀ ਠੀਕ ਨਹੀਂ।

ਇਸ ਤਰ੍ਹਾਂ ਏਕਤਾ ਦੇ ਬਚਨ ਸੁਣ ਕੇ ਬਾਬਾ ਬਿਸ਼ਨ ਸਿੰਘ ਚੁੱਪ ਹੋ ਗਿਆ। ਇਉਂ ਸਮਾਂ ਲੇਘਦਾ ਗਿਆ, ਦਿਨ ਦਾ ਸਮਾਂ ਗੁਰਦੁਆਰੇ ਸਾਹਿਬ ਤੇ ਰਾਤ ਦਾ ਟਾਇਮ ਬਾਬਾ ਜੀ ਦਰਿਆ ਦੇ ਕੰਢੇ ਵਾਹਿਗੁਰੂ ਦੀ ਯਾਦ ਵਿਚ ਲੀਨ ਹੋਏ, ਬਤੀਤ ਕਰਦੇ ਸਨ। ਇਤਨੇ ਨੂੰ ਰਾਮਪੁਰ ਨਗਰ ਤੋਂ ਕੁਝ ਕੁ ਪ੍ਰੇਮੀ ਸੰਤਾਂ ਨੂੰ ਲੈਣ ਵਾਸਤੇ ਆ ਗਏ। ਉਨ੍ਹਾਂ ਦਾ ਪਿਆਰ ਤੇ ਪਿਛਲੀ ਜੁੰਮੇਵਾਰੀ ਦਾ ਖਿਆਲ ਕਰਕੇ ਬਾਬਾ ਜੀ ਵਾਪਸ ਜਾਣ ਨੂੰ ਤਿਆਰ ਹੋਏ। ਸੈਦੂ ਨਗਰ ਦੀ ਸੰਗਤ ਨੂੰ ਪਤਾ ਲੱਗਾ ਤਾਂ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਇਕਠੇ ਹੋ ਕੇ ਆਏ, ਚਰਨਾਂ ਵਿਚ ਅਰਜ਼ ਕੀਤੀ, ਦਾਤਾ! ਸਾਥੋਂ ਕੀ ਗੁਨਾਹ ਹੋ ਗਿਆ ਜੋ ਵਿਛੋੜਾ ਦੇ ਚਲੇ ਹੋ? ਸੰਤਾਂ ਨੇ ਸਭਨਾਂ ਨੂੰ ਧੀਰਜ ਦਿਤੀ ਤੇ ਕਿਹਾ ਕਿ ਹੁਣ ਤਾਂ ਜ਼ਰੂਰ ਹੀ ਜਾਣਾ ਬਣਦਾ ਹੈ ਪਰ ਅਗਲੇ ਸਾਲ ਫੇਰ ਆ ਜਾਵਾਂਗੇ। ਤੁਸੀਂ ਸਾਰੇ ਦਸਾਂ ਨੌਹਾਂ ਦੀ ਹੱਕ ਦੀ ਕਿਰਤ ਕਰੋ, ਗੁਰੂ ਗੁਰੂ ਜਪੋ, ਦੋਵੇਂ ਸਮੇਂ ਸਾਧ ਸੰਗਤ ਕੀਤਾ ਕਰੋ, ਗੁਰੂ ਨਾਨਕ ਦੇਵ ਜੀ ਮੇਹਰ ਕਰਨਗੇ। ਇਉਂ ਪਵਿੰਤ੍ਰ ਉਪਦੇਸ਼ ਬਖਸ਼ ਕੇ ਸ੍ਰੀ ਹਜ਼ੂਰ ਗਡੀ

ਤੇ ਅਸਵਾਰ ਹੋ ਕੇ ਦੋਰਾਹੇ ਆ ਪਹੁੰਚੇ। ਸੰਗਤ ਨੇ ਬੜਾ ਸਤਿਕਾਰ ਕੀਤਾ, ਭੇਟਾ ਅਗਪੀ, ਨਮਸ਼ਕਾਰਾਂ ਕੀਤੀਆਂ। ਆਪ ਜੀ ਗੁਰਦੁਆਰੇ ਸਾਹਿਬ ਆ ਪੁਜੇ, ਗੁਰੂ ਦਰਬਾਰ ਵਿਚ ਨਮਸ਼ਕਾਰ ਕੀਤੀ ਤੇ ਪਹਿਲਾਂ ਵਾਂਗੂੰ ਹੀ ਸੰਗਤਾਂ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਨ ਲਗੇ।

ਜਦੋਂ ਸੰਤ ਮਹਾਰਾਜ਼ ਦੁਬਾਰਾ ਸੈਦੋਂ ਗਏ ਤਾਂ ਉਹ ਬਿਰਧ ਪਠਾਣ ਬੈਂਡ ਵਜਾਉਂਦਾ ਅਤੇ ਫਲਾਂ ਦੇ ਟੋਕਰੇ ਲੈ ਕੇ, ਸੰਤ ਮਹਾਰਾਜ਼ ਜੀ ਪਾਸ ਦਿਨ ਵਿਚ ਹੀ ਹਾਜ਼ਰ ਹੋਇਆ ਅਤੇ ਜੋ ਬੱਚਾ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਬਖਸ਼ਿਸ਼ ਸੀ ਉਹ ਸੰਤ ਮਹਾਰਾਜ਼ ਜੀ ਦੇ ਚਰਨਾਂ ਤੇ ਲਿਟਾ ਦਿਤਾ। ਇਸ ਗੁਰੂ ਨਾਨਕ ਮਹਾਰਾਜ਼ ਜੀ ਦੀ ਬਖਸ਼ਿਸ਼ ਬਾਰੇ ਸੁਣ ਕੇ ਬਹੁਤ ਦੂਰ-ਦੂਰ ਤੱਕ ਮਹਾਂਪੁਰਸ਼ਾਂ ਦੀ ਕੀਰਤੀ ਫੈਲ ਗਈ। ਇਸ ਤਰ੍ਹਾਂ ਆਪ ਦੇ ਜੀਵਨ ਵਿਚ ਅਨੇਕ ਐਸੀਆਂ ਘਟਨਾਵਾਂ ਹਨ ਜਿਨ੍ਹਾਂ ਤੋਂ ਮਹਾਂਪੁਰਸ਼ਾਂ ਦੀ ਵਾਹਿਗੁਰੂ ਜੀ ਨਾਲ ਪ੍ਰਿਅਤਾ ਦੀ ਗਿਆਤ ਹੁੰਦੀ ਹੈ। ਆਪ ਜੀ ਨੇ ਇਕ ਮਹਾਨ ਬਖਸ਼ਿਸ਼ ਕੀਤੀ ਕਿ ਸ੍ਰੀ 108 ਸੰਤ ਈਸ਼ਵਰ ਸਿੰਘ ਜੀ ਮਹਾਰਾਜ਼ ਰਾੜੇ ਸਾਹਿਬ ਵਾਲਿਆਂ ਨੂੰ ਐਨੀ ਉਚੀ ਪਦਵੀ ਬਖਸ਼ਾ ਦਿਤੀ ਕਿ ਉਹ ਪ੍ਰੇਸ਼ਰ ਦਾ ਰੂਪ ਹੀ ਹੋ ਗਏ। ਸੰਤ ਅਤਰ ਸਿੰਘ ਜੀ ਦੇ ਸਰੀਰਕ ਤੌਰ ਤੇ ਅਲੋਪ ਹੋਣ ਪਿਛੋਂ ਆਪ ਦਾ ਸ਼ਬਦ ਨਾਦ ਬਹਿੰਡ ਵਿਚ ਗੁੰਜ ਉਠਿਆ ਅਤੇ ਸਾਰੇ ਸੰਸਾਰ ਵਿਚ ਹੈਲ ਗਿਆ। ਅੱਜ ਸੰਤ ਮਹਾਰਾਜ਼ ਰਾੜੇ ਸਾਹਿਬ ਵਾਲਿਆਂ ਨੂੰ ਸੰਸਾਰ ਤੋਂ ਵਿਅਕਤੀਗਤ ਰੂਪ ਵਿਚ ਅਲੋਪ ਹੋਣ ਦੇ 32 ਸਾਲ ਪਿਛੋਂ ਵੀ ਉਨ੍ਹਾਂ ਦੀ ਯਾਦ ਐਉਂ ਪ੍ਰਤੱਖ ਭਾਸਦੀ ਹੈ ਕਿ ਉਹ ਕਿਤੇ ਗਏ ਹੀ ਨਹੀਂ। ਇਹ ਸਾਰੀ ਕ੍ਰਿਪਾ ਸੰਤ ਮਹਾਰਾਜ਼ ਅਤਰ ਸਿੰਘ ਜੀ ਦੀ ਸੀ ਜਿਨ੍ਹਾਂ ਨੇ ਗੁਰਸਿੱਖੀ ਜੀਵਨ ਕਮਾ ਕੇ ਸੰਸਾਰ ਨੂੰ ਅਤਰ ਦੀ ਸੁਗੰਧੀ ਵੰਡੀ ਅਤੇ ਗੁਲਾਬ (ਸੰਤ ਈਸ਼ਵਰ ਸਿੰਘ ਜੀ) ਨੂੰ ਆਪਣੇ ਵਿਚ ਅਭੇਦ ਕਰਕੇ ਸਚਮੁਚ ਹੀ ਈਸ਼ਵਰ ਬਣਾ ਦਿਤਾ। ਉਨ੍ਹਾਂ ਦੀ ਯਾਦ ਇਸ ਮੈਗਜ਼ੀਨ ਵਿਚ ਅਨੇਕਾਂ ਪ੍ਰੇਮੀਆਂ ਨੂੰ ਉਤਸ਼ਾਹ ਦੇਵੇਗੀ ਅਤੇ ਅਨੇਕਾਂ ਪ੍ਰੇਮੀਆਂ ਨੂੰ ‘ਆਤਮ ਮਾਰਗ’ ਦੀ ਸੋਝੀ ਹੋਵੇਗੀ। ਮਹਾਂਪੁਰਸ਼ ਕਦੇ ਵੀ ਕਿਤੇ ਨਹੀਂ ਜਾਇਆ ਕਰਦੇ। ਅਸੀਂ ਉਨ੍ਹਾਂ ਦੀਆਂ ਬਰਸੀਆਂ ਨਹੀਂ ਮਨਾਉਂਦੇ ਕਿਉਂਕਿ ਉਹ ਸਦਾ-ਸਦਾ ਜਿਉਂਦੇ ਹਨ -

ਬ੍ਰਹਮਗਿਆਨੀ ਸਦ ਜੀਵੈ ਨਹੀਂ ਮਰਤਾ॥

ਪੰਨਾ - 273

ਉਨ੍ਹਾਂ ਦੀ ਘਾਲ ਕਮਾਈ ਤੋਂ ਅਸੀਂ ਪ੍ਰੇਰਨਾ ਅਤੇ ਉਤਸ਼ਾਹ ਲੈ ਕੇ ਗੁਰਸਿੱਖੀ ਮਾਰਗ ਤੇ ਚਲ ਕੇ ਆਤਮ ਮੰਡਲ ਤੇ ਪਹੁੰਚਣ ਦੀ ਲੋਚਾ ਰਖਦੇ ਹਾਂ। ਵਾਹਿਗੁਰੂ ਜੀ ਕ੍ਰਿਪਾ ਕਰਨ ਸਾਡੀਆਂ ਇਹ ਲੋਚਾ ਪੂਰੀਆਂ ਹੋਣ।

(ਧੰਨਵਾਦ ਸਹਿਤ ‘ਜੀਵਨ ਗਾਬਾ’ ਵਿਚੋਂ)
(-----)

ਪਿਆਰ ਪਰਵਾਨੇ

ਭਾਈ ਸਾਹਿਬ ਭਾਈ ਵੀਰ ਸਿੰਘ

੧. ਸੁਹਣਿਆਂ ਦਾ ਸੁਲਤਾਨ ਤੇ ਸੰਤ ਮੰਡਲੀ

ਇਕ ਸਫਰ ਵਿਚ ਇਕ ਥਾਵੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਕੁਛ ਸੰਤ ਆ ਹਾਜ਼ਰ ਹੋਏ, ਇਹ ਸਾਰੇ ਸਨ ਤਾਂ ਪਰਮੇਸ਼ੁਰ ਦੇ ਸੌਕ ਵਾਲੇ, ਪੂਜਾ ਤਪ ਕਰਦੇ ਸਨ, ਪੜ੍ਹੇ ਵੀ ਚੰਗੇ ਹੋਏ ਸਨ। ਤੀਰਥ ਯਾਤਰਾ ਬੀ ਕੀਤੀ ਹੋਈ ਸਾਨੇ, ਕੁਛ ਕੁ ਭਗਤੀ ਵਿਚ ਬੀ ਸਨ, ਪਰ ਸੰਸੇ ਬਿਰਤੀ ਸੀ ਕਿਉ ਜੇ ਸਭ ਕੁਛ ਕਰ ਕਰਾ ਕੇ ਸੀਨੇ ਠੰਢ ਨਹੀਂ ਸੀ ਵਰਤੀ ਹੋਈ। ਸ੍ਰੀ ਗੁਰੂ ਜੀ ਦੇ ਪਾਸ ਕੁਛ ਸਮਾਂ ਬੈਠੇ ਰਹੇ। ਸੁਹਣੇ ਦਾਤਾ ਜੀ ਨਾਮ ਦਾ ਉਪਦੇਸ਼ ਕਰ ਰਹੇ ਸਨ। ਜਦ ਆਪ ਜੀ ਚੁਪ ਹੋ ਗਏ ਤੇ ਆਏ ਲੋਕੀ ਤੁਰ ਗਏ ਤਾਂ ਸੰਤਾਂ ਵਿਚੋਂ ਇਕ ਨੇ ਪ੍ਰਸ਼ਨ ਕੀਤਾ - ਆਪ ਦੇ ਬਚਨ ਸੁਖਦਾਈ ਤੇ ਮੋਖ ਦਾਤੇ ਹਨ। ਕੁਛ ਸੰਸੇ ਹਨ ਆਗਿਆਂ ਕਰੋ ਤਾਂ ਬੇਨਤੀ ਕਰੀਏ। ਸੰਸੇ ਨਵਿਰਤੀ ਕਰਨੀ ਹੈ, ਚਰਚਾਵਾਦ ਪ੍ਰਯੋਜਨ ਨਹੀਂ ਹੈ ਤਾਂ ਸਤਿਗੁਰੂ ਜੀ ਨੇ ਫੁਰਮਾਇਆ - ਜੀ ਸਦਕੇ ਉਪਜੇ ਸੰਸੇ ਦੱਸੋ। ਪਰਮੇਸ਼ੁਰ ਚਾਹੇ ਤਾਂ ਸੰਸੇ ਦੂਰ ਖਿਨ ਵਿਚ ਕਰ ਦਿੰਦਾ ਹੈ। ਤਦ ਸੰਤ ਨੇ ਕਿਹਾ -

ਆਪ ਨੇ ਨਾਮ ਦੀ ਮਹਿਮਾ ਕਹੀ ਹੈ। ਪਰਜਾ ਯੱਗ, ਹੋਮ, ਪੁੰਨ, ਦਾਨ, ਤਪ ਤੇ ਪੂਜਾ ਕਰਦੇ ਹਨ, ਉਨ੍ਹਾਂ ਦੀ ਮੁਕਤੀ ਹੋਵੇਗੀ ਕਿ ਨਹੀਂ, ਅਥਵਾ ਜੋ ਨਾਮ ਜਪਦੇ ਹਨ, ਉਨ੍ਹਾਂ ਨੂੰ ਇਨ੍ਹਾਂ ਸਭ ਕਰਮਾਂ ਦੀ ਜੋ ਲਿਖੇ ਹਨ ਕਰਨੇ ਦੀ ਲੋੜ ਹੈ ਕਿ ਨਹੀਂ? ਸ੍ਰੀ ਗੁਰੂ ਜੀ ਬੋਲੇ, ਭਾਈ ਜੋ ਨਾਮ ਸਿਮਰਦੇ ਹਨ ਉਨ੍ਹਾਂ ਨੂੰ ਯਗ, ਹੋਮ, ਪੁੰਨ ਦਾਨ, ਪੂਜਾ ਆਦਿ ਕਰਮਾਂ ਦੇ ਕਰਨੇ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਕਿਉਂਕਿ ਨਾਮ ਦਾ ਸਿਮਰਨ ਨਿਰੰਕਾਰ ਨਾਲ ਸਿੱਧਾ ਜੋੜ ਦਿੰਦਾ ਹੈ, ਉਸ ਨਾਲ ਜੁੜ ਜਾਣਾ ਮੁਕਤੀ ਹੈ। ਏਹ ਜੋ ਕਰਮ ਉਸਾਂ ਨੇ ਕਰੇ ਹਨ ਇਨ੍ਹਾਂ ਨਾਲ ਸਰੀਰ ਨੂੰ ਬੇਚਲ ਹੁੰਦੀ ਹੈ, ਸਰੀਰ ਨੂੰ ਖੇਦ ਵੀ ਪਹੁੰਚਦੇ ਹਨ। ਫੇਰ ਧਯਾਨ ਇਨ੍ਹਾਂ ਕਰਮਾਂ ਵਿਚ ਰਹਿੰਦਾ ਹੈ ਕਿ ਠੀਕ ਹੋਏ ਕਿ ਨਹੀਂ। ਫੇਰ ਜਿਤਨੇ ਕਰਮ ਹਨ ਹਉ ਦੇ ਆਸਰੇ ਕਰੀਦੇ ਹਨ, ਕਰਮਾਂ ਨਾਲ ਹਉ ਵਧਦੀ ਹੈ ਘਟਦੀ ਨਹੀਂ। ਤੇ ਹਉ ਹੀ ਪਰਦਾ ਹੈ, ਸਾਡੇ ਤੇ ਕਰਤਾਰ ਦੇ ਵਿਚਾਲੇ। ਫਿਰ ਇਹ ਯਗ ਆਦਿ ਕਰਮ ਬਿਨਾਂ ਪਦਾਰਥਾਂ ਦੇ ਹੁੰਦੇ ਵੀ ਨਹੀਂ। ਹਰ ਕਿਸੇ ਪਾਸ ਪਦਾਰਥ ਨਹੀਂ ਹੁੰਦੇ। ਸਭੇ ਕੁਛ ਕਰ ਕਰਾ ਕੇ ਮਨ ਦਾ ਧੂਵਾ ਸਾਈਂ ਵਿਚ ਸਿੱਧਾ ਨਹੀਂ ਬੱਝਦਾ। ਇਸ ਕਰਕੇ ਇਨ੍ਹਾਂ ਦੀ ਲੋੜ ਕੋਈ ਨਹੀਂ ਨਾਮ ਦੇ ਅਭਿਆਸੀ ਨੂੰ।

ਨਾਮ ਸਿੱਧਾ ਨਿਰੰਕਾਰ ਦਾ ਧਯਾਨੀ ਬਣਾ ਦਿੰਦਾ ਹੈ, ਜੋ ਮੁਕਤੀ ਨਿਰੰਕਾਰ ਦੇ ਪਾਸ ਹੈ ਸੋ ਮੁਕਤੀ ਨਾਮ ਨਾਲ ਹੁੰਦੀ ਹੈ। ਤੇ ਨਾਮ ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ, ਨਾਮ ਨੂੰ ਲੈ ਕੇ ਜੋ ਮਨ ਜੋੜ ਕੇ ਤੇ ਸੁਧ ਕਰਕੇ ਸਿਮਰਦਾ ਹੈ ਮੁਕਤ ਹੁੰਦਾ ਹੈ, ਜੋ ਨਾਮ

ਨਹੀਂ ਜਪਦੇ ਮੁਕਤ ਨਹੀਂ ਹੁੰਦੇ ਓਹ ਜਨਮਦੇ ਮਰਦੇ ਰਹਿੰਦੇ ਹਨ ਉਨ੍ਹਾਂ ਦੇ ਬਾਰ-ਬਾਰ ਮਿਲੇ ਮਨੁਖਾ ਜਨਮ ਬਿਰਥੇ ਜਾਂਦੇ ਹਨ। ਕਿਉਂਕਿ ਉਨ੍ਹਾਂ ਦਾ ਖਾਨਪਾਨ, ਪਹਿਨਨ, ਬੋਲਣ, ਕਰਨ ਸਭ ਮਾਇਆ ਵਿਚ ਹੁੰਦਾ ਹੈ। ਮਾਇਆ ਵਾਲੇ ਮਨ ਨੂੰ ਭ੍ਰਮਨ ਹੀ ਭ੍ਰਮਨ ਪ੍ਰਾਪਤ ਹੁੰਦਾ ਹੈ, ਮੁਕਤੀ ਨਹੀਂ ਮਿਲਦੀ।

ਫਿਰ ਸੰਤ ਨੇ ਪੁਛਿਆ - ਜੇ ਲੋਕ ਤ੍ਰੈਕਾਲ ਸੰਧਿਆ ਕਰਦੇ ਹਨ। ਵਿਆਕਰਣ ਆਦਿ ਪੜ੍ਹੇ ਕੇ ਵੇਦਾਂ ਸਾਸਤ੍ਰਾਂ ਦੇ ਪੰਡਿਤ ਹੋ ਜਾਂਦੇ ਹਨ। ਕਿਆ ਓਹ ਮੁਕਤੀ ਨੂੰ ਪ੍ਰਾਪਤ ਹੋਣਗੇ?

ਸ੍ਰੀ ਗੁਰੂ ਜੀ ਬੋਲੇ - ਨਿਰੇ ਇਤਨੇ ਕਰਨੇ ਨਾਲ ਮੁਕਤੀ ਨਹੀਂ। ਏਹ ਗੱਲਾਂ ਕਰੇ ਪਰ ਜੇ ਮੁਕਤੀ ਦੀ ਲੋੜ ਹੋਵੇ ਤਾਂ ਨਿਰੰਕਾਰ ਦਾ ਨਾਮ ਲੈ ਕੇ ਮਨ ਨੂੰ ਚਰਨ ਕਮਲਾਂ ਵਿਚ ਜੋੜੇ। ਨਹੀਂ ਤਾਂ ਭਾਈ ਸਾਸਤ੍ਰ ਬਨ ਹੈ ਇਨ੍ਹਾਂ ਵਿਚ ਗੁਆਚ ਜਾਣ ਦਾ ਵੀ ਡਰ ਹੁੰਦਾ ਹੈ। ਵਿਦਿਆ ਦੀਆਂ ਡੂੰਘਾਈਆਂ ਉਲੜਣਾਂ ਵਿਚ ਪਾ ਦਿੰਦੀਆਂ ਹਨ। ਸਾਫ, ਸੁਧ, ਨਿਸ ਭ੍ਰਮ, ਸੰਸੇ ਰਹਿਤ ਅਵਸਥਾ ਨੂੰ ਕੌਣ ਪਹੁੰਚਦਾ ਹੈ? ਨਜ਼ਰ ਪਸਾਰ ਕੇ ਤੇ ਮਿਲ ਕੇ ਪੰਡਿਤਾਂ ਵਿਦਵਾਨਾਂ ਨੂੰ ਵੇਖ ਲਈ। ਸੰਸੇ ਬਿਰਤੀ ਖੋ ਕੇ, ਨਿਸਚੇ ਦੇ ਘਰ ਲਿਜਾ ਕੇ, ਪਰਮਾਤਮ ਦੇਵ ਨਾਲ ਜੋੜ ਦੇਣ ਵਾਲਾ ਉਸੇ ਮੁਕਤੀ ਦਾਤਾ ਪ੍ਰਭੂ ਦਾ ਨਾਮ ਹੈ।

ਸੰਤ ਜੀ - ਇਹ ਜੇ ਸੰਨਿਆਸੀ ਲੋਕ ਢੰਡ ਕਮੰਡਲ ਲੈ ਕੇ ਹੋਰ ਸਭ ਕੁਛ ਤਿਆਗ ਕੇ ਤੀਰਥਾਂ ਤੇ ਫਿਰਦੇ ਮਿਲਦੇ ਹਨ ਤੇ ਗ੍ਰਹਿਸਤੀ ਜੋ ਸਿਖਾ, ਜਨੇਊ ਧਾਰਨ ਕਰਕੇ, ਪੋਤੀ ਖਾਸ ਤਰ੍ਹਾਂ ਪਹਿਨਕੇ ਸਮਝਦੇ ਹਨ ਕਿ ਹੁਣ ਮੁਕਤ ਹੋ ਗਏ ਤਾਂ ਕਿਆ ਇਹ ਠੀਕ ਹੈ?

ਸ੍ਰੀ ਗੁਰੂ ਜੀ - ਕਿਸੇ ਗੱਲ ਦੇ ਅਸੀਂ ਵਿਰੋਧੀ ਨਹੀਂ, ਨ ਐਵੇਂ ਪੱਖੀ ਹਾਂ। ਅਸੀਂ ਤਾਂ ਇਹ ਆਖਦੇ ਹਾਂ ਕਿ ਇਹ ਸਾਰਾ ਕੁਛ ਕਰਦਿਆਂ ਜੋ ਤੁਸਾਂ ਕਿਹਾ ਹੈ ਮਨ ਆਪਣੀਆਂ ਉਡਾਰੀਆਂ ਵਿਚ ਰਹਿੰਦਾ ਹੈ ਤੇ ਹਉ ਵਧਦੀ ਹੈ ਕਿ ਮੈਂ ਆਹ ਕਰ ਲਿਆ ਹੈ ਮੈਂ ਆਹ ਕਰ ਲਿਆ ਹੈ। ਤਦ ਦਸੋ ਮੁਕਤੀ ਕਿਸ ਤਰ੍ਹਾਂ ਹੱਥ ਆਵੇ। ਜੋ ਕੁਛ ਕਰਨਾ ਹੈ ਹਉ ਮਾਰਨ ਵਾਸਤੇ। ਹਉ ਇਨ੍ਹੀਂ ਗੱਲਾਂ ਮਰਦੀ ਨਹੀਂ। ਇਸ ਲਈ ਹੇ ਭਲਿਓ ਲੋਕੇ! ਹਰੀ ਦਾ ਨਾਮ ਜਪੋ, ਜੋ ਥਾਉਂ ਆਵੇ, ਮਨ ਭੱਜਣੋਂ ਡਿਗਣੋਂ ਟਿਕੇ ਇਕ ਨਿਰੰਕਾਰ ਦੀ ਲਿਵ ਵਿਚ ਆਵੇ ਤਦ ਜੀਵ ਇਸ ਭੈਜਲ ਰੂਪੀ ਸੰਸਾਰ ਤੋਂ ਪਾਰ ਹੋ ਜਾਵੇ।

ਤੁਸੀਂ ਪਸਾਰ ਕੇ ਤਕੋ ਕਈ ਲੋਕ ਘਰ ਬਾਰ ਛੱਡ ਕੇ ਜਟਾਂ ਵਧਾਉਂਦੇ ਹਨ, ਸੁਆਹ ਪਾ ਕੇ ਉਨ੍ਹਾਂ ਦੀ ਜਟ ਬਣ ਲੈਂਦੇ ਹਨ ਕਦੇ ਸਿਰ ਫੇਰ ਨਹੀਂ ਧੋ ਸਕਦੇ। ਸਰੀਰ ਤੇ ਵੀ ਸੁਆਹ ਮਲਦੇ

ਹਨ ਕਿ ਪਾਲਾ ਗਰਮੀ ਘਟ ਲੱਗੇ, ਮੱਛਰ ਘਟ ਡੰਗੇ, ਸੋ ਕਪੜੇ ਛੋੜਨ ਦਾ ਕੀ ਲਭ ਹੋਇਆ ਜੋ ਬਨਾਂ ਵਿਚ ਜਾ ਕੇ ਹੋਰ ਤਰਲੇ ਲੈਣੇ ਪਏ। ਓਹ ਲੋਕ ਦਸੋ ਮੁਕਤੀ ਮਾਰਗ ਦਾ ਕੀਹ ਕਰ ਰਹੇ ਹਨ, ਦੇਹੀ ਨੂੰ ਦੁਖ ਦੇ ਰਹੇ ਉਸਨੂੰ ਸੀਤ ਸਹਿਣ ਦੀ ਤਤਿਖਸ਼ਾ ਸਿਖਾ ਰਹੇ ਹਨ। ਮਨ ਦੀ ਸੇਧ ਹਰੇ ਰਾਮ ਦੀ ਨਹੀਂ ਹੈ। ਯਗ ਕੀਤੇ ਤੇ ਕੀਤੀ ਤਤਿਖਯਾ ਦਾ ਅਭਿਮਾਨ ਮਨ ਵਿਚ ਵਿਦਮਾਨ ਹੈ। ਫੇਰ ਕੁਛ ਕਾਲ ਬਨਾਂ ਵਿਚ ਰਹਿ ਕੇ ਫਿਰ ਨਿਕਲਦੇ ਹਨ। ਤੀਰਥੀ ਆ ਕੇ ਲੋਕਾਂ ਨੂੰ ਮਿਲਦੇ ਹਨ। ਅਪਨਾ ਮਾਨ ਵਧਾਉਂਦੇ ਹਨ। ਕਿਉਂਕਿ ਬਨ ਵਿਚ ਤਤਿਖਯਾ ਕਰਦਿਆਂ ਮਨ ਵਿਚ ਤ੍ਰਿਪਤੀ ਨਹੀਂ ਸੀ ਆਈ। ਅਤ੍ਰਿਪਤ ਮਨ ਕਿਵੇਂ ਮੁਕਤ ਹੋ ਸਕਦਾ ਹੈ। ਇਹ ਤਾਂ ਸੰਤ ਜੀ ਜੋ ਕਰਮ ਕਰ ਚੁਕੇ ਹਾਂ, ਹੁਣ ਕਿ ਪਹਿਲੋਂ ਉਨ੍ਹਾਂ ਦੇ ਅੰਦਰ ਸੰਸਕਾਰ ਪਏ ਹੋਏ ਹਨ, ਓਹ ਸੰਸਕਾਰ ਅਤ੍ਰਿਪਤੀ ਦੇ ਹਨ, ਉਨ੍ਹਾਂ ਨੂੰ ਹਉ ਦੇ ਕਰਮ ਕਟ ਨਹੀਂ ਸਕਦੇ, ਚਾਹੇ ਕੋਈ ਕਰਮ ਪਏ ਕਰੋ। ਅੰਦਰਲੇ ਸੰਸਕਾਰ ਲਈ ਫਿਰਦੇ ਹਨ। ਚੱਕਰ ਵਿਚ ਗੁਹਿਸਤੀ ਨੂੰ ਬੀ ਤੇ ਭੇਖੀ ਨੂੰ ਬੀ ਭੇਖਾਂ ਵਿਚ ਪਏ ਭੁਆਉਂਦੇ ਹਨ। ਬਿਨਾਂ ਹਰੀ ਨਾਮ ਨੂੰ, ਰਾਮ ਨੂੰ, ਨਿਰੰਕਾਰ ਨੂੰ ਪ੍ਰਾਪਤੀ ਦਾ ਨਿਸ਼ਾਨਾ ਬਣਾ ਕੇ, ਅਪਨੇ ਪਿਆਰ ਧਿਆਨ ਦਾ ਧਰੁਵਾ ਬੰਨ ਕੇ ਉਸ ਦਾ ਨਾਮ ਸਿਮਰਿਆ, ਉਸ ਦੀ ਯਾਦ ਵਿਚ ਵਸਦਿਆਂ, ਉਸਦੀ ਹਜ਼ੂਰੀ ਵਿਚ ਤੁਰਦਿਆਂ ਤ੍ਰਿਪਤੀ ਨਹੀਂ ਆਉਂਦੀ, ਅਗਨੀ ਵਿਚ ਲਕੜੀ ਪਾਇਆਂ ਅਗਨੀ ਵਧਣੀ ਹੈ। ਹਰੀ ਨਾਮ ਨੇ ਤ੍ਰਿਸ਼ਨਾ ਦੀ ਅੱਗ ਮੇਟਣੀ ਹੈ, ਸ਼ਾਂਤੀ ਲਿਆਉਣੀ ਹੈ, ਨਾਮੀ ਨਾਲ ਸੇਲਣਾ ਹੈ। ਅਪਨੇ ਸੋਮੇ ਨਾਲ ਮਿਲ ਕੇ ਤ੍ਰਿਪਤੀ ਆਉਣੀ ਹੈ, ਜਿਵੇਂ ਨਦੀ ਥਲਾਂ ਵਿਚ ਭਟਕਦੀ ਸ਼ਾਂਤੀ ਨਹੀਂ ਪ੍ਰਾਪਤ ਕਰਦੀ ਸਾਗਰ ਨੂੰ ਮਿਲ ਕੇ ਤ੍ਰਿਪਤ ਹੁੰਦੀ ਹੈ। ਸੰਤ ਜੀ ਸੁਰਤਹੂਪੀ ਨਦੀ ਦੀ ਧਾਈ ਕਰਤਾਰ ਵਲ ਪਾਏ ਰਖਣ ਦੀ ਜਾਚ ਵਿਚ ਜੀਵਨ ਨੂੰ ਲੈ ਆਓ। ਪਰ ਇਕ ਭੁਲੇਵਾ ਨਾ ਖਾਣਾ ਉਚਾ ਸੁੱਚਾ ਆਚਰਨ ਰਖਣਾ, ਵਿਕਰਾਂ ਤੋਂ ਬਚਣਾ। ਸਰਬੋਤ ਦਾ ਭਲਾ ਚਿਤਵਨਾ ਇਹ ਸੁਭ ਕਰਮ ਕਦੇ ਨਹੀਂ ਤਿਆਗਣੇ।

ਮੈਂ ਤੁਸਾਨੂੰ ਕਿਉਂ ਉਪਦੇਸ਼ ਕਰਾਂ! ਤੁਸਾਂ ਪੁਛਿਆ ਹੈ ਮੈਂ ਉਤਰ ਦੇ ਦਿਤੇ ਹਨ। ਸੱਚ ਜੀਵਨ ਹੈ, ਸੱਚ ਆਸਾ ਹੈ, ਸੱਚ ਆਦਿ ਹੈ ਸੱਚ ਅੰਤ ਹੈ, ਸੋ ਥੋੜਾ ਉਪਦੇਸ਼ ਦੇ ਦਿਤਾ ਹੈ ਬਾਕੀ ਮੇਰਾ ਜੀਵਨ ਕੀ ਹੈ - ਅਰਦਾਸ। ਇਹ ਆਖਦੇ ਆਪ ਦੇ ਨੈਣ ਮਿਟ ਗਏ, ਹੱਥ ਜੁੜ ਗਏ ਤੇ ਅਰਦਾਸ ਵਿਚ ਪੈ ਗਏ। ਅਵਾਜ਼ ਆਈ -

ਹੇ ਕਰਤਾ ਪੁਰਖ! ਹੇ ਨਿਰੰਕਾਰ! ਹੇ ਸਾਰੇ ਜਲ ਥਲ ਤੇ ਜੀਵਾਂ ਅਜੀਵਾਂ ਵਿਚ ਵਿਆਪਕ ਮਿਹਰ ਪੁੰਜ ਜੀਓ! ਤੁਸੀਂ ਹਰ ਜੀਵ ਦੇ ਅੰਦਰ ਹੋ, ਆਪ ਪ੍ਰੇਰਣਾ ਕਰੋ ਸਭ ਨੂੰ ਕਿ ਆਪ ਨਾਲ ਲਗ ਪੈਣ। ਮੈਂ ਦਾਸ ਨੂੰ ਰਖ ਲਓ, ਅਪਨੀ ਮਿਹਰ ਦਾ ਸਦਕਾ ਬਚਾ ਲਓ ਮਾਇਆ ਤੇ ਹਉ ਦੇ ਕੁਫੇਰਾਂ ਤੋਂ, ਹਾਂ ਗੁਰੂ ਦੀ ਕ੍ਰਿਪਾ ਦੁਆਰਾ ਮੈਨੂੰ ਨਾਮ ਵਿਚ ਲਾ ਲਓ ਹਰੀ ਨਾਮ ਦੁਆਰਾ ਆਪਣਾ ਹਰੀ ਰਸ ਬਖਸ਼ੋ। ਤੇ ਇਹ ਹੇ ਹਰੇ ਹੇ ਰਾਮ ਹੇ ਕਰਤਾਰ ਇਹ

ਦਾਸ ਨਾਨਕ ਆਪਣੇ ਪਿਰਮ ਰਸ ਨੂੰ ਪੀਂਦਾ ਰਹੇ। ਧੰਨ ਨਿਰੰਕਾਰ, ਧੰਨ ਨਿਰੰਕਾਰ।

ਇਹ ਉਚਾਰਦੇ ਕਿਤਨਾ ਚਿਰ ਹਰੀ ਰੰਗ ਮੱਤੇ ਬੈਠੇ ਰਹੇ। ਜਦ ਹਰੀ ਰੰਗ ਮੱਤੇ ਨੈਣ ਖੁਲੇ ਤਾਂ ਸੰਤਾਂ ਤੇ ਮਿਹਰ ਦੀ ਨਜ਼ਰ ਪਈ। ਓਹ ਸਾਰੇ ਚਰਨਾਂ ਢਹਿ ਪਏ। ਆਖਣ ਲੱਗੇ - ਤ੍ਰਾਹਿਮਾਂ ਤ੍ਰਾਹਿਮਾਂ, ਰਸ, ਰਸ। ਪਾਹਿਮਾਂ, ਪਾਹਿਮਾਂ। ਤਦ ਗੁਰੂ ਮਿਹਰਾਂ ਵਾਲਾ ਮਿਹਰਾਂ ਦੇ ਘਰ ਵਸਦਾ ਹੋਰ ਮੇਹਰ ਵਿਚ ਆਇਆ। ਸਾਰਿਆਂ ਨੂੰ ਨਾਮ ਦਾਨ ਦਿਤਾ। ਵਾਹਿਗੁਰੂ ਦੇ ਨਾਮ ਵਿਚ ਬਰਕਤਾਂ ਵਾਲੀ ਸ਼ਾਰਤ ਲਾ ਦਿਤੀ। ਸਾਰੇ ਨਾਮ ਧਰਨ ਕਰਕੇ ਗੁਰੂ ਕੇ ਸਿੱਖ ਹੋਏ ਤੇ ਲਗ ਪਏ ਸਿੱਧੇ ਲਿਵ ਦੇ ਰਸਤੇ ਜੋ ਪਹੁੰਚਾ ਦਿੰਦਾ ਹੈ ਵਾਹਿਗੁਰੂ ਦੀ ਚਰਣ ਸਰਣ। ਇਹ ਸੰਤ ਜੋ ਅੱਗੇ ਹੀ ਅਭਿਆਸੀ ਸਨ ਤੇ ਸੁਣ ਕੇ ਉਪਦੇਸ਼ ਤੁਰ ਪਏ ਭਵ ਸਾਗਰ ਤਰਨ ਦੇ ਰਸੇ, ਪਰ ਜੋ ਉਪਦੇਸ਼ ਉਨ੍ਹਾਂ ਨੂੰ ਮਿਲਿਆ ਸੀ, ਸੋ ਉਨ੍ਹਾਂ ਪਰ ਹੀ ਸਾਰਾ ਖਰਚ ਨਹੀਂ ਹੋ ਗਿਆ। ਸਾਡੇ ਸਾਰਿਆਂ ਦੇ ਸਦੀਵ ਭਲੇ ਦੀ ਸੇਧ ਬਣ ਗਿਆ। ਮਿਹਰਾਂ ਦੇ ਸਾਈਂ ਨੇ ਉਹ ਉਪਦੇਸ਼ ਇਕ ਸ਼ਬਦ ਵਿਚ ਲਿਖ ਦਿਤਾ। ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿਤਰ ਬੀੜ ਵਿਚ ਚਾਤਿਆ ਤੇ ਜਿਸ ਦਾ ਪਾਠ ਐਉਂ ਹੈ -

ਜਗਨ ਹੋਮ ਪੁੰਨ ਤਪ ਪੁਜਾ
ਦੇਹ ਦੁਖੀ ਨਿਤ ਦੂਖ ਸਹੈ ॥
ਰਾਮ ਨਾਮ ਬਿਨੁ ਮੁਕਤਿ ਨ ਪਾਵਸਿ
ਮੁਕਤਿ ਨਾਮਿ ਗੁਰਮੁਖਿ ਲਹੈ ॥ ੧ ॥
ਰਾਮ ਨਾਮ ਬਿਨੁ ਬਿਰਥੇ ਜਗਿ ਜਨਮਾ ॥
ਬਿਖੁ ਖਾਵੈ ਬਿਖੁ ਬੋਲੀ ਬੋਲੈ
ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥ ੧ ॥ ਰਹਾਉ॥
ਪੁਸਤਕ ਪਾਠ ਬਿਆਕਰਣ ਵਖਾਣੈ
ਸੰਧਿਆ ਕਰਮ ਤਿਕਾਲ ਕਰੈ ॥
ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ
ਰਾਮ ਨਾਮ ਬਿਨੁ ਉਰਜਿ ਮਰੈ ॥ ੨ ॥
ਛੰਡ ਕਮੰਡਲ ਸਿਖਾ ਸੂਤੁ ਧੋਤੀ
ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥
ਰਾਮ ਨਾਮ ਬਿਨੁ ਸਾਂਤਿ ਨ ਆਵੈ
ਜਪਿ ਹਰਿ ਹਰਿ ਨਾਮੁ ਸੁ ਪਾਰਿ ਪਰੈ ॥ ੩ ॥
ਜਟਾ ਮੁਕਟੁ ਤਨਿ ਭਸਮ ਲਗਾਈ
ਬਸਤ੍ਰੁ ਛੋਡਿ ਤਨਿ ਨਗਨੁ ਭਇਆ ॥
ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ
ਕਿਰਤ ਕੈ ਬਾਂਧੇ ਭੇਖੁ ਭਇਆ ॥ ੪ ॥
ਜੇਤੇ ਜੀਅ ਜੰਤ ਜਲਿ ਬਲਿ ਮਹੀਅਲਿ
ਜੜ੍ਹ ਕੜ੍ਹ ਤੂ ਸਰਬ ਜੀਆ ॥
ਗੁਰ ਪਰਸਾਦਿ ਰਾਖਿ ਲੇ ਜਨ ਕਉ
ਹਰਿ ਰਸੁ ਨਾਨਕ ਝੋਲਿ ਪੀਆ ॥ ਅੰਗ - ੧੧੨੨

(-----)

ਮਾਨਵਤਾ ਦੇ ਨਾਂ (A Call To Humanity)

ਡਾ. ਸਵਾਮੀ ਰਾਮ ਜੀ
ਅਨੁਵਾਦਕ ਡਾ. ਤੇਜਿੰਦਰ ਮਲਹੋਤਰਾ

ਪਸ਼ਚਾਤਾਤ ਕੇਵਲ ਇਕ ਪਛਤਾਵਾ ਬਣ ਕੇ ਨਹੀਂ ਰਹਿ ਜਾਣਾ ਚਾਹੀਦਾ। ਪਛਤਾਵਾ ਆਪਣੇ ਆਪ ਨੂੰ ਸੋਧਣ ਦੀ ਪਹਿਲੀ ਪੌੜੀ ਹੈ। ਇਸ ਨਾਲ ਤੁਸੀਂ ਆਪਣੀ ਗਲਤੀ ਨੂੰ ਕੇਵਲ ਮੰਨ ਕੇ ਹੀ ਨਹੀਂ, ਤੁਸੀਂ ਆਪਣੇ ਮਨ ਨੂੰ ਵੀ ਇਸ ਗੱਲ ਲਈ ਮਨ ਲੈਂਦੇ ਹੋ ਕਿ ਬਾਰ-ਬਾਰ ਗਲਤੀ ਕਰਨੀ ਠੀਕ ਨਹੀਂ। ਦੂਸਰੀ ਪੌੜੀ ਹੈ ਕਿ ਆਪਣੀ ਗਲਤੀ ਉਨ੍ਹਾਂ ਅੱਗੇ ਮੰਨ ਲੈਣੀ ਜਿਹੜੇ ਪਿਆਰੇ ਹਨ, ਵਿਚਾਰਵਾਨ ਹਨ, ਦਇਆਲੂ ਹਨ। ਇਸ ਤਰ੍ਹਾਂ ਕਰਨ ਨਾਲ ਤੁਸੀਂ ਪਾਪੀ ਦੀ ਭਾਵਨਾ ਤੋਂ ਛੁਟ ਜਾਂਦੇ ਹੋ, ਡਰ ਖਤਮ ਹੋ ਜਾਂਦਾ ਹੈ, ਸਵੈ ਨਖੇਦੀ ਖਤਮ ਹੋ ਜਾਂਦੀ ਹੈ, ਇਸ ਤਰ੍ਹਾਂ ਨਾਲ ਇਛਾ ਸ਼ਕਤੀ ਵਧਦੀ ਹੈ। ਇਸ ਤਰ੍ਹਾਂ ਕਰਨ ਨਾਲ ਉਹ ਆਪਣੀ ਹੀ ਮਨੋਦਸ਼ਾ, ਨਿਰਾਸਤਾ ਤੋਂ ਨਿਕਲ ਕੇ ਪ੍ਰਸੰਨ ਚਿਤ ਹੋ ਜਾਂਦਾ ਹੈ। ਤੀਸਰੀ ਪੌੜੀ ਹੈ ਵਿਵੇਕ ਜਗਾਉਣਾ ਆਪਣੇ ਮਨ ਨੂੰ ਗਲਤ ਕੰਮ ਕਰਨ ਤੋਂ ਰੋਕਣਾ ਸਕਾਰਾਤਮਕ ਸੋਚ ਰਖਣੀ। ਮਨੋਵਿਗਿਆਨ ਇਸ ਨੂੰ ਸਿਖਿਆ ਕਹਿੰਦਾ ਹੈ ਜਦੋਂ ਕਿ ਅਧਿਆਤਮਵਾਦ ਦੀ ਭਾਸ਼ਾ ਵਿਚ ਇਸ ਨੂੰ ਸਵੈ ਪਰਿਵਰਤਨ ਕਹਿੰਦੇ ਹਨ।

ਜਿਹੜਾ ਮਨੁਖ ਸਵੈ ਸਾਧਨ ਦੇ ਮਾਰਗ ਤੇ ਚਲ ਰਿਹਾ ਹੈ ਉਸ ਨੂੰ ਹਉਮੈ ਦਾ ਬਹੁਤ ਜ਼ਿਆਦਾ ਧਿਆਨ ਰਖਣਾ ਚਾਹੀਦਾ ਹੈ, ਸਤਿ ਦੇ ਗੁਣ ਹੁੰਦਿਆਂ ਅਹਿੰਸਿਕ ਹੁੰਦਿਆਂ ਹੋਰ ਸਾਤਵਿਕ ਗੁਣ ਹੁੰਦਿਆਂ, ਮਨੁਖ ਹਉਮੈ ਭਰਪੂਰ ਹੋ ਜਾਂਦਾ ਹੈ। ਸਾਤਵਿਕ ਹਉਮੈ ਵਧੇਰੇ ਸੁਖਮ ਹੋ ਕੇ ਹੋਰ ਵੀ ਵਧੇਰੇ ਹਾਨੀਕਾਰਕ ਹੋ ਜਾਂਦੀ ਹੈ, ਸੰਸਾਰ ਹਉਮੈ ਤੋਂ ਭੀ ਵਧੇਰੇ। ਕਰੜੀ ਮਿਹਨਤ ਕਰਕੇ ਤੁਸੀਂ ਮਨ ਦੀ ਇਕਾਗਰਤਾ ਪ੍ਰਾਪਤ ਕਰ ਸਕਦੇ ਹੋ, ਸੱਚ ਬੋਲ ਸਕਦੇ ਹੋ, ਸੇਵਾ ਕਰ ਸਕਦੇ ਹੋ, ਪਰ ਸਤਿ ਦੀ ਪ੍ਰਾਪਤੀ ਕੇਵਲ ਹਉਮੈ ਤਜ ਕੇ ਆਪਣੇ ਆਪ ਨੂੰ ਪ੍ਰਮਾਤਮਾ ਨੂੰ ਸਮਰਪਣ ਕਰਕੇ ਹੋ ਸਕਦੀ ਹੈ। ਮਨੁਖ ਆਦਰਸ਼ ਪ੍ਰਾਪਤੀ ਦੇ ਭਾਵੇਂ ਕਿੰਨਾਂ ਹੀ ਨੇੜੇ ਕਿਉਂ ਨਾ ਹੋਵੇ, ਜਦੋਂ ਤਕ ਹਉਮੈ ਵਾਲਾ ਪੜਦਾ ਬਣਿਆ ਰਹੇਗਾ ਪ੍ਰਾਪਤੀ ਹੋ ਹੀ ਨਹੀਂ ਸਕਦੀ, ਅੰਤਰ ਹੋ ਹੀ ਨਹੀਂ ਸਕਦੀ, ਇਕ ਵਾਰੀ ਜਦੋਂ ਹਉਮੈ ਦਾ ਪੜਦਾ ਖਤਮ ਹੋ ਜਾਂਦਾ ਹੈ, ਉਸ ਦੇ ਅੰਦਰ ਹੀ ਵਿਸ਼ਵ ਪ੍ਰਗਟ ਹੋ ਜਾਂਦਾ ਹੈ, ਫੇਰ ਹੀ ਉਹ ਸਾਰਿਆਂ ਨੂੰ ਪਿਆਰ ਕਰਨ ਲੱਗ ਪੈਂਦਾ ਹੈ, ਕੋਈ ਵੀ ਬਾਹਰ ਨਹੀਂ ਰਹਿੰਦਾ, ਜਿਹੜੇ ਆਪਣੇ ਭਾਈ ਬੰਧੂਆਂ ਨੂੰ ਪਿਆਰ ਨਹੀਂ ਕਰ ਸਕਦਾ ਉਹ ਪ੍ਰਭੂ ਨੂੰ ਕਿਵੇਂ ਪਿਆਰ ਕਰ ਸਕਦਾ ਹੈ।

ਜੇਕਰ ਮਨੁਖ ਆਪਣੇ ਅੰਦਰ ਦੇ ਗੁਣਾਂ ਨੂੰ ਪੂਰੀ ਤਰ੍ਹਾਂ ਨਾਲ ਨਾ ਖੋਲ੍ਹ ਸਕੇ, ਉਹ ਕਾਢੀ ਦੁਖੀ ਰਹਿੰਦਾ ਹੈ। ਉਹ ਦੁਰਬਲ ਹੋ

ਕੇ ਦੂਸਰਿਆਂ ਦੀ ਸਹਾਇਤਾ ਕਰਨ ਦੀ ਇਛਾ ਰਖਦਾ ਹੋਵੇ। ਅੰਦਰ ਦੇ ਗੁਣਾਂ ਨੂੰ ਪ੍ਰਗਟ ਕਰਨ ਲਈ ਉਸ ਨੂੰ ਆਪਣੇ ਆਪ ਨੂੰ ਸੁਧ ਕਰਨਾ ਪਵੇਗਾ, ਹਉਮੈ ਛੱਡਣੀ ਪਵੇਗੀ, ਆਪਣੇ ਆਪ ਨੂੰ ਸਮਰਪਣ ਕਰਨਾ ਪਵੇਗਾ। ਆਪਾ ਸਮਰਪਣ ਕਰਨ ਪਸ਼ਚਾਤ ਹੀ ਹਉਮੈ ਦੀ ਗੁਲਾਮੀ ਛੱਡਣ ਤੋਂ ਬਾਅਦ ਹੀ ਜਗਿਆਸੂ ਆਪਣੀਆਂ ਸਰੀਰਕ, ਇੰਦ੍ਰੀਆਂ ਮਾਨਸਿਕ ਸੀਮਾ ਤੋਂ ਅੱਗੇ ਲੰਘ ਸਕਦਾ ਹੈ। ਲਗਾਤਾਰ ਮੈਡੀਟੇਸ਼ਨ ਕਰਕੇ, ਚਿੰਤਨ ਕਰਕੇ ਅੰਤ ਨੂੰ ਇਕ ਦਿਨ ਉਹ ਜਾਗ੍ਰਤੀ ਪ੍ਰਾਪਤ ਕਰ ਹੀ ਲੈਂਦਾ ਹੈ, ਵਿਵੇਕੀ ਹੋ ਜਾਂਦਾ ਹੈ, ਵਿਵੇਕੀ ਜਾਗ੍ਰਤੀ ਪ੍ਰਾਪਤ ਕਰਕੇ ਉਹ ਅੰਤਰ ਹੋ ਜਾਂਦਾ ਹੈ, ਵਿਵੇਕੀ ਜਾਗ੍ਰਤੀ ਪ੍ਰਾਪਤ ਕਰਕੇ ਉਹ ਅੰਤਰ ਹਿਰਦੇ ਦਾ ਬਾਦਸ਼ਾਹ ਬਣ ਜਾਂਦਾ ਹੈ। ਉਹ ਆਪਣਾ ਸਾਰਾ ਜੀਵਨ ਹੀ ਵਿਵੇਕ ਦਾ ਪ੍ਰੇਰਿਤ ਮਹਿਸੂਸ ਕਰਦਾ ਹੈ, ਨਾਲ ਹੀ ਆਸਥਾ ਦਾ ਬਧਾ ਇਸੇ ਹੀ ਪ੍ਰੇਰਨਾ ਦਾ ਖਿਚਿਆ ਉਹ ਸਾਰੇ ਕਰਮ ਕਰਦਾ ਹੈ। ਜਦੋਂ ਤਕ ਵਿਵੇਕ ਤੇ ਵਿਸ਼ਵਾਸ, ਇਹ ਦੋਨੋਂ ਪੂਰੀ ਤਰ੍ਹਾਂ ਨਾਲ ਪ੍ਰਗਟ ਨਹੀਂ ਹੋ ਜਾਂਦੇ, ਮਨੁਖ ਮਨ ਤੇ ਹਉਮੈ ਤੋਂ ਉਪਰ ਨਹੀਂ ਉਠ ਸਕਦਾ ਨਾ ਤਾਂ ਉਹ ਆਪਣੇ ਅਬੜਵਾਹੇ ਕਰ ਸਕਦਾ ਹੈ, ਨਾ ਹੀ ਪੂਰੇ ਮਨ ਨਾਲ ਕਰ ਸਕਦਾ ਹੈ, ਪ੍ਰਮਾਤਮਾ ਵਿਚ ਵਿਸ਼ਵਾਸ ਤੋਂ ਬਿਨਾਂ ਉਹ ਆਪਣੀ ਤਾਂਧ ਤੋਂ ਅਸੁਰਖਿਆ ਤੋਂ ਛੁਟਕਾਰਾ ਨਹੀਂ ਪਾ ਸਕਦਾ। ਬਿਨਾਂ ਵਿਵੇਕ ਦੇ ਬਿਨਾਂ ਵਿਸ਼ਵਾਸ ਦੇ ਉਹ ਭਾਵੇਂ ਕਰਮ ਤੁਂ ਕਰ ਲਵੇ ਪਰ ਉਹ ਦੁਬਿਧਾ ਵਿਚ ਹੀ ਰਹੇਗਾ। ਇਸੇ ਕਰਕੇ ਅਧਿਆਤਮ ਮਾਰਗ ਤੇ ਸਭ ਤੋਂ ਵੱਡੀ ਚੀਜ਼ ਹੈ ਹਉਮੈ ਦਾ ਤਿਆਗ, ਪ੍ਰਭੂ ਸਮਰਪਣ, ਵਿਵੇਕੀ ਹੋਣਾ, ਨਿਰੋਲ ਆਸਥਾ। ਇਕ ਵਾਰੀ ਜਦੋਂ ਇਹ ਸਾਰੀਆਂ ਪਉੜੀਆਂ ਚੜ੍ਹ ਜਾਂਦਾ ਹੈ ਫੇਰ ਸੋਚਣੀ, ਕਥਨੀ ਤੇ ਕਰਨੀ ਇਕ ਹੋ ਜਾਂਦੀ ਹੈ।

ਅੱਜ ਮਨੁਖਤਾ ਹਉਮੈ ਤੋਂ ਅਸਮਾਨਤਾ ਦੇ ਰੰਗਾਂ ਦੀ ਗ੍ਰਹੀ ਪਈ ਹੈ। ਅੱਜ ਲੋਕੀ ਆਪਣੇ ਭੈਣ ਭਰਾ ਨਾਲ, ਮਜ਼ਹਬ ਤੋਂ ਜਾਤ-ਪਾਤ ਤੋਂ, ਰੰਗ ਢੰਗ ਤੋਂ ਦਸਾਇਗੀ ਕਰਦੇ ਹਨ, ਇਨ੍ਹਾਂ ਗੱਲਾਂ ਤੋਂ ਛੁਟਕਾਰਾ ਪਾਉਣ ਲਈ ਕੋਈ ਸਿਆਸਤੀ ਸਮਾਧਾਨ ਨਹੀਂ ਹੋ ਸਕਦਾ। ਜਦੋਂ ਸਾਰੇ ਇਹ ਸਮਝ ਜਾਣ ਕਿ ਉਨ੍ਹਾਂ ਦੀਆਂ ਸਾਮੱਸਿਆਵਾਂ ਦੀ ਜੜ੍ਹ ਓਨਾਂ ਅਹੰਕਾਰ ਹੈ, ਹਉਮੈ ਹੈ, ਉਹ ਆਪਣੀਆਂ ਸਮਾਸਿਆਵਾਂ ਦਾ ਸਮਾਧਾਨ ਕਰ ਲੈਣਗੇ, ਉਹ ਜਾਤ-ਪਾਤ, ਮਜ਼ਹਬ ਆਪਣੀਆਂ ਵੰਡੀਆਂ ਇਕ ਪਾਸੇ ਕਰ ਦੇਣਗੇ। ਆਪਣੇ ਆਪ ਨੂੰ ਕਿਸੇ ਗਰੁੱਪ ਨਾਲ ਕਿਸੇ ਸੰਪਰਦਾ ਨਾਲ ਇਕ ਕਰਨ ਦੀ ਥਾਂ ਉਹ ਆਪਣੇ ਆਪ ਨੂੰ ਮਨੁਖਤਾ ਨਾਲ ਜੋੜਨਗੇ।

ਫੇਰ ਉਹ ਸਭ ਨੂੰ ਪਿਆਰ ਕਰਨਗੇ, ਆਪਣੇ ਅਧੀਨ ਕਰ ਛੱਡਣ ਵਿਚ ਉਨ੍ਹਾਂ ਨੂੰ ਚੰਗਾ ਲਗੇਗਾ, ਦੂਸਰਿਆਂ ਦੇ ਅਧਿਕਾਰ ਦੂਸਰਿਆਂ ਦੀਆਂ ਭਾਵਨਾਵਾਂ ਉਨ੍ਹਾਂ ਨੂੰ ਚੰਗੀਆਂ ਲਗਣਗੀਆਂ। ਫੇਰ ਉਹ ਆਪਣੇ ਦਵੰਦ ਛੇਤੀ-ਛੇਤੀ ਖਤਮ ਕਰ ਲੈਣਗੇ।

ਅਨੰਤ ਜੀਵਨ ਵਿਚ ਵਹਿੰਦਿਆਂ, ਮਨੁਖ ਲੱਖਾਂ ਜੀਵਨ ਧਾਰਾ ਵਿਚੋਂ ਲੰਘਦਾ ਹੈ। ਆਪਣੇ ਸਥਾਈ ਪੈਂਡੇ ਤੇ ਉਸ ਨੇ ਅਨੇਕਾਂ ਨਾਮ, ਅਨੇਕਾਂ ਆਕਾਰ ਧਾਰਣ ਕੀਤੇ ਹਨ। ਮਨੁਖ ਆਉਂਦਾ ਰਿਹਾ ਹੈ, ਜਾਂਦਾ ਰਿਹਾ ਹੈ, ਜੰਮਦਾ ਰਿਹਾ ਹੈ, ਮਰਦਾ ਰਿਹਾ ਹੈ, ਵੱਖ-ਵੱਖ ਜਾਤੀਆਂ, ਵੱਖ-ਵੱਖ ਸਪੀਸ਼ਜ਼ਾਂ ਦਾ ਅਨੁਭਵ ਲੈਂਦਾ ਰਿਹਾ ਹੈ, ਕੋਈ ਨਹੀਂ ਜਾਣਦਾ ਕਿ ਮਨੁਖ ਜਨਮ ਲੈਣ ਲਈ ਉਸ ਨੂੰ ਕਿੰਨਾਂ ਸਮਾਂ ਲਗ ਗਿਆ ਹੈ, ਜਿਥੇ ਪਹੁੰਚ ਕੇ ਮਨੁਖ ਨੂੰ ਇਛਾ ਸ਼ਕਤੀ, ਵਿਵੇਕ, ਸੋਚ ਇਹ ਸਭ ਪ੍ਰਾਪਤ ਹੋਈਆਂ ਹਨ, ਉਸ ਦੀ ਜੀਵਨ ਲਹਿਰ ਵੱਖ-ਵੱਖ ਅਨੁਭਵਾਂ ਨਾਲ ਭਰਪੂਰ ਹੈ, ਵੱਖ-ਵੱਖ ਪ੍ਰਤਿਕਰਮ ਪ੍ਰਤਿਕ੍ਰਿਆ ਨਾਲ ਭਰਪੂਰ ਹੈ, ਜੰਮਣਾ ਤੇ ਮਰਨਾ ਜਿਵੇਂ ਇਕ ਸਦੀਵੀ ਗੇੜ ਹੋਵੇ, ਕਦੀ ਨਾ ਮੁਕਣ ਵਾਲਾ ਗੇੜ। ਮਨੁਖ ਜਨਮ ਲੈਂਦਾ ਹੈ ਫੇਰ ਮੌਤ ਦੀ ਗੋਦ ਵਿਚ ਜਾਂਦਾ ਹੈ, ਮੌਤ ਦੀ ਗੋਦ ਵਿਚੋਂ ਮੁੜ ਕੇ ਫੇਰ ਜਨਮ ਲੈਂਦਾ ਹੈ। ਇਹ ਗੇੜ ਜਿਸ ਨੂੰ ਚੌਰਾਸੀ ਦਾ ਗੇੜ ਵੀ ਕਹਿੰਦੇ ਹਨ ਉਦੋਂ ਤਕ ਚਲਦਾ ਰਹਿੰਦਾ ਹੈ ਉਸ ਨੂੰ ਗਿਆਨ ਪ੍ਰਾਪਤ ਨਹੀਂ ਹੋ ਜਾਂਦਾ, ਉਸ ਨੂੰ ਆਪਣੀ ਪਛਾਣ ਨਹੀਂ ਹੋ ਜਾਂਦੀ ਤੇ ਉਹ ਅੰਤਮ ਸਤਿ ਨਾਲ ਨਹੀਂ ਜਾ ਮਿਲਦਾ, ਵਿਵੇਕ ਨਾਲ ਉਹ ਆਪਣੇ ਆਪ ਨੂੰ ਆਪਣੀ ਆਤਮਾ ਤੋਂ ਵਖ ਕਰਕੇ, ਆਪਣੇ ਆਪ ਨੂੰ ਦੁਖਾਂ ਸੰਤਪਾਂ ਤੋਂ ਵਖ ਕਰਕੇ ਉਪਰ ਉਠਦਾ ਹੈ। ਮਨੁਖ ਨੂੰ ਪ੍ਰਮਾਤਮਾ ਦਾ ਧੰਨਵਾਸੀ ਹੋਣਾ ਚਾਹੀਦਾ ਹੈ ਜਿਸ ਨੇ ਉਸ ਨੂੰ ਵਿਵੇਕ ਬਖਸ਼ਿਆ ਹੈ। ਸਵੈ ਲਿਸ਼ਕਦਾ, ਸਵੈ ਜਾਗ੍ਰਤ ਉਤਮ ਸਤਿ ਹੀ ਚੇਤਨਤਾ ਦਾ ਬਿੰਦੂ ਹੈ। ਬੁਧੀ ਆਪਣਾ ਵਿਵੇਕ ਚੇਤਨਤਾ ਦੇ ਬਿੰਦੂ ਤੋਂ ਹੀ ਲੈਂਦੀ ਹੈ। ਵਿਵੇਕ ਦੀ ਸਦ ਵਰਤੋਂ ਕਰਕੇ ਹੀ ਮਨੁਖ ਨਿਰਭੈ ਹੁੰਦਾ ਹੈ, ਉਥੇ ਤਕ ਪਹੁੰਚਦਾ ਹੈ।

ਮਨੁਖ ਆਪਣਾ ਬਾਹਰੀ ਜੀਵਨ ਸੰਗਠਨ ਕਰਕੇ ਹੀ ਆਪਣਾ ਮਨ ਤੇ ਹਿਰਦਾ ਸੂਧ ਕਰ ਸਕਦਾ ਹੈ। ਬਾਹਰੀ ਸੰਸਾਰ ਅੰਦਰ ਖੇਤ੍ਰੂੰ ਹੋਇਆ ਮਨ ਜੀਵਨ ਉਦੇਸ਼ ਤੇ ਚਿੰਤਨ ਕਰ ਹੀ ਨਹੀਂ ਸਕਦਾ। ਉਹ ਹਿਰਦਾ ਜਿਹੜਾ ਦਵੰਦੀ ਭਾਵਨਾਵਾਂ ਨਾਲ ਅਸ਼ਾਂਤ ਹੈ ਉਹ ਨਿਰਸੂਆਰਥੀ ਪ੍ਰੇਮ ਕਰ ਹੀ ਨਹੀਂ ਸਕਦਾ, ਦਿਇਆ ਸੇਵਾ ਕਰ ਹੀ ਨਹੀਂ ਸਕਦਾ। ਮਨੁਖ ਨੂੰ ਆਪਣੇ ਪਰਿਵਾਰ ਨਾਲ, ਆਪਣੇ ਆਪ ਨਾਲ, ਸਮਾਜ ਨਾਲ ਭਾਈਚਾਰੇ ਨਾਲ ਬਰਾਦਰੀ ਨਾਲ ਅਨੁਕੂਲ ਹੋਣਾ ਚਾਹੀਦਾ ਹੈ, ਸਮੱਝੌਤਾ ਕਰਨਾ ਚਾਹੀਦਾ ਹੈ ਤਾਂ ਜੋ ਸਾਰਿਆਂ ਲਈ ਸ਼ਾਂਤਮਣੀ ਵਾਤਾਵਰਣ ਬਣ ਸਕੇ। ਸਮਾਜ ਦੇ ਨੈਤਿਕਤਾ ਦੇ, ਸਦਾਚਾਰਕ ਨਿਯਮ ਸ਼ਾਂਤੀ ਅਤੇ ਇਕਸਾਰਤਾ ਬਣਾਈ ਰੱਖਣ ਲਈ ਹੀ ਹਨ। ਮਨੁਖ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਪਣੇ ਨਿਜੀ ਗੋਲ ਦੂਸਰਿਆਂ ਦੇ ਗੋਲ ਨੂੰ ਪਾਸੇ ਕਰਕੇ ਨਹੀਂ ਅੱਗੇ ਕਰਨੇ ਚਾਹੀਦੇ,

ਮਨੁਖ ਆਪਣੇ ਨਿਜੀ ਗੋਲ ਦੂਸਰਿਆਂ ਦੇ ਗੋਲ ਨੂੰ ਲਾਂਡੇ ਕੀਤੇ ਬਿਨਾਂ ਵੀ ਪ੍ਰਾਪਤ ਕਰ ਸਕਦਾ ਹੈ, ਪਰ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਜੇ ਉਹ ਪਿਆਰ ਨਾਲ ਪ੍ਰੇਮ ਨਾਲ ਸਭ ਕੁਝ ਕਰੇ। ਪ੍ਰੇਮ ਕਰਕੇ ਮਨੁਖ ਸਾਰੇ ਹੀ ਉਚ ਸਿਧਾਂਤਾਂ ਦਾ ਪਾਲਨ ਕਰ ਲੈਂਦਾ ਹੈ ਜਿਵੇਂ ਅਹਿੰਸਾ, ਸਤਿ, ਬੇਲਾਗ ਹੋਣਾ, ਸੰਤੋਖੀ ਹੋਣਾ ਤੇ ਹੋਰ ਕਿੰਨਾ ਕੁਝ ਪਿਆਰ ਤੇ ਨਿਖੇਦਤਾ ਦੋਨੋਂ ਨਾਲ-ਨਾਲ ਨਹੀਂ ਚਲ ਸਕਦੇ। ਮਨੁਖਤਾ ਦਾ ਪ੍ਰੇਮ ਹਿਰਦਾ ਸੂਧ ਕਰ ਦਿੰਦਾ ਹੈ ਜਿਸ ਨਾਲ ਚੇਤਨਤਾ ਦਾ ਪਸਾਰਾ ਹੋ ਜਾਂਦਾ ਹੈ। ਮਨੁਖ ਪ੍ਰੇਮ ਦੀ ਪਰਿਭਾਸ਼ਾ ਨੂੰ ਮੁੜ ਲਿਖ ਲੈਂਦਾ ਹੈ ਕੇਵਲ ਮਨੁਖਤਾ ਨੂੰ ਹੀ ਨਹੀਂ ਉਹ ਪੂਰੀ ਕਾਇਨਾਤ ਨੂੰ ਪੂਰੀ ਸ੍ਰਿਸ਼ਟੀ ਨੂੰ ਹੀ ਪਿਆਰ ਕਰਨ ਲਗ ਪੈਂਦਾ ਹੈ। ਦਵੰਦ ਪਰੋਂ ਕੇ ਇਕ, ਇਕਾਤਮਕ ਚੇਤਨਤਾ ਬਣ ਜਾਂਦੀ ਹੈ, ਸਾਰਿਆਂ ਨੂੰ ਪ੍ਰੇਮ ਕਰਕੇ ਤੁਸੀਂ ਵਿਸ਼ਵ ਆਤਮਾ ਨੂੰ ਪਿਆਰ ਕਰਨ ਲਗ ਪੈਂਦੇ ਹੋ, ਪ੍ਰਮਾਤਮਾ। ਜਿਵੇਂ-ਜਿਵੇਂ ਪ੍ਰਮਾਤਮਾ ਪ੍ਰੇਮ ਉਤਮ ਪ੍ਰੇਮ ਖਿੜਦਾ ਜਾਂਦਾ ਹੈ, ਅਸ਼ਾਂਤੀ, ਦਵੰਦ, ਈਰਥਾ, ਨਫਰਤ, ਸੁਆਰਬੀਪਣ ਸਭ ਖਤਮ ਹੋ ਜਾਂਦਾ ਹੈ, ਜਿਹੜਾ ਸਰਬੱਤ ਨੂੰ ਪ੍ਰੇਮ ਕਰਦਾ ਹੈ, ਇਸ ਸੰਸਾਰ ਨੂੰ ਪ੍ਰਮਾਤਮਾ ਰੂਪ ਜਾਣ ਕੇ ਪ੍ਰੇਮ ਕਰਦਾ ਹੈ ਉਹ ਹੀ ਪ੍ਰਮਾਤਮਾ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਫੁਰਮਾਉਂਦੇ ਹਨ -

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।

ਉਹ ਵਿਸ਼ਵ ਨੂੰ ਆਪਣਾ ਹੀ ਪਸਾਰਾ ਜਾਣਦਾ ਹੈ, ਉਸ ਦਾ ਆਪਣਾ ਆਪ ਹੀ ਵਿਸਤ੍ਰਿਤ ਹੋ ਜਾਂਦਾ ਹੈ।

ਮਨੁਖ ਜੀਵਨ ਪ੍ਰਮਾਰਥ ਆਪਣੇ ਅੰਦਰ ਲੈ ਸਕਦਾ ਹੈ ਆਪਣੇ ਅੰਦਰ ਸਮਾਧ ਸਕਦਾ ਹੈ ਜੇਕਰ ਉਸ ਦੀ ਪਰਿਵਾਰਕ ਨੀਂਹ ਸਮਾਜਿਕ ਨੀਂਹ ਚੰਗੀਆਂ ਤੰਦਰੂਸਤ, ਭਰੋਸੇਯੋਗ ਹੋਣਾ। ਕੋਈ ਵੀ ਮਨੁਖ ਆਪਣੀਆਂ ਪਰਿਵਾਰਕ ਲੀਹਾਂ ਪਰਿਵਾਰਕ ਪ੍ਰਭਾਵ ਤੋਂ ਵਾਂਝਾ ਨਹੀਂ ਰਹਿ ਸਕਦਾ, ਨਾ ਹੀ ਆਪਣੀ ਬਰਾਦਰੀ ਦੇ ਪ੍ਰਭਾਵ ਤੋਂ ਦੂਰ ਰਹਿ ਸਕਦਾ ਹੈ, ਪਰਿਵਾਰ ਵਿਚ ਉਹ ਜੰਮਿਆ ਹੈ, ਪਲਿਆ ਹੈ, ਵਡਾ ਹੋਇਆ ਹੈ। ਪਰਿਵਾਰ ਦੇ ਸਾਰਿਆਂ ਨੇ ਮਿਲ ਕੇ ਇਕ ਵਾਤਾਵਰਣ ਬਣਾਇਆ ਹੈ, ਫੇਰ ਸਮਾਜ ਦਾ ਵਾਤਾਵਰਣ ਹੈ। ਮਨੁਖ ਦੇ ਵਿਕਾਸ ਨੂੰ ਗੁਣਾਤਮਕ ਪਖੋਂ ਚੰਗਾ ਬਨਾਉਣ ਲਈ ਇਕ ਸਮੂਹਿਕ ਉਪਰਾਲੇ ਦੀ ਲੋੜ ਹੈ, ਇਕ ਤਰ੍ਹਾਂ ਦੀ ਸਚੇਤਨਾ ਦੀ ਲੋੜ ਹੈ।

ਪਰਿਵਾਰ ਵਿਚ ਵੀ ਸਮਾਜ ਅੰਦਰ ਵੀ ਕੋਈ ਕਿਸੇ ਤੋਂ ਲੁਕਾ ਛੁਪਾ ਨਾ ਰਖਣਾ, ਕਿਸੇ ਉਤੇ ਕੋਈ ਅਧਿਕਾਰ ਨਾ ਰਖਣਾ, ਇਹ ਦੋਨੋਂ ਬੜੇ ਗੁਣ ਹਨ। ਮਨੁਖਾਂ ਨੂੰ ਇਕ ਦੂਸਰੇ ਦੀਆਂ ਭਾਵਨਾਵਾਂ ਦਾ, ਵਿਚਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਦੂਸਰਿਆਂ ਦੇ ਅਧਿਕਾਰਾਂ ਦਾ ਵਧੇਰੇ ਧਿਆਨ ਹੋਣਾ ਚਾਹੀਦਾ ਹੈ, ਆਪਣਿਆਂ ਦਾ ਘੱਟਾ। ਸਾਨੂੰ ਦੂਸਰਿਆਂ ਦੇ ਅਧਿਕਾਰਾਂ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ, ਚਾਹੇ ਬੱਚੇ ਹੋਣ, ਭੈਣ ਭਰਾ ਹੋਣ, ਪਤੀ ਪਤਨੀ ਹੋਣ, ਦੋਸਤ ਮਿਤਰ ਹੋਣ, ਗੁਆਂਢੀ ਹੋਣ। ਉਨ੍ਹਾਂ

ਨੂੰ ਆਪਣੇ ਅਧਿਕਾਰਾਂ ਦਾ ਧਿਆਨ ਰਖਣਾ ਚਾਹੀਦਾ ਹੈ, ਦੂਸਰਿਆਂ ਸੇ ਅਧਿਕਾਰਾਂ ਲਈ ਦਖਲ ਨਹੀਂ ਦੇਣਾ ਚਾਹੀਦਾ। ਇਕ ਠੀਕ, ਨਰੋਏ ਸਮਾਜ ਨੂੰ ਪੁਲਿਸ ਜਾਂ ਕਾਨੂੰਨ ਦੀ ਲੋੜ ਨਹੀਂ ਹੁੰਦੀ। ਕਾਨੂੰਨ ਨਿਯਮ ਸਭ ਨੂੰ ਮੰਨ ਕੇ ਚਲਣਾ ਚਾਹੀਦਾ ਹੈ, ਸਭ ਨੂੰ ਕਾਨੂੰਨ ਨਿਯਮ ਸਮਝ ਕੇ ਹੀ ਚਲਣਾ ਚਾਹੀਦਾ ਹੈ, ਸਭ ਨੂੰ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਸਭ ਨੂੰ ਕਾਨੂੰਨ ਨਿਯਮ ਸਮਝ ਕੇ ਹੀ ਚਲਣਾ ਚਾਹੀਦਾ ਹੈ। ਇਕ ਨਿਰੋਗ ਸਮਾਜ ਨੂੰ ਕਿਸੇ ਇਲਾਹੀ_ਹੁਕਮ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਕ ਚੰਗਾ ਤੰਦਰੂਸਤ ਸਮਾਜ ਆਪਣੀਆਂ ਜ਼ਿੰਮੇਵਾਰੀਆਂ ਜਾਣਦਾ ਹੈ। ਇਹੋ ਜਿਹਾ ਵਿਸਤ੍ਰਿਤ ਸਮਾਜ, ਇਕ ਦੂਸਰੇ ਦੀ ਸਹਾਇਤਾ ਕਰਦਾ ਹੈ। ਉਹ ਇਕ ਦੂਸਰੇ ਨੂੰ ਖੁਸ਼ੀ ਦਿੰਦੇ ਹਨ, ਬਹੁਤ ਵਾਰੀ ਆਪਣੀ ਖੁਸ਼ੀ ਛੱਡ ਕੇ ਦੂਸਰੇ ਦੀ ਪੂਰੀ ਕਰਦੇ ਹਨ। ਇਹ ਲੋੜ ਨਿਰਸੁਆਰਥੀ ਸੇਵਾ ਦਾ ਅਨੰਦ ਮਾਣਦੇ ਹਨ। ਹਰ ਕੋਈ ਦੂਸਰਿਆਂ ਦੀ ਉਦਾਰਤਾ ਪ੍ਰੇਮ, ਦਇਆ ਤੇ ਗਿਆਨ ਦਾ ਲਾਭ ਲੈਂਦਾ ਹੈ। ਇਹੋ ਜਿਹੇ ਵਿਕਸਿਤ ਸਮਾਜ ਦੇ ਲੋੜ, ਜੀਵਨ ਲਕਸ ਬਿਨਾਂ ਕਿਸੇ ਅਸ਼ਾਂਤੀ ਦੇ ਬਿਨਾਂ ਕਿਸੇ ਵਿਘਨ ਦੇ ਪ੍ਰਾਪਤ ਕਰ ਲੈਂਦੇ ਹਨ। ਉਨ੍ਹਾਂ ਨੂੰ ਮੁਕਤੀ, ਗਿਆਨ ਪ੍ਰਾਪਤੀ ਜਾਗ੍ਰਤੀ ਆਪਣਾ ਪਰਮਾਨਿਧ ਅਧਿਕਾਰ ਹੀ ਲਗਦਾ ਹੈ। ਇਹੋ ਜਿਹੇ ਸਮਾਜ ਅੰਦਰ ਜਨਮ ਲੈ ਕੇ ਉਹ ਨਿਰਭੈ, ਸੁਰਖਿਅਤ ਮਹਿਸੂਸ ਕਰਦੇ ਹਨ। ਜਦੋਂ ਤਕ ਸਾਡਾ ਸਮਾਜ ਪੂਰੀ ਤਰ੍ਹਾਂ ਨਾਲ ਵਿਸਤ੍ਰਿਤ ਨਹੀਂ, ਜਦੋਂ ਤਕ ਸਾਡੇ ਪਰਿਵਾਰ ਜਾਗ੍ਰਤ ਨਹੀਂ, ਪਰਿਵਾਰ ਦਾ ਵਾਤਾਵਰਣ ਗਿਆਨ ਭਰਪੂਰ ਨਹੀਂ ਸਮੁਹਿਕ ਖੁਸ਼ੀ ਹੋ ਹੀ ਨਹੀਂ ਸਕਦੀ।

ਆਪਣੇ ਆਪ ਦੀ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ, ਉਸ ਦੀ ਪ੍ਰਾਪਤੀ ਲਈ ਵੀ ਬਹੁਤ ਲੰਮੀ ਮਿਹਨਤ ਦੀ ਲੋੜ ਹੈ। ਬਿਨਾਂ ਠੀਕ ਵਾਤਾਵਰਣ ਦੇ, ਬਿਨਾਂ ਅਰੋਗ ਖੁਸ਼ ਪਰਿਵਾਰ ਦੇ ਜੇ ਕੋਈ ਸਵੈ-ਗਿਆਨ ਪ੍ਰਕਾਸ਼ ਦੀ ਖੋਜ ਵਿਚ ਹੈ ਫੇਰ ਉਸ ਨੂੰ ਮਜ਼ਬੂਰ ਹੋ ਕੇ ਤਿਆਗ ਦਾ ਮਾਰਗ ਹੀ ਅਪਨਾਉਣਾ ਪਵੇਗਾ। ਹਜ਼ਾਰਾਂ ਵਿਚੋਂ ਇਕ, ਬਹੁਤ ਥੋੜ੍ਹੇ ਹੀ ਤਿਆਗ ਦਾ ਮਾਰਗ ਅਪਨਾਣ ਲਈ ਪ੍ਰੇਰਿਤ ਹੁੰਦੇ ਹਨ। ਬਹੁਤ ਸਾਰੇ ਤਾਂ ਪ੍ਰੇਰਿਤ ਹੋਣ ਤੋਂ ਬਾਅਦ ਵੀ ਛੱਡ ਜਾਂਦੇ ਹਨ, ਬਹੁਤ ਥੋੜ੍ਹੇ ਵਿਰਲੇ ਹੀ ਗੋਲ ਪ੍ਰਾਪਤ ਕਰਦੇ ਹਨ। ਆਪਣੀ ਸਚੇਤਨਤਾ ਨੂੰ ਸੋਧ ਕੇ, ਪ੍ਰੇਮ ਨਾਲ, ਉਦਾਰਤਾ ਨਾਲ, ਪੂਰੇ ਵਾਤਾਵਰਣ ਨੂੰ ਜਾਣ ਕੇ, ਸਮਝ ਕੇ, ਅਸੀਂ ਸੰਸਾਰ ਦੀਆਂ ਸਾਰੀਆਂ ਵਸਤੂਆਂ ਦਾ ਅਨੰਦ ਮਾਣ ਸਕਦੇ ਹਾਂ, ਇਹ ਅਨੰਦ ਮਾਣਦਿਆਂ ਵੀ ਅਸੀਂ ਉਦੇਸ਼ ਪ੍ਰਾਪਤੀ ਕਰ ਸਕਦੇ ਹਾਂ। ਸਾਨੂੰ ਆਪਣੇ ਭੈਣਾਂ ਤੋਂ ਵਖ ਹੋਣ ਦੀ ਲੋੜ ਨਹੀਂ, ਉਹ ਸਾਨੂੰ ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ। ਇਸ ਸਾਰੀ ਗੱਲ ਲਈ ਲੋੜ ਹੈ ਸੁਆਰਥੀ ਹੋਣ ਦੀ, ਤਿਆਗ ਕੇ ਨਿਸ਼ਕਾਮ ਹੋਣ ਦੀ, ਨਿਰਸੁਆਰਥੀ ਹੋਣ ਦੀ, ਪ੍ਰੇਮ ਕਰਨਾ, ਨਿਸ਼ਕਾਮ ਸੇਵਾ ਕਰਨ ਦੀ।

ਸਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਅਧਿਆਤਮਕ ਸੰਸਾਰ ਅਤੇ ਸੰਸਾਰ ਵਿਚ ਕੋਈ ਦੀਵਾਰ ਨਹੀਂ

ਹੁੰਦੀ, ਸਾਨੂੰ ਕੋਈ ਦੀਵਾਰ ਖੜ੍ਹੀ ਕਰਨੀ ਵੀ ਨਹੀਂ ਚਾਹੀਦੀ। ਲੋੜ ਜਿਹੜੇ ਆਪਣੇ ਨਿਜੀ ਜੀਵਨ ਸੰਸਾਰਕ ਜੀਵਨ ਵਿਚ ਸੰਗਠਿਤ ਨਹੀਂ ਹੁੰਦੇ, ਉਹ ਅਧਿਆਤਮਕ ਗਿਆਨ ਤਿਆਗ ਵਿਚ ਢੁੰਡਦੇ ਹਨ, ਜਦੋਂ ਕਿ ਜੇਕਰ ਜੀਵਨ ਸੰਗਠਿਤ ਹੋਵੇ, ਉਹ ਸਾਰੇ ਸੰਸਾਰਕ ਸਾਧਨ ਅਧਿਆਤਮਕ ਗਿਆਨ ਪ੍ਰਾਪਤੀ ਲਈ ਵਰਤ ਸਕਦੇ ਹਨ। ਮਨੁਖੀ ਜੀਵਨ ਦਾ ਉਦੇਸ਼ ਹੈ ਪ੍ਰਮਾਤਮਾ ਦੇ ਕੁਦਰਤ ਦੇ ਦਿਤੇ ਸਾਧਨਾ ਦਾ ਪੂਰਾ-ਪੂਰਾ ਸਦਉਪਯੋਗ ਕਰਨਾ, ਦੋ ਤਰ੍ਹਾਂ ਦੇ ਲੋੜ ਹਨ - ਇਕ ਥਾਂ ਪੂਰੀ ਤਰ੍ਹਾਂ ਨਾਲ ਸੰਸਾਰ ਵਿਚ ਰੁਝੇ ਹੋਏ ਹਨ, ਆਪਣੇ ਆਪ ਲਈ ਹੀ ਕਰਮ ਕਰ ਰਹੇ ਹਨ, ਆਪਣੇ ਆਪ ਲਈ ਜੀ ਰਹੇ ਹਨ। ਦੂਸਰੇ ਉਹ ਹਨ ਜਿਹੜੇ ਆਪਣੇ ਪਰਿਵਾਰਾਂ ਨੂੰ ਛੱਡ ਦਿੰਦੇ ਹਨ, ਤਿਆਗ ਦਿੰਦੇ ਹਨ, ਸੰਸਾਰਕ ਗਤੀਵਿਧੀਆਂ ਵਿਚ ਬਿਲਕੁਲ ਕੋਈ ਯੋਗਦਾਨ ਨਹੀਂ ਦਿੰਦੇ। ਬਹੁਤ ਥੋੜ੍ਹੇ ਲੋੜ ਹਨ ਜਿਹੜੇ ਵਿਵੇਕੀ ਹਨ, ਵਿਵੇਕ ਨਾਲ ਜੀਉਂਦੇ ਹਨ, ਉਹ ਸਵੈ-ਪੂਰਤੀ ਲਈ ਮਿਹਨਤ ਕਰਦੇ ਹਨ, ਸਮਾਜ ਨੂੰ ਵੀ ਆਪਣਾ ਆਪ ਦਿੰਦੇ, ਸਮਾਜ ਭਲਾਈ ਲਈ ਕੰਮ ਕਰਦੇ ਹਨ। ਇਹ ਦੋਨੋਂ ਪ੍ਰਕਾਰ ਦੇ ਲੋੜਾਂ ਦੀ ਦ੍ਰਿਸ਼ਟੀ ਅਧੂਰੀ ਹੈ, ਇਸੇ ਕਰਕੇ ਇਹ ਸੀਮਤ ਗੋਲ ਲਈ ਹੀ ਕੰਮ ਕਰਦੇ ਹਨ।

ਅੱਜ ਦੇ ਸਮੇਂ ਜਦੋਂ ਸਾਡੀ ਜੀਵਨ ਸੈਲੀ ਦਾ ਪੱਧਰ ਬਹੁਤ ਉਚਾ ਹੋ ਗਿਆ ਹੈ, ਵਿਗਿਆਨ ਤੇ ਟੈਕਨੋਲੋਜੀ ਨੇ ਸਾਧਨ ਤੇ ਸੋਤਾ ਵਿਚ ਬਹੁਤ ਵਾਧਾ ਕੀਤਾ ਹੈ, ਸਾਨੂੰ ਇਨ੍ਹਾਂ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ। ਜੀਵਨ ਸੈਲੀ ਉਹ ਹੋਣੀ ਚਾਹੀਦੀ ਹੈ ਜਿਹੜੀ ਸੰਸਾਰਕ ਜੀਵਨ ਅਧਿਆਤਮਕ ਜੀਵਨ ਦੌਨਾਂ ਲਈ ਠੀਕ ਹੋਵੇ। ਜਿਹੜੇ ਆਪਣੀ ਜਾਗ੍ਰਤੀ ਲਈ ਸਵੈ ਗਿਆਨ ਲਈ ਕੰਮ ਕਰਦੇ ਹਨ, ਨਾਲ ਦੂਸਰਿਆਂ ਨੂੰ ਜਾਗ੍ਰਤ ਹੋਣ ਲਈ ਵੀ ਸਹਾਇਕ ਹੁੰਦੇ ਹਨ, ਉਹ ਹੀ ਵਾਸਤਵ ਵਿਚ ਮਾਨਵਤਾ ਦੇ ਆਗੂ ਹੁੰਦੇ ਹਨ। ਉਹ ਵਡਭਾਗੇ ਹਨ ਜਿਹੜੇ ਆਪਣੇ ਆਪ ਲਈ ਪਰਉਪਕਾਰੀ ਹੋ ਕੇ ਦੂਸਰਿਆਂ ਲਈ ਵੀ ਪਰਉਪਕਾਰੀ ਹਨ ਉਹ ਲੋੜ ਪ੍ਰਲੋੜ ਸਕਾਰਥਾ ਕਰ ਲੈਂਦੇ ਹਨ। ਇਸ ਸੰਸਾਰ ਵਿਚ ਉਹ ਅਮਰ ਹੋ ਜਾਂਦੇ ਹਨ ਉਨ੍ਹਾਂ ਦਾ ਗਿਆਨ ਮਾਨਵਤਾ ਨੂੰ ਵੀ ਅਮਰ ਹੋਣ ਦੇ ਮਾਰਗ ਤੇ ਲੈ ਜਾਂਦਾ ਹੈ।

ਅੱਜ ਦਾ ਸਮਾਜ ਇਕ ਏਹੋ ਜਿਹੇ ਆਗੂ ਦੀ ਭਾਲ ਵਿਚ ਹੈ, ਜਿਹੜਾ ਉਨ੍ਹਾਂ ਨੂੰ ਨਿਰਸੁਆਰਥੀ, ਅਧਿਆਤਮਕ ਗਿਆਨ ਪਾਸੇ ਉਨ੍ਹਾਂ ਦੀ ਅਗਵਾਈ ਕਰੇ, ਏਥੇ ਹੀ ਨਹੀਂ ਅੱਗੇ ਵੀ। ਏਹੋ ਜਿਹੇ ਆਗੂ ਸਮਾਜ ਤੋਂ ਕਿਤੋਂ ਬਾਹਰੋਂ ਨਹੀਂ ਲਭਣਗੇ, ਨਾ ਹੀ ਬਾਹਰੋਂ ਆਉਣਗੇ। ਏਹੋ ਜਿਹੇ ਆਗੂ ਸਮਾਜ ਵਿਚ ਹੀ ਜਨਮ ਲੈਣਗੇ, ਸਮਾਜ ਅੰਦਰ ਹੀ ਉਨ੍ਹਾਂ ਦਾ ਪਾਲਨ ਪੋਸ਼ਨ ਹੋਵੇਗਾ, ਸਮਾਜ ਵਿਚ ਹੀ ਉਨ੍ਹਾਂ ਦੀ ਸਿਖਿਆ ਹੋਵੇਗੀ। ਸਾਨੂੰ ਆਪਣੇ ਆਗੂ ਆਪ ਹੀ ਬਨਣਾ ਪਵੇਗਾ, ਆਪਣੇ ਪਥ ਪਰਦਰਸ਼ਕ ਬਣਨਾ ਪਵੇਗਾ, ਸਾਨੂੰ ਆਪਣੇ ਜੀਵਨ ਆਪ ਜਾਗ੍ਰਤ ਕਰਨੇ ਪੈਣਗੇ। ਮੇਰੇ ਮਿਤਰੋ! ਉਠੋ, ਜਾਗੋ, ਆਪਣੇ ਸਾਥੀਆਂ ਦੀ ਸੇਵਾ ਵਿਚ ਲਗਾਓ।

(-----)

ਮੋਹਿਨਾ ਸੋਹਿਨਾ

(ਲੜੀ ਜੋੜਨ ਲਈ ਦੇਖੋ ਦਸੰਬਰ ਅੰਕ ਪੰਨਾ ਨੰਬਰ 53)

ਇਹ ਹਾਲ ਸੁਣ ਕੇ ਸੋਹਿਨਾ ਜੀ ਨੂੰ ਬੀ ਬੜੀ ਘਾਟ ਲਈ। ਬਨਸਪਤੀ ਵਿਦਿਆ ਵਿਚ ਪ੍ਰਬੀਨ ਸੋਹਿਨਾ ਜੀ ਨੇ ਚਾਰ ਮੌਤੀਏ ਦੇ ਬੂਟਿਆਂ ਨੂੰ ਅੰਮ੍ਰਿਤੀ ਜੀ ਦੀ ਪ੍ਰਸੰਨਤਾ ਲਈ ਵੱਡੀਆਂ-ਵੱਡੀਆਂ ਚੁਕਾਠਾਂ ਵਿਚ ਸੀਸ਼ੇ ਜੜਾ ਕੇ ਇਨ੍ਹਾਂ ਬੂਟਿਆਂ ਦੇ ਉਤੇ ਸਰਪੋਸ਼ ਵਾਂਝੂੰ ਧਰ ਕੇ ਕੁਰੁਤੇ ਛੁੱਲਣ ਲਈ ਤਿਆਰ ਕੀਤਾ ਸੀ। ਦਿਨ ਨੂੰ ਸੂਰਜ ਦੀ ਤਪਸ਼ ਸ਼ੀਸ਼ਿਆਂ ਥਾਣੀ ਕਰਵੀ ਹੋ ਕੇ ਅੰਦਰ ਲਗਦੀ ਸੀ ਤੇ ਰਾਤ ਨੂੰ ਸ਼ੀਸ਼ਿਆਂ ਦੇ ਉਦਾਲੇ ਵਿਥ ਤੇ ਧੂਣੀ ਲਾਈ ਜਾਂਦੀ ਸੀ। ਸੋ ਬੂਟਿਆਂ ਦੇ ਉਦਾਲੇ ਸ਼ੀਸ਼ਿਆਂ ਦੇ ਅੰਦਰ ਸਾਉਣ ਦੀ ਗਰਮੀ ਜਿੰਨੀ ਨਿੱਘੀ ਪੌਣ ਬਣੀ ਰਹਿੰਦੀ ਸੀ। ਖਾਦ ਖਾਸ ਇਕ ਤਵੇਲੇ ਦੀ ਅਰੂੜੀ ਤੋਂ ਤਿਆਰ ਕਰਕੇ ਦਿਤੀ ਸੀ, ਸਿੱਟਾ ਇਹ ਸੀ ਕਿ ਚਾਰੇ ਬੂਟੇ ਹੁਣ ਕਲੀਆਂ ਨਾਲ ਭਰੇ ਪਏ ਸਨ। ਇਸੇ ਤਰ੍ਹਾਂ ਹੁਣ ਹਰਿਨੀ (ਗੁਰਦਾਊਂਦੀ) ਦੇ ਬੂਟਿਆਂ ਨੂੰ ਪਰਾਲੀ ਦੀ ਛੱਤ ਪਾ ਕੇ ਕੱਜਿਆ ਸੀ। ਦਿਨੇ ‘ਰੋਜ਼ ਪਰਾਲੀ’ ਲਾਹ ਕੇ ਪੂਰੀ ਧੂਪ ਲੁਆਉਣੀ ਤੇ ਸੂਰਜ ਆਥਣ ਤੋਂ ਪਹਿਲੇ ਫੇਰ ਕੱਜ ਦੇਣੀ ਅਤੇ ਰਾਤ ਗਿਰਦ ਗਿਰਦ ਵਿੱਥ ਤੇ ਧੂਣੀ ਰਹਿਣੀ, ਜਿਸ ਨਾਲ ਹਵਾ ਦੀ ਨਿੱਘ ਘਟਣੀ ਨਾ। ਇਸੇ ਤਰ੍ਹਾਂ ਕੱਚੇ ਖੱਟੇ ਰੰਗ ਦੇ ਗੋਂਦੇ ਨੂੰ ਕੱਕਰਾਂ ਤੋਂ ਕੱਜ ਕੇ ਅੰਮ੍ਰਿਤੀ ਜੀ ਦੇ ਚਾਉ ਲਈ ਹੁਣ ਤਕ ਸੰਭਾਲਿਆ ਸੀ। ਅੱਜ ਉਹ ਵਿਘਨ ਆ ਕੇ ਪਿਆ ਕਿ ਜਿਸ ਦਾ ਸੁਲਝਾ ਨਹੀਂ ਸੁੱਝਦਾ। ਇਹ ਤਾਂ ਸੋਹਿਨਾਂ ਜੀ ਤਾੜ ਗਏ ਸਨ ਕਿ ਇਹ ਫ਼ਕੀਰ ਉਸ ਸਿੱਖ ਵਰਗਾ ਨਜ਼ਰ ਨਹੀਂ ਪੈਂਦਾ, ਪਰ ਆਖਰ ਵਾਹਿਗੁਰੂ ਦਾ ਹੈ, ਇਸ ਦੀ ਸੇਵਾ ਨਾ ਕਰਨੀ ਬੀ ਮਾੜੀ ਹੋਉ। ਇਸ ਤਰ੍ਹਾਂ ਦੀਆਂ ਗਿਣਤੀਆਂ ਇਸਤ੍ਰੀ ਭਰਤਾ ਸਾਰੀ ਰਾਤ ਕਰਦੇ ਰਹੇ। ਸਵੇਰੇ ਹੀ ਰੋਡੇ ਹੁਗੀ ਫਿਰ ਆ ਗਏ, ਉਹ ਸਾਰਾ ਗੀਤ ਉਸੇ ਤਰ੍ਹਾਂ ਗਾਉਂਦੇ ਤੇ ਨੱਚਦੇ ਟੱਪਦੇ ਸੇ। ਹੁਣ ਸੋਹਿਨਾਂ ਜੀ ਨੂੰ, ਜੋ ਆਪਣੀ ਅਕਲ ਨਾਲ ਕੁਛ ਨਹੀਂ ਸੀ ਛੁਗਿਆ, ਸਗੋਂ ਚਿੰਤਾ ਨੇ ਸਿਮਰਨ ਵਿਚੋਂ ਕੱਢ ਕੇ ਦੁਖੀ ਕਰ ਦਿਤਾ ਸੀ, ਸਾਂਝੀ ਤੇ ਟੇਕ ਧਰਦਿਆਂ ਸਾਰ ਸੱਚ ਦਾ ਝਲਕਾ ਵੱਜਾ। ਫ਼ਕੀਰ ਨੂੰ ਆਖਣ ਲੱਗੇ - ਦੇਖੋ ਸਾਂਝੀ ਲੋਕ ਜੀ! ਇਹ ਬਾਗ ਗੁਰੂ ਕਾ ਹੈ, ਜੋ ਇਸ ਵਿਚ ਹੈ ਗੁਰੂ ਕਾ ਹੈ, ਅਸੀਂ ਅਮੁੱਲੇ ਨੌਕਰ ਹਾਂ, ਕਿਸੇ ਸੈ ਦੇ ਅਸੀਂ ਮਾਲਕ ਨਹੀਂ, ਨੌਕਰਾਂ ਦਾ ਕੰਮ ਨਹੀਂ ਕਿ ਮਾਲਕਾਂ ਦੀ ਸੈ ਆਪੇ ਦੇ ਦੇਣ। ਛੁੱਲਾਂ ਵਾਸਤੇ ਤੁਸੀਂ ਕੇਸਰਾ ਸਿੰਘ ਵੱਡੇ ਮਾਲੀ ਜੀ ਨੂੰ ਆਖੋ, ਉਹ ਮਾਲਕ ਦੇ ਹੁਕਮ ਵਿਚ ਦੇ ਸਕਦੇ ਹਨ। ਅਸੀਂ, ਅਸੀਂ ਛੁੱਲ ਬੀਜਣ ਵਾਲੇ, ਪਾਲਣ ਵਾਲੇ, ਰਾਖੀ ਕਰਨ ਵਾਲੇ ਹਾਂ ਅਰ ਇਥੇ ਸਾਡਾ ਧਰਮ ਬੱਸ ਹੈ, ਤੇੜਨਾ ਧਰਮ ਮਾਲਕ ਦਾ ਹੈ, ਅਸੀਂ ਮਾਲਕ ਨਹੀਂ ਹਾਂ। ਇਹ ਵਿਚਾਰ ਕੇ ਅਸਾਂ ਪਰ ਖਿਮਾਂ ਕਰਨੀ, ਅਸੀਂ ਦਾਸ ਹਾਂ। ਰੋਡਾ ਇਹ ਸੁਣ ਕੇ ਟੱਪਿਆ ਤੇ ਬੋਲਿਆ -

ਭਾਈ ਵੀਰ ਸਿੰਘ ਜੀ

ਰੋਡਾ ਜਲਾਲੀ ਜਾਵੇ ਰੋਡਾ ਜਲਾਲੀ।
ਤੇਰੇ ਦੁਆਰੇ ਤੋਂ ਏ ਚਲਿਆ ਏ ਖਾਲੀ।
ਮਾਲੀ! ਖਾਲੀ ਨਾ ਟੋਰ ਪੁੱਠੀ ਪਈਗੀ ਭਾਲੀ।
ਛੁੱਲ ਛੱਡਣੇ ਨ ਰੋਡੇ ਨੇ ਭਰਨੀ ਏ ਬਾਲੀ।
ਗੁਰੂ ਕੇ ਛੁੱਲ, ਦੇਣ ਗੁਰੂ ਨੂੰ ਹੈ ਭਾਲੀ।
ਮਾਲੀ! ਖਾਲੀ ਨ ਟੋਰ ਰੋਡਾ ਜਾਏ ਨ ਖਾਲੀ।

ਸੋਹਿਨਾ - ਫ਼ਕੀਰ ਸਾਂਈ! ਮੈਂ ਸੱਚ ਅਰਜ ਕੀਤੀ ਹੈ, ਮੇਰੇ ਘਰ ਜੋ ਕੁਛ ਹੈ ਸਰਬਸ ਲੈ ਜਾਓ, ਹਾਜ਼ਰ ਹੈ। ਮਾਲਕ ਦੀ ਸੈ ਤੇ ਮਾਲਕਾਂ ਦੇ ਹੁਕਮ ਵਿਚ ਤਿਆਰ ਹੋਈ ਸੈ ਮਾਲਕ ਹੀ ਦੇਣ ਜਾਂ ਵੱਡੇ ਮਾਲੀ ਨੂੰ ਪੁੱਛ ਲਓ।

ਰੋਡਾ ਹੁਣ ਸਰਾਪ ਦਿੰਦਾ, ‘ਤੇਰੀ ਜੜ੍ਹ ਨਾ ਮੇਖ’ ਟੁਰ ਗਿਆ। ਸੋਹਿਨਾਂ ਤੇ ਸੋਹਿਨਾਂ ਨੇ ਸ਼ੁਕਰ ਕੀਤਾ, ਆਖਣ ਲੱਗੇ - “ਐਤਕੀਂ ਠਾਕੁਰ ਦੇ ਬਾਲਕੇ ਗਾਲ ਨਹੀਂ ਦਿਤੀ, ਅਸੀਸ ਦਿਤੀ ਹੈ। ਅਸੀਂ ਜਗਤ ਵਿਚ ਜੜ੍ਹ ਮੇਖ ਕਦ ਚਾਹੁੰਦੇ ਹਾਂ, ਇਥੋਂ ਪੁੱਟੀ ਹੀ ਜਾਵੇ ਤਦ ਚੰਗੀ ਹੈ। ਦਿਲ ਪਰ ਜੋ ਭਰ ਸੀ ਸੋ ਲੱਖਾ ਤੇ ਮਨ ਕੁਛ ਉੱਚਾ ਹੋ ਆਇਆ। ਇਸਤ੍ਰੀ ਭਰਤਾ ਅੰਦਰ ਬੈਠ ਕੇ ਕੀਰਤਨ ਕਰਦੇ ਰਹੇ। ਸੁਰਤਿਆਂ ਲੋਕਾਂ ਪਾਸ ਮੈਲੀ ਹੋ ਗਈ ਤੇ ਢੈ ਪਈ ਚਿੱਤ ਗਤੀ ਦਾ ਦਾਰੂ ਸਤਿਸੰਗ ਹੈ ਜਾਂ ਕੀਰਤਨ -

**ਗੁਨ ਗਾਵਤ ਤੇਰੀ ਉਤਰਸਿ ਮੈਲੁ॥
ਬਿਨਸਿ ਜਾਇ ਰਉਮੈ ਬਿਖੁ ਫੈਲੁ॥**

ਸੰਝ ਵੇਲੇ ਅੰਦਰਲੇ ਬੱਦਲਾਂ ਨੇ ਉਡਾਰੀ ਖਾਪੀ, ਕੁਹੀੜ ਉਠੀ ਤੇ ਧੁੰਦ ਬਿਲਾ ਗਈ। ਮਨ ਨਿਰਮਲ ਹੋ ਕੇ ਚਮਕਿਆ, ਬਿੜਾ ਦਾ ਪ੍ਰਵਾਹ ਤੇਲ ਦੀ ਧਾਰ ਵਾਂਝ ਇਕ ਰੰਗ ਵਗਿਆ ਤੇ ਸੁਰਤ ਚੜ੍ਹ ਗਈ। ਰਾਤ ਬੜੇ ਆਨੰਦ ਨਾਲ ਸੁੱਤੇ, ਸਵੇਰੇ ਮਗਨ ਉਠੇ, ਨਿਤਨੇਮ ਦੇ ਧਿਆਨ ਵਿਚ ਲੱਗੇ। ਜਦੋਂ ਸੂਰਜ ਚੜ੍ਹੇ ਬਾਹਰ ਆਏ ਤਾਂ -

**ਬੁਲਬੁਲ ਹੈ ਬਾਗ ਦੇਖੋ, ਸਾਰਾ ਵਰਾਨ ਹੋਯਾ,
ਜਾਲਮ ਕਠੋਰ ਹੱਥਾਂ ਖਿੱਚ ਖਿੱਚ ਤਰੋੜ
ਖੋਯਾ।**

ਸ਼ੀਸ਼ੇ ਭੱਜੇ ਪਏ ਹਨ ਤੇ ਮੌਤੀਏ ਦੇ ਛੁੱਲ ਛਾਲਾਂ ਨਾਲ ਨਹੀਂ ਹਨ। ਪਰਾਲੀ ਦਾ ਕੱਜਣ ਵਾਲੂੰਧਰਿਆ ਪਿਆ ਹੈ ਤੇ ਗੁਰਦਾਊਂਦੀ ਦੀਆਂ ਟਾਹਣੀਆਂ ਤੋਂ ਛੁੱਲ ਟੁੱਟ ਕੇ ਲਟਕ ਰਹੀਆਂ ਹਨ ਤੇ ਖੱਟੇ ਗੋਂਦੇ ਦੇ ਛੁੱਲਾਂ ਦਾ ਕਿਤੇ ਮੁਸ਼ਕ ਨਹੀਂ।

ਸੋਹਿਨਾਂ ਤੇ ਸੋਹਿਨਾਂ। ਸ਼ਰਮ ਆ ਗਈ, ਉਸ ਅੰਮ੍ਰਿਤੀ ਜੀ ਨੂੰ ਕੀਹ ਆਖਾਂਗੇ, ਜਿਨ੍ਹਾਂ ਨੇ ਜੀਵਨ ਪਦ ਬਖਸ਼ਿਆ, ਅਸੀਂ ਉਨ੍ਹਾਂ ਦੇ ਇਕ ਚਾਉ ਲਈ ਇਨ੍ਹਾਂ ਛੁੱਲਾਂ ਦੀ ਰਾਖੀ ਨਾ ਕਰ ਸਕੇ? ਹਾਂ ਨਦੀ ਹਤਯਾਰੀ। ਕਲੇਜੇ ਇਕ ਤੀਰ ਵੱਜਾ। ਜੀਅ ਦਾਨ ਦਾਤਾ ਅੰਮ੍ਰਿਤੀ ਜੀ ਸਾਹਮਣੇ ਦਿੱਸੇ, ਮੁੜ੍ਹਕਾ ਮੁੜ੍ਹਕਾ

ਸਰੀਰ ਹੋ ਗਿਆ। ਫੇਰ ਸਹਿਜਾ ਜਿਹਾ ਪਿਆ ਤੇ ਕਲੇਜਾ ਤੱਤ ਦੇ ਕੇ ਹੋਇਆ, ਛੁੱਲ ਟੁੱਟੀ ਹਰਿਣੀ ਦੀ ਕਿਆਰੀ ਵਿਚ ਧੜ ਕਰ ਕੇ ਢੱਠੇ।

੨. ਮੋਹਿਨਾਂ ਸੋਹਿਨਾਂ ਤੇ ਸੂਰਾ ਗੁਰੂ

ਕਲਗੀਆਂ ਵਾਲੇ ਸਤਿਗੁਰੂ ਦਾ ਦੀਵਾਨ ਲੱਗ ਰਿਹਾ ਹੈ, ਚਾਰ ਚੁਫੇਰੇ ਦੀ ਸੰਗਤ ਭਰੀ ਪਈ ਹੈ ਦੂਰ-ਦੂਰ ਦੇ ਗੁਣੀ ਗਿਆਨੀ, ਮਨ ਮਤਾਂਤਰਾਂ ਦੇ ਸਾਧੂ ਬੈਠੇ ਹਨ, ਕੀਰਤਨ ਹੋ ਰਿਹਾ ਹੈ, ਜਦੋਂ ਭੋਗ ਪਿਆ ਤਾਂ ਭੋਟਾਂ ਪੇਸ਼ ਹੋਈਆਂ। ਇਨ੍ਹਾਂ ਵਿਚੋਂ ਇਕ ਅਨੋਖੀ ਨੁਹਾਰ ਦੇ ਫਕੀਰ ਨੇ ਇਕ ਸੁਹਣੇ ਸੁਹਣੇ ਲਹਿਲਹਾਂ ਦੇ ਛੁੱਲਾਂ ਨਾਲ ਭਰੀ ਸੁੰਦਰ ਪਟਾਰੀ ਸਤਿਗੁਰੂ ਦੇ ਅੱਗੇ ਤਖਤ ਪਰ ਲਿਜਾ ਧਰੀ। ਅੱਗੇ ਤਾਂ ਸਿਰੋਂ ਨੰਗਾ ਰਹਿੰਦਾ ਸੀ ਪਰ ਅੱਜ ਸਿਰ ਤੇ ਲੰਮੀ ਟੋਪੀ ਧਰੀ ਸੀ। ਸਤਿਗੁਰ ਨੇ ਪੁਛਿਆ—

ਫਕੀਰ ਸਾਂਦੀ! ਤੂੰ ਕੌਂਣ?

ਫਕੀਰ - ਜੀ ਮੈਂ ਰੋਡਾ ਜਲਾਲੀ।

ਗੁਰੂ ਜੀ - ਰੋਡਾ ਪਲਾਲੀ?

ਫਕੀਰ - ਨਾ ਸੱਚੇ ਪਾਤਸ਼ਾਹ! ਰੋਡਾ ਜਲਾਲੀ।

ਗੁਰੂ ਜੀ - ਜਲਾਲੀ? ਜੇ ਜਲਾਲੀ ਤਾਂ ਸਾਡੇ ਲਈ ਕੋਈ ਨਿੱਗਰ ਸੈ ਕਿਉਂ ਨਹੀਂ ਲਿਆਇਆ?

ਫਕੀਰ - ਭੱਜੇ ਘੜੇ ਨੀਰ ਨਹੀਂ ਟਿਕਦਾ, ਨੰਗਾਂ ਪਾਸ ਨ ਟਿਕਦਾ ਮਾਲ।

ਮਾਲ ਬਿਨਾਂ ਕੀ ਨੰਗ ਲਿਆਵਨ, ਖਾਲੀ ਹੱਥ ਸਦਾ ਕੰਗਾਲ।

ਗੁਰੂ ਜੀ - ਫੇਰ ਖਾਲੀ ਹੱਥ ਹੀ ਆ ਜਾਣਾ ਸੀ, ਫਕੀਰਾਂ ਦੇ ਸੱਕਣ ਹੱਥ ਬੀ ਸੁਹਣੇ ਲੱਗਦੇ ਹਨ।

ਫਕੀਰ - ਮਹਾਂਪੁਰਖਾਂ ਕੋਲ ਖਾਲੀ ਹੱਥ ਜਾਣਾ ਮਰਿਯਾਦਾ ਵਿਰੁੱਧ ਹੈ।

ਗੁਰੂ ਜੀ - ਨੰਗ ਕੀਹ ਤੇ ਮਰਿਯਾਦਾ ਕੀਹ?

ਫਕੀਰ - ਫਕੀਰਾਂ ਦੇ ਰੰਗ।

ਗੁਰੂ ਜੀ - ਰੰਗ ਨਹੀਂ ਢੰਗ।

ਇਹ ਕਹਿੰਦੇ ਹੀ ਕੌਤਕੀ ਸਤਿਗੁਰੂ ਨੇ ਇਕ ਸਿੱਖ ਨੂੰ ਸੈਨਤ ਕੀਤੀ ਓਹ ਰੋਡੇ ਦੇ ਲਾਗੇ ਬੈਠੇ ਸੇ, ਮਾਲਕ ਦੀ ਸੈਨਤ ਤੱਕ ਕੇ ਉਨ੍ਹਾਂ ਨੇ ਰੋਡੇ ਦੀ ਟੋਪੀ ਨੂੰ ਹੱਥ ਮਾਰਿਆ, ਟੋਪੀ ਹੇਠਾਂ ਆ ਪਈ ਤੇ ਨਾਲ ਹੀ ਛਣਨ ਛਣਨ ਕਰਦੀਆਂ ਪੰਜ ਸੱਤ ਮੋਹਰਾਂ ਢਹਿ ਪਈਆਂ। ਹਣ ਸਾਰੀ ਸੰਗਤ ਹੱਸ ਪਈ, ਅਰ ਰੋਡੇ ਜਲਾਲੀ ਦਾ ਚਿਹਰਾ ਪੀਲਾ ਹੋ ਗਿਆ।

ਗੁਰੂ ਜੀ - ਰੋਡਾ ਜਲਾਲੀ! ਜਲਾਲੀ ਦਾ ਰੋਡਾ ਕਿ

ਜਲਾਲ ਵਾਲਾ ਰੋਡਾ। ਰੱਬ ਦੇ ਜਲਾਲ ਵਾਲਾ ਕਿ ਸੋਨੇ ਦੇ ਜਲਾਲ ਵਾਲਾ ਰੋਡਾ। ਬਈ ਏਹ ਲਹਿਲਹਾਉਂਦੇ ਛੁੱਲ ਆਪਣੀਆਂ ਢਾਲਾਂ ਤੋਂ ਕਿਉਂ ਤੋੜੇ? ਰੋਡਾ ਚੁੱਪ।

ਗੁਰੂ ਜੀ - ਦਿਲਾਂ ਨਾਲ ਪੇਵੰਦ ਹੋਏ ਛੁੱਲ ਕਿਸ ਤੋਂ ਪੁੱਛ ਕੇ ਤੋੜੇ?

ਰੋਡਾ - ਸਿਰ ਨੀਵਾਂ ਤੇ ਚੁੱਪ।

ਗੁਰੂ ਜੀ - ਉਛ! ਛੁਲਾਂ ਵਿਚ ਖੁਸ਼ਬੋ ਨਹੀਂ ਸਹਿਮਾ ਦੀ ਧੁੰਕਾਰ ਹੈ, ਛੁਲਾਂ ਵਿਚ ਸੁੰਦਰਤਾ ਨਹੀਂ ਗਮ ਦੀ ਆਵਾਜ਼ ਹੈ। ਬੇਜਾਨ ਫਰਿਆਦ ਕਰਦੇ ਹਨ। ਕੀਹ ਫਰਿਆਦ ਕਰਦੇ ਹੋ ਬਈ?

ਇਹ ਕਹਿੰਦਿਆਂ ਨੈਣ ਮੰਦ ਗਏ, ਅੱਧੀ ਘੜੀ ਮਗਰੋਂ ਖੁਲ੍ਹੇ ਸਦਾ ਖਿੜੇ ਮੱਥੇ ਤੇ ਨਿੱਕੀ-ਨਿੱਕੀ ਤਿਉੜੀ ਸੀ, ਬੁੱਲ੍ਹ ਘੁੰਟੀਜ ਰਹੇ ਸੇ, ਨੈਣ ਬਦਲ ਰਹੇ ਸੇ ਦੋ ਮੋਤੀ ਕਿਰੇ ਤੇ ਅਵਾਜ਼ ਆਈ -

ਰੋਡਿਆ! ਛੁੱਲ ਨਹੀਂ ਤਰੁੱਟੇ, ਦੋ ਜੀਉਂਦੀਆਂ ਰੂਹਾਂ ਤਰੁੱਟ ਗਈਆਂ। ਰੂਹਾਂ ਨਹੀਂ ਤਰੁੱਟੀਆਂ, ਵਾਹਿਗੁਰੂ ਦੀ ਗੋਦ ਵਿਚੋਂ ਦੋ ਲਾਲ ਤ੍ਰੈੜੇ ਨੀ। ਲਾਡਾਂ ਵਾਲਾ ਪਿਤਾ ਢੱਲੇ ਲਾਲਾਂ ਵਲ ਵੈਰਾਗ ਨਾਲ ਤੱਕ ਰਿਹਾ ਹੈ। ਰੋਡੇ! ਤੂੰ ਜਗਤਾਧਾਰ ਦੇ ਭਗਤੀ ਰਸ ਵਿਚ ਹੱਥ ਪਾਇਆ ਹੈ। ਤੂੰ ਬਿਛ ਨਾਲ ਲੱਗੀ ਢਾਲੀ ਨੂੰ ਵਲ੍ਲੰਪਰਿਆ ਹੈ ਤੇ ਝਰਨਾਟ ਸਾਰੇ ਬਿਛ ਨੂੰ ਪਹੁੰਚੀ ਹੈ। ਹਾਂ ਹਾਂ, ਗੋਦੀਓਂ ਢੱਠੇ ਲਾਲਾਂ ਵਲ ਮਾਂ ਕਿੰਵ ਤੱਕਦੀ ਹੈ?

ਐਉਂ ਦੇ ਕੁਛ ਵਾਕ ਕਹਿੰਦੇ ਗਏ, ਨੈਣ ਵਿਚ ਮੋਤੀ ਭਰਦੇ ਗਏ, ਦਾਸਾਂ ਦੇ ਪ੍ਰੇਮੀ, ਦਾਸਾਂ ਨੂੰ ਆਪਣਾ ਜੀਵਨ ਆਖਣ ਵਾਲੇ ਬਿਹਬਲ ਹੁੰਦੇ ਗਏ। ਪ੍ਰੇਮ ਦਾ ਵੇਗ ਕਾਗਾਂ ਬੰਨ੍ਹੀ ਉਮਡ ਆਇਆ। ਉਠੇ, ਤੁਰੇ ਤੇ ਹੁਣ ਭੱਜੇ ਜਾ ਰਹੇ ਹਨ, ਮੇਰੇ ਲਾਲ, ਮੇਰੇ ਲਾਲ ਆਖਦੇ ਹਨ ਅਰ ਸਭ ਮਰਿਯਾਦਾ ਦੇ ਹੁੱਦ ਬੰਨੇ ਤੇ ਵਡਿਆਈਆਂ ਨੂੰ ਟੱਪਦੇ ਭੱਜੀ ਜਾਂਦੇ ਹਨ।

ਸੰਗਤ ਵੈਰਾਗੀ ਹੋਈ ਮਗਰੇ ਮਗਰ ਜਾ ਰਹੀ ਹੈ। ਨਿਜ ਹਿਰਦੇ ਦੇ ਮਹਿਰਮ ਇਕ ਸਿੰਘ ਜੀ ਛੁਲਾਂ ਦੀ ਪਟਾਰੀ ਨੂੰ ਕਿਸੇ ਭੇਤ ਤੇ ਹਿਤ ਨਾਲ ਬੱਧਾ ਜਾਣ ਕੇ ਹੱਥਾਂ ਵਿਚ ਲਈ ਮਗਰੇ ਜਾ ਰਹੇ ਹਨ। ਅੱਹ ਦੇਖੋ ਦਾਸਾਂ ਦੇ ਅੰਗ-ਪਾਲ, ਜੋ ਸੱਚਖੰਡ ਤੋਂ ਤਾਰਨ ਹਿਤ ਮਾਤ ਲੋਕ ਵਿਚ ਆਏ, ਆਨੰਦਪੁਰ ਦੇ ਆਨੰਦ ਦਰਬਾਰ ਵਿਚੋਂ ਪੀੜਤਾਂ ਦੀ ਪੀੜਾ ਹਰਨ ਨੱਠੇ ਜਾ ਰਹੇ ਹਨ, ਅੱਹ ਦੇਖੋ ਪ੍ਰੇਮ ਦੇ ਅਵਤਾਰ ਤੇ ਮਿਹਰਾਂ ਦੇ ਰੂਪ ਬਾਗ ਵਿਚ ਵੜੇ। ਕੋਈ ਅਗੰਮ ਦੀ ਸੇਧ, ਕੋਈ ਨਾ ਦਿੱਸਣ ਵਾਲੀ ਖਿੱਚ, ਕੋਈ ਅਗੂਪ ਰੂਹ ਕਿਸੇ ਇਕ ਟਿਕਾਣੇ ਵਲ ਲੈ ਜਾ ਰਹੀ ਹੈ। ਬਾਗ ਦੇ ਛੇਕੜਲੇ ਖੁੰਜੇ ਅੱਪੜੇ। ਠੀਕ ਹੈ, ਜਗਤ ਰੱਖਿਆਕ ਸਤਿਗੁਰੂ, ਹੋ ਤ੍ਰਾਣ ਕਰਤਾ ਪ੍ਰੀਤਮ ਜੀ!

ਠੀਕ ਹੈ, ਇਥੇ ਦੋ ਲੋਥਾਂ ਵਲ੍ਹੁਧਰੇ ਚਮਨ ਵਿਚ ਸਿਸਕਦੀਆਂ ਪਈਆਂ ਹਨ। ਮਾਤਾ ਜੀਤੇ ਜੀ ਹੁਣੇ ਹੀ ਉਸ ਵਿਗਨੀ ਵਿਚ ਪਹੁੰਚੇ ਸਨ, ਉਸ ਵਿਗਨੀ ਵਿਚ ਵਾਹਿਗੁਰੂ ਦੇ ਬਾਗ ਲਈ ਤਿਆਰ ਕੀਤੀ ਆਪਣੀ ਵਾੜੀ ਨੂੰ ਵਿਗਨਿਆਂ ਪਿਆ ਤੱਕ ਰਹੇ ਸਨ ਕਿ ਮਾਵਾਂ ਤੋਂ ਵਧੀਕ ਉਤਾਵਲੇ ਮੋਹ ਵਾਲੇ ਦਾਤੇ ਗੁਰੂ ਜੀ ਬੀ ਅੱਪੜੇ। ਮੇਰੇ ਲਾਲ, ਮੇਰੇ ਲਾਲ! ਕਹਿੰਦਿਆਂ ਨੇ ਦੋਵੇਂ ਸੀਸ ਗੋਦ ਵਿਚ ਲੈ ਲਏ, ਸਿਰ ਤੇ ਹੱਥ ਫੇਰਦੇ ਹਨ, ਅੱਖਾਂ ਪੂੰਜਦੇ ਹਨ, ਮੱਥਾ ਠਕੇਰਦੇ ਹਨ ਤੇ ਆਖਦੇ ਹਨ - ਨਿਹਾਲ! ਮੇਰੇ ਲਾਲੋਂ ਨਿਹਾਲ।

ਕੈਸਾ ਅਦਭੁਤ ਦਰਸ਼ਨ ਹੈ, ਜਿਸ ਦੇ ਦਰਸ਼ਨਾਂ ਦੀ ਸਿੱਕ ਨੇ ਜਨਮਾਂ ਦੀਆਂ ਤਰੀਕਾਂ ਪਾ ਰੱਖੀਆਂ ਸਨ, ਸ਼ੁਕਰ ਤੇ ਆਗਿਆ ਸਿਰ ਧਰ ਲੈਣ ਨੇ ਕੀ ਰੰਗ ਜਮਾਇਆ ਹੈ? ਜਿਸ ਦੇ ਦਰਸ਼ਨਾਂ ਦੀ ਪ੍ਰਾਪਤੀ ਸਾਧੂ ਜਨ ਦੇ ਸਰਾਪ ਨੇ ਬੰਦ ਕਰ ਦਿਤੀ ਸੀ, ਓਹ ਦੀਨ ਦਿਆਲ ਆਪ ਤੁਰੁੱਠ ਕੇ ਪਿਆ ਦਰਸ਼ਨ ਦਿੰਦਾ ਹੈ। ਸੋਹਿਨਾ ਤੇ ਸੋਹਿਨਾ। ਜਾਗੋ ਪਿਆਰਿਓ ਹੋਸ਼ ਕਰੋ, ਜਗ ਨੈਣ ਉਘੇੜੋ ਜਿਨ੍ਹਾਂ ਦਰਸ਼ਨਾਂ ਨੂੰ ਤੁਸੀਂ ਤਰਸਦੇ ਸਾਓ, ਅੱਜ ਆਪ ਖਰੀਦਦਾਰ ਹੋ ਕੇ ਤੁਹਾਡੇ ਦਰਸ਼ਨ ਮੁੱਲ ਲੈਣ ਆਏ ਹਨ। ਗੁਰੂ ਕੇ ਲਾਲੋਂ! ਦੇਖੋ ਤਾਂ ਸਹੀ। ‘ਦਰਸ਼ਨ ਨਹੀਂ ਜੇ ਦੇਣ ਲੱਗਾ।’ ਵਿਚੋਂ ‘ਨਹੀਂ’ ਉਡ ਗਈ ਜੇ, ਪਰ ਕੌਣ ਉਠੇ? ਵਾਹ ਸਾਂਈ ਦੇ ਰੰਗ। ਜੇ ਦਰਸ਼ਨ ਆਏ ਹਨ ਤਾਂ ਦਰਸ਼ਨਾਂ ਵਾਲੇ ਹਾਜ਼ਰ ਨਹੀਂ ਹਨ। ਪ੍ਰੇਮ ਭਗਤੀ ਦੇ ਚੋਜ ਅਨੂਠੇ ਹਨ।

ਮਾਤਾ ਜੀ ਨੇ ਸੋਹਿਨਾਂ ਦੇ ਹੱਥ ਫੜ ਰੱਖੇ ਹਨ ਤੇ ਘੁੱਟਦੇ ਹਨ ਤੇ ਆਖਦੇ ਹਨ, ਮੇਰੇ ਬੱਚਿਓ! ਅੱਖਾਂ ਖੋਲੋ, ਦਰਸ਼ਨ ਦੇਖੋ।

ਵਿਚਕਾਰ ਇਹ ਇਲਾਹੀ ਦਰਸ਼ਨ ਹੈ, ਦੂਆਲੇ ਸਾਰੀ ਸਾਧ ਸੰਗਤ ਦੀ ਭੀੜਾ ਹੈ। ਆਪਣੇ ਤੇਜਾਂ ਵਾਲੇ ਮਾਲਕ ਦੇ ਪ੍ਰੇਮ ਰੰਗ ਨੂੰ ਸਾਰੇ ਤੱਕ ਰਹੇ ਹਨ। ਮਾਲੀ ਕੇਸਰਾ ਸਿੱਘ ਪਾਣੀ ਲੈ ਕੇ ਪਹੁੰਚ ਗਿਆ ਹੈ। ਸਤਿਗੁਰ ਦੇ ਪਵਿੱਤਰ ਹੱਥਾਂ ਨੇ ਆਪ ਉਨ੍ਹਾਂ ਦੇ ਮੁੰਹ ਵਿਚ ਜਲ ਚੋਇਆ, ਛੱਟੇ ਮਾਰੇ, ਪਿਆਰ ਦੇ ਕੇ ਆਖਿਆ, ਮੇਰੇ ਨਿਹਾਲੋ! ਅੱਖਾਂ ਖੋਲੋ।

ਹੁਣ ਮਲਕੜੇ ਜਿਹੇ ਨੈਣ ਖੁਲ੍ਹੇ, ਦਰਸ਼ਨ, ਇਲਾਹੀ ਦਰਸ਼ਨ ਅੱਖਾਂ ਵਿਚ ਪਿਆ, ਪਰ ਕਿਸ ਵੇਲੇ? ਜਦ ਨੈਣ ਨਿਤਾਣੇ ਹੋ ਚੁੱਕੇ ਹਨ, ਸਗੋਰ ਵਿਚ ਉਠਣ ਦੀ ਆਸੰਝ ਨਹੀਂ। ਦਰਸ਼ਨਾਂ ਦੀ ਝਾਲ ਨੈਣ ਤਾਂ ਝੱਲ ਸਕੇ, ਫੇਰ ਮੁੰਦ ਗਏ, ਪਰ ਆਪਣੇ ਨਾਲ ਖੁਸ਼ੀ ਦੀ ਝਰਨਾਟ ਅੰਦਰ ਲੈ ਗਏ, ਪਲ ਮਗਰੋਂ ਫੇਰ ਖੁਲ੍ਹੇ ਫੇਰ ਮਿਟੇ। ਇਸੇ ਤਰ੍ਹਾਂ ਕਿੰਨਾ ਚਿਰ ਖੁਲ੍ਹਦੇ ਤੇ ਮਿਟਦੇ ਰਹੇ। ਹੋਸ਼ ਪਰਤਦੀ ਆਈ, ਤਾਕਤ ਫਿਰਦੀ ਆਈ, ਸੁਰਤ ਮੁਹਾੜਾਂ ਮੋੜਦੀ ਆਈ, ਤਦ ਮਾਤਾ ਜੀ ਨੇ ਕਿਹਾ, ਬੱਚਿਓ! ਠਾਕੁਰ ਜੀ ਦੇਣ ਦਰਸ਼ਨ ਆ ਗਏ। ਇਹ

ਖੁਸ਼ੀ ਹੁਣ ਸਮਝ ਵਿਚ ਪਈ, ਪਰ ਮਨ ਨਿਰਬਲ ਐਡੀ ਖੁਸ਼ੀ ਦੇ ਭਾਰ ਲਈ ਤਿਆਰ ਨਹੀਂ ਸੀ, ਇਕ ਦਮ ਖੁਸ਼ੀ ਦਾ ਧੱਕਾ ਵੱਜਾ ਅਰ ਫੇਰ ਨਿਢਾਲਤਾ ਜੇਹੀ ਹੋ ਗਈ। ਹੁਣ ਕਲਰੀਆਂ ਵਾਲੇ ਸਤਿਗੁਰੂ ਜੀ ਨੇ ਉਨ੍ਹਾਂ ਦੇ ਚਿੱਤ ਨੂੰ ਆਪਣੇ ਆਤਮ ਬਲ ਨਾਲ ਸਹਾਰਾ ਦੇ ਕੇ ਚੁੱਕਿਆ ਤਾਂ ਹੋਸ਼ ਪਰਤੀ, ਮਲਕੜੇ ਜਿਹੇ ਉਠੇ ਤੇ ਮੁੰਧੇ ਹੋ ਕੇ ਸੀਸ ਬੰਦਨਾਂ ਵਿਚ ਢੱਠੇ। ਪਰ ਸਤਿਗੁਰੂ ਜੀ ਨੇ ਦੋਵੇਂ ਸੀਸ ਗੋਦ ਵਿਚ ਫੇਰ ਲੈ ਕੇ ਸਿਰ ਤੇ ਪਿਆਰ ਦਿਤਾ। ਜਿਉਂ-ਜਿਉਂ ਪਿਤਾ ਨੇ ਆਪਣੇ ਬੱਚਿਆਂ ਦੀ ਕੰਡ ਤੇ ਹੱਥ ਫੇਰਿਆ, ਸੁਰਤ ਫਿਰੀ ਤੇ ਉਠ ਕੇ ਬੈਠ ਗਏ। ਅੰਮ੍ਰਿਤ ਜੀ ਨੇ ਪਿਆਰ ਨਾਲ ਕਿਹਾ - ਬੱਚਿਓ! ਸਫਲ, ਸਫਲ ਯਾਤਰਾ ਸਫਲ।

ਪ੍ਰੇਮ ਦੇ ਸਿਕਦੇ ਨੇੜ੍ਹ ਰਜਦੇ ਨਹੀਂ, ਪਰਾਲੀ ਤੇ ਬੈਠੇ ਪ੍ਰੀਤਮ ਨੂੰ ਤੱਕਦੇ, ਅੰਮ੍ਰਿਤ ਛਕਦੇ, ਫੇਰ ਛਕ ਛਕ ਕੇ ਝੁਕਦੇ ਮਿਟਦੇ ਹਨ, ਸੀਸ ਨਾਲ ਨੀਉਂਦਾ ਹੈ, ਇਸ ਤਰ੍ਹਾਂ ਭਗਤੀ ਰਸ ਦਾ ਇਹ ਗੁਰੂ ਸਮੁੰਦਰ ਤੇ ਨਦੀ ਸਿੱਖੀ ਦਾ ਸੰਗਮ-ਦਰਸ਼ਨ ਕੁਛ ਚਿਰ ਬਣਿਆ ਰਿਹਾ। ਜਿਸ ਜਿਸ ਦਰਸ਼ਨ ਪਾਏ, ਜੀ ਉਠਿਆ।

ਹੁਣ ਸੋਹਿਨਾ ਸੋਹਿਨਾ ਨੂੰ ਸਮਝ ਪਈ ਕਿ ਸਤਿਗੁਰੂ ਭੂਜੇ ਬੈਠੇ ਹਨ ਤੇ ਬਿਅਦਬੀ ਹੋ ਰਹੀ ਹੈ। ਸਜਲ ਨੇੜ੍ਹ ਹੋ ਕੇ ਕਿਹਾ, ਠਾਕੁਰ ਜੀ! ਬੜੀ ਬਿਅਦਬੀ ਹੋ ਰਹੀ ਹੈ, ਮਿਹਰ ਕਰੋ। ਹੁਣ ਸਤਿਗੁਰੂ ਜੀ ਦੋਹਾਂ ਨੂੰ ਨਾਲ ਲੈ ਕੇ ਕੱਚੀ ਕੁੱਲੀ ਦੇ ਅੰਦਰ ਜਾ ਬਿਗਾਜੇ। ਜੀਤੇ ਜੀ ਨਾਲ ਗਏ। ਬਾਕੀ ਸੰਗਤ ਬਾਹਰ ਦੀਵਾਨ ਲਾ ਕੇ ਬੈਠ ਗਏ। ਘਰ ਆਏ ਠਾਕੁਰ ਦਾ ਕੀ ਆਦਰ ਕਰਨ, ਉਹ ਕੀਰਤਨ ਜਿਸ ਦੀ ਠਾਕੁਰ ਨੂੰ ਸਦਾ ਲੋੜ ਹੈ, ਸਰੋਂਦਾ ਲੈ ਕੇ ਦੋਵੇਂ ਬੈਠ ਗਏ ਤੇ ਗਾਂਵਿਆ -

**ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੁ
ਰਾਖਨੁ ਜੋਗੁ॥**

**ਤੁਧੁ ਜੇਵਭੁ ਮੇ ਅਵਰੁ ਨ ਸੁਝੈ ਨ ਕੋ ਹੋਆ
ਨ ਹੋਗੁ॥**

ਹਰਿ ਜੀਉ ਸਦਾ ਤੇਰੀ ਸਰਣਾਈ॥

**ਜਿਉਂ ਭਾਵੈ ਤਿਉ ਰਾਖਹੁ ਮੇਰੇ ਸੁਆਮੀ
ਏਰ ਤੇਰੀ ਵਡਿਆਈ॥ ਰਹਾਉ॥**

ਜੋ ਤੇਰੀ ਸਰਣਾਈ ਹਰਿ ਜੀਉ

ਤਿਨ ਕੀ ਕਰਹਿ ਪ੍ਰਤਿਪਾਲ॥

ਆਪਿ ਕਿਧਾ ਕਰਿ ਰਾਖਹੁ ਹਰਿ ਜੀਉ

ਪੋਹਿ ਨ ਸਕੈ ਜਮਕਾਲੁ॥

ਤੇਰੀ ਸਰਣਾਈ ਸਚੀ ਹਰਿ ਜੀਉ

ਨਾ ਓਹ ਘਟੈ ਨ ਜਾਇ॥

ਜੋ ਹਰਿ ਛੌਡਿ ਵੂਜੈ ਭਾਇ ਲਾਗੈ

ਓਹੁ ਜੰਮੈ ਤੈ ਮਰਿ ਜਾਇ॥

ਜੋ ਤੇਰੀ ਸਰਣਾਈ ਹਰਿ ਜੀਉ
 ਤਿਨਾ ਦੂਖ ਭੁਖ ਕਿਛੁ ਨਾਹਿ॥
 ਨਾਨਕ ਨਾਮੁ ਸਲਾਹਿ ਸਦਾ ਤੁ ਸਚੈ ਸਬਦਿ
 ਸਮਾਹਿ॥

੮. (ਮੌਹਿਨਾ ਤੇ ਗੁਰਪੁਰਬ)

ਇਹ ਹਾਲ ਸੰਮਤ 1750-51 ਬਿ. ਦੇ ਲਗਭੱਗ ਦੇ ਹਨ। ਅਜੇ ਅੰਮ੍ਰਿਤ ਸ਼ੁਰੂ ਨਹੀਂ ਸੀ ਹੋਇਆ, ਪਰ ਹੋਰ ਠਾਠ ਤੇ ਸਮਾਜ ਸਾਰੀ ਸਿਸ਼ਟੀ ਉਧਾਰ ਦਾ ਪੂਰੇ ਜੋਬਨਾਂ ਵਿਚ ਲਹਿਰਾ ਰਿਹਾ ਸੀ ਤੇ ਦੇਸ਼ ਰੱਖਿਆ ਦਾ ਸਾਮਾਨ ਸਾਰਾ ਬੱਝਦਾ ਜਾਂਦਾ ਸੀ।

ਉਹ ਫੁਲਾਂ ਦੀ ਪਟਾਗੀ ਮਾਤਾ ਜੀ ਨੇ ਉਨ੍ਹਾਂ ਪ੍ਰੇਮੀਆਂ ਦੇ ਹਵਾਲੇ ਕੀਤੀ ਕਿ ਜਿਸ ਨੀਯਤ ਤੇ ਤਿਆਰ ਹੋਏ ਹਨ, ਕੋਲ ਉਸੇ ਵਰਤਣ ਵਿਚ ਆਉਣ। ਸੋ ਦੋਹਾਂ ਨੇ ਠੀਕ ਵਕਤ ਉਤੇ ਫੁਲਾਂ ਨੂੰ ਸਵਾਰ ਬਣਾ, ਕਈ ਭਾਂਤ ਦੇ ਸਿਹਰੇ ਮਾਲਾ ਬਣਾ, ਮਾਤਾ ਜੀ ਨੂੰ ਦਿਤੇ ਤੇ ਉਨ੍ਹਾਂ ਨੇ ਕੁਛ ਆਪ ਤੇ ਕੁਛ ਉਨ੍ਹਾਂ ਦੀ ਹੱਥੀਂ ਸਤਿਗੁਰੂ ਜੀ ਦੀ ਭੇਟ ਕੀਤੇ ਤੇ ਕਰਵਾਏ। ਇਸ ਵੇਲੇ ਸਤਿਗੁਰੂ ਜੀ ਨੇ ਭਰੀ ਦੀਵਾਨ ਵਿਚ ਮੌਹਿਨਾ ਸੋਹਿਨਾ ਨੂੰ ਵਡਿਆਇਆ।

ਫੇਰ ਹੋਰ ਕ੍ਰਿਪਾਲ ਹੋ ਕੇ ਕਿਹਾ ਕਿ ਹੇ ਲਾਲ! ਮੈਂ

(ਇਥੋਂ ਕੱਟ ਕੇ ਭੇਜੋ ਜੀ)

(-----)

ਬੇਨਤੀ ਹੈ ਕਿ ਜੇ ਆਪ ਜੀ ਹੁਣ ਤੱਕ ਆਤਮ ਮਾਰਗ ਪਤਿਕਾ ਦੇ ਮੈਂਬਰ ਨਹੀਂ ਬਣੇ ਤਾਂ ਇਸ ਫਾਰਮ ਨੂੰ ਭਰ ਕੇ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਸਮਾਂ ਆ ਗਿਆ ਹੈ ਤਾਂ ਤੁਸੀਂ ਇਸ ਫਾਰਮ ਨੂੰ ਭਰ ਕੇ ਚੈਕ ਦੇ ਨਾਲ ਭੇਜੋ ਜੋ

ਆਤਮ ਮਾਰਗ		
ਮਾਮੂਲਕ ਪਤਿਕਾ		
SUBSCRIPTION (ਦੇਸ਼)		
ਸਾਲਾਨਾ ਜੀਵਨ ਕਾਲ ਫੀ ਕਾਪੀ		
200/-	2000/-	
240/-	2040/-	
SUBSCRIPTION ਵਿਦੇਸ਼		
Annual	Life	
U.S.A.	50 US\$	500 US\$
U.K.	30 £	300 £
Aus.	80 \$	800 \$
Europ	50 Euro	500 Euro

MEMBERSHIP FORM <input checked="" type="checkbox"/>	<input type="checkbox"/> ਨਵੀਂ ਮੈਂਬਰਸ਼ਿਪ	<input type="checkbox"/> ਰਿਨੀਓਵਲ	<input type="checkbox"/> ਲਾਈਫ ਮੈਂਬਰਸ਼ਿਪ
Order from for back Issus			
ਜਨਵਰੀ	<input type="checkbox"/>	ਨਾਮ/Name	
ਫਰਵਰੀ	<input type="checkbox"/>	ਪਤਾ/Address	
ਮਾਰਚ	<input type="checkbox"/>		
ਅਪੈਲ	<input type="checkbox"/>		
ਮਈ	<input type="checkbox"/>		
ਜੂਨ	<input type="checkbox"/>		
ਜੁਲਾਈ	<input type="checkbox"/>		
ਅਗਸਤ	<input type="checkbox"/>	Pin Code.....	
ਸਤੰਬਰ	<input type="checkbox"/>	Phone.....	E-mail :
ਅਕਤੂਬਰ	<input type="checkbox"/>		
ਨਵੰਬਰ	<input type="checkbox"/>	ਮੈਂ	ਰੁਪਏ ਮਨੀਆਰਡਰ/ਬੈਂਕ ਡਰਾਫਟ/ਚੈਕ
ਦਸੰਬਰ	<input type="checkbox"/>	ਨੰ	ਮਿਤੀ
			ਗਾਹੀ ਭੇਜ ਰਿਹਾ ਹਾਂ।

ATAM MARG MONTHLY MAGAZINE

Gurdwara Ratwara Sahib, P.o. Mullanpur Garibdas, Distt. S.A.S. Nagar (Mohali) Pin - 140901 (Pb.) India

Phone : 0160-2255002, Fax : 0160-2255009, Email : atammarg@glide.net.in, www.ratwarasahib.org

ਚਸਥਤ

ਇਤਨਾ ਪ੍ਰਸੰਨ ਹਾਂ ਜੋ ਮੰਗੋ ਸੋ ਦਿਆਂ, ਤਾਂ ਸੋਹਿਨਾ ਜੀ ਨੇ ਬਿਨੈ ਕੀਤੀ ਕਿ 'ਰੋਡੇ ਨੂੰ ਸਿੱਖਾਂ ਨੇ ਡੱਕ ਛੋਡਿਆ ਹੈ, ਬਖਸ਼ਿਸ਼ ਹੋ ਜਾਵੇ। ਹੇ ਦਾਤਾ ਜੀ! ਅਸੀਂ ਜੀਵ ਭੁੱਲ ਦੇ ਸਰੀਰ ਹਾਂ, ਸਾਡੇ ਅੰਗੁਣਾਂ ਲਈ ਇਕ ਤੇਰੀ ਬਖਸ਼ਿਸ਼ ਤੇ ਇਕ ਤੇਰਾ ਬਖਸ਼ਿਸ਼ ਸਿਮਰਨ, ਦੋ ਹੀ ਦਾਰੂ ਹਨ। ਰੋਡੇ ਨੂੰ ਬੀ ਤਾਰੋਂ।

ਇਹ ਕੌਮਲਤਾ ਤੇ ਖਿਮਾ ਦੇਖ ਕੇ ਸਤਿਗੁਰੂ ਜੀ ਨੇ ਰੋਡੇ ਨੂੰ ਬੁਲਾ ਕੇ ਅਸੀਰਵਾਦ ਦਿਤੀ ਤੇ ਪਿੱਠ ਤੇ ਹੱਥ ਫੇਰ ਕਿਹਾ - ਤੁੰ ਫਕੀਰ ਹੈਂ ਜੋ ਕਸਰ ਸੀ ਹੁਣ ਨਿਕਲ ਰਾਈ, ਤਕੜਾ ਹੋ। ਹਾਂ, ਜੁੜ ਹੁਸਨਾਂ ਦੇ ਸਰਵਰ-ਵਾਹਿਗੁਰੂ-ਨਾਲ। ਹੁਣ ਤੁੰ ਜਲਾਲੀ ਦਾ ਨਹੀਂ ਪਰ ਜਲਾਲ ਵਾਲਾ ਰੋਡਾ ਹੋ ਗਿਆ। ਜਲਾਲ ਜ਼ੁਲ ਜਲਾਲ ਨਾਲ ਜੁੜ ਜਾਹ। ਤਦ ਤੋਂ ਮਗਰੋਂ ਰੋਡਾ ਸੁੱਚੀ ਮੁੱਚੀਂ ਜਲਾਲ ਵਾਲਾ ਹੋ ਗਿਆ ਅਰ ਸੱਚੇ ਸਾਂਈਂ ਦੇ ਸਿਮਰਨ ਵਿਚ ਸਾਂਈ ਨਾਲ ਪੇਵੰਦ ਹੋ ਗਿਆ।

ਸੰਗਤ ਵਿਚ ਜਦ ਇਨ੍ਹਾਂ ਦਾ ਅਸਲੀ ਪਤਾ ਲੱਗਾ ਕਿ ਕਿਸ ਗੁਣ, ਵਿਦਿਆ ਤੇ ਹੈਸੀਅਤ ਦੇ ਆਦਮੀ ਸਨ, ਕਿਸ ਤਰ੍ਹਾਂ ਘਾਲ ਤੇ ਸੇਵਾ ਕੀਤੀ ਹੈ, ਕੀਵੂੰ ਕੇਸਰਾ ਸਿੱਘ ਦੇ ਅੱਗੇ ਕਾਮੇ ਹੋ ਕੇ ਵਗੇ ਹਨ, ਤਦ ਹੋਰ ਬੀ ਪਿਆਰ ਵਧਿਆ, ਪਰ ਇਨ੍ਹਾਂ ਦੇ ਸ਼ੁੱਧ ਆਤਮਾਂ ਨੇ ਸੱਚੀ ਗਰੀਬੀ ਵਿਚ ਹੀ ਪ੍ਰੇਮੀ ਜੀਵਨ ਬਿਤਾਇਆ।

